

ਬਾਬਾਣੈ ਘਰਿ ਚਾਨਣ ਲਹਿਣਾ

ਗੁਰੂ ਨਾਨਕ ਦੇਵ ਮਿਸ਼ਨ

ਗੁਰੂ ਨਾਨਕ ਦੇਵ

ਏਸੇ ਕਲਮ ਤੋਂ :

- ਧਰਮ ਦੀ ਚਾਦਰ
- ਧਰਮ ਦੀ ਯਾਡਰਾ
- ਧਰਮ ਕਲਾ
- ਗੁਰਪੁਰਬ ਰਾਬਾਵਾਂ
- ਦੋ ਦੀਵੇ ਇਕੋ ਜੋਤਿ
- ਬਹੀਐ ਪਿੜਿਆ ਪਾਸਿ
- ਅੰਜਨਿ ਮਾਹਿ ਨਰਿਜਨ ਪਾਵੈ
- ਸੈਂ ਤੁਧੁ ਆਗੌ ਅਰਦਾਸਿ
- ਗੁਣੀ ਨਿਧਾਨ ਖਾਲਸਾ
- ਜੀਵਨ ਸੰਤ ਪ੍ਰੇਮ ਸਿੰਘ ਮੁਰਾਲਾ

ਬੁਖਾਣੇ ਘਰਿ ਚਾਨ੍ਹਣ ਲਹਿਲਾ

ਸਿੰਘ ਸਾਹਿਬ
ਗਿਆਨੀ ਜਸਵੰਤ ਸਿੰਘ ਪ੍ਰਵਾਨਾ



ਨਿਊ ਬੁੱਕ ਕੰਖਨੀ

ਮਾਈ ਹੀਰਾਂ ਗੇਟ, ਜਲੰਧਰ-144008

BABBANE GHAR CHANAN LEHNA
by GIANI JASWANT SINGH PARWANA

ISBN : 81-87476-43-5

© ਗਿਆਨੀ ਜਸਵੰਤ ਸਿੰਘ ਪ੍ਰਵਾਨਾ

ਲੇਖਕ
ਗਿਆਨੀ ਜਸਵੰਤ ਸਿੰਘ ਪ੍ਰਵਾਨਾ
722, ਗੁਰੂ ਤੇਗ ਬਹਾਦਰ ਨਗਰ,
ਜਲੰਧਰ। ਫੋਨ : 2272746, 98152-57221

ਪਹਿਲੀ ਵਾਰ : 2004
ਮੁੱਲ : 85 ਰੁਪਏ
ਪ੍ਰਕਾਸ਼ਕ : ਮਹਿਤਾਬ ਸਿੰਘ, ਨਿਊ ਭੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ-144008
ਫੋਨ : 2280045, 2284325, 3093190
ਫੈਕਟਰੀ : 0181-2234081
E-mail : newbookco@hotmail.com
ਛਾਪਕ : ਸਹਿਗਲ ਪ੍ਰਿੰਟਰਜ਼, ਨੌਜਵਾਨ ਚੌਕ, ਜਲੰਧਰ।
ਟਾਈਪ ਸੈਟਿੰਗ : ਸਟਾਰ ਪਲੱਸ ਕੰਪਿਊਟਰ, ਨਰਾਇਣ ਨਗਰ, ਜਲੰਧਰ।

ਦੋ ਸ਼ਬਦ

੧੭ ਸਤਿਗੁਰ ਪ੍ਰਸਾਦਿ ॥

ਸਤਿਗੁਰੂ ਜੀ ਦੀ ਪਵਿੱਤਰ ਬਾਣੀ ਜੋ ਪੜ੍ਹਦੇ-ਸੁਣਦੇ ਹਨ, ਉਹ ਧੰਨ ਹਨ, ਲੇਕਿਨ ਉਸ ਤੋਂ ਵੀ ਧੰਨ-ਧੰਨ ਹਨ ਜੋ ਗੁਰਬਾਣੀ ਵਿਚ ਜੀਉਂਦੇ ਹਨ ਅਤੇ ਗੁਰ-ਉਪਦੇਸ਼ ਨੂੰ ਕਮਾਉਂਦੇ ਹੋਏ ਜੀਵਨ-ਜੁਗਤ ਬਣਾਉਂਦੇ ਹਨ।

ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ, ਉਹ ਗੁਰਬਾਣੀ ਪੜ੍ਹਨ ਸੁਣਨ ਲਈ ਸਤਿਸੰਗ ਕਰਦੇ ਹਨ, ਸੱਚ ਜਾਨਣ ਨਾਲ ਉਨ੍ਹਾਂ ਦੇ ਭਾਗ ਜਾਂਦੇ ਹਨ। ਲੇਕਿਨ ਜੋ ਗੁਰਬਾਣੀ ਨੂੰ ਕਮਾਉਂਦੇ ਹੋਏ ਗੁਰਬਾਣੀ ਦਾ ਹੀ ਰੂਪ ਹੋ ਜਾਂਦੇ ਹਨ, ਉਹ ਦੂਸਰਿਆਂ ਦੇ ਭਾਗ ਵੀ ਜਗਾਉਣ ਲੱਗ ਪੈਂਦੇ ਹਨ।

ਸੱਚਾ ਸੰਗ ਉਹੀ ਹੈ ਜਿਸ ਸੰਗ ਵਿਚ ਨਾਮ ਜਧਿਆ ਜਾਵੇ, ਇਸ ਲਈ ਸੱਚੀ ਬੈਠਕ ਉਹੀ ਹੈ, ਜਿਥੇ ਹਰਿ ਜਸ ਗਾ ਕੇ ਬਿਰਤੀ ਜੋੜੀ ਜਾਵੇ ਅਤੇ ਗੁਰਬਾਣੀ ਵਿਚਾਰ ਕੇ ਗੁਰੂ ਦੀ ਸੌਚ ਅਨੁਸਾਰ ਜੀਵਨ ਜਾਚ ਸਿੱਖੀ ਜਾਵੇ।

“ਸਚੀ ਬੈਸਕ ਤਿਨਾ ਸੰਗ ਜਿਨ ਸੰਗ ਜਪੀਐ ਨਾਉ ॥” (ਪੰਨਾ ੫੨੦)

ਸੰਸਾਰ ਵਿਚ ਅਨੇਕਾਂ ਮਨੁੱਖ ਆਉਂਦੇ ਹਨ, ਅਨੇਕਾਂ ਹੀ ਚਲੇ ਜਾਂਦੇ ਹਨ, ਲੇਕਿਨ ਵਡਿਆਈ ਉਹਨਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਕੋਲ ਬਹਿਣਾ ਸਿਖ ਲਿਆ। ਗੁਰੂ ਕੋਲ ਬਹਿਣਾ ਹੈ, ਗੁਰੂ ਦੇ ਨਜ਼ਦੀਕ ਹੋਣਾ। ਗੁਰਬਾਣੀ ਨੂੰ ਵਿਚਾਰ ਕੇ ਗੁਰੂ ਦਾ ਹੁਕਮ ਮੰਨਣਾ।

“ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥” (ਪੰਨਾ ੧੩੫)

ਮਨੁੱਖੀ ਬਿਆਲ ਹੀ ਮਨੁੱਖੀ ਜੀਵਨ ਦੀ ਪ੍ਰਾਨਤਾ ਕਰਦੇ ਹਨ। ਸੁਭ ਬਿਆਲ ਚੰਗਾ ਅਤੇ ਅਸੁਭ ਵਿਚਾਰ ਮੰਦਾ ਬਣਾਉਂਦੇ ਹਨ।

ਜੋ ਵੀ ਸੰਸਾਰ ਵਿਚ ਆਇਆ, ਤੁਰ ਜਾਂਦਾ ਹੈ, ਕੋਈ ਵੀ ਬਿਰ ਨਹੀਂ, ਲੇਕਿਨ ਸਰੀਰ ਚਲੇ ਜਾਣ ਤੋਂ ਬਾਅਦ ਵੀ ਉੱਤਮ ਵਿਚਾਰ ਨਹੀਂ ਮਰਦੇ, ਬਲਕਿ ਸੰਸਾਰ ਨੂੰ ਰੋਸ਼ਨੀ ਦਿੰਦੇ ਹਨ। ਉੱਤਮ ਵਿਚਾਰ ਸਤਿਗੁਰੂ ਰਾਹੀਂ ਵਾਹਿਗੁਰੂ ਸੋਮੇ ਤੋਂ ਪ੍ਰਾਪਤ ਹੁੰਦੇ ਹਨ। ਉੱਤਮ ਵਿਚਾਰਾਂ ਕਰਕੇ ਹੀ ਭਾਈ ਲਹਿਣਾ ਪ੍ਰੇਸ਼ਰ ਦਾ ਅੰਗ ਪਾਲ ਕੇ, ਜੋ ਕਿ ਗੁਰਸ਼ਬਦ ਰੂਪ ਹੈ, ਭਾਈ ਲਹਿਣੇ ਤੋਂ ਗੁਰੂ ਅੰਗਦ ਹੋ ਗਏ।

ਬਹੁਤ ਝੁਕੀ ਹੈ ਕਿ ਸਿੰਘ ਸਾਹਿਬ ਗਿ। ਜਸਵੰਤ ਸਿੰਘ ਪਰਵਾਨਾ ਜੀ ਨੇ ‘ਬਾਬਾਣੈ ਘਰਿ ਚਾਨਣ ਲਹਿਣਾ’ ਨਾਂ ਦੀ ਪੁਸਤਕ ਲਿਖ ਕੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਜਿਥੇ ਪਹਿਲਾਂ ਵੀ ਦਸ ਪੁਸਤਕਾਂ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਨੂੰ ਪ੍ਰਗਟ ਕਰਦੀਆਂ ਹਨ, ਉਥੇ ਇਹ ਪੁਸਤਕ ਵੀ ਮਨੁੱਖ ਨੂੰ ਮਨੁੱਖਤਾ ਦੇ ਨਜ਼ਦੀਕ ਲੈ ਜਾਵੇਗੀ। ਸਾਡੀ ਅਰਦਾਸ ਹੈ ਕਿ ਸਤਿਗੁਰੂ ਇਨ੍ਹਾਂ ਨੂੰ ਹੋਰ ਵਧੇਰੇ ਚੜ੍ਹਦੀ ਕਲਾ ਵਿਚ ਰੱਖਣ ਤਾਂ ਜੋ ਅਸੀਂ ਸਾਰੇ ਇਨ੍ਹਾਂ ਦੇ ਅਮੇਲਕ ਵਿਚਾਰਾਂ ਰਾਹੀਂ ਲਾਹਾ ਲੈ ਸਕੀਏ।

ਦਾਸਤਾ

ਭਾਈ ਜਸਬੀਰ ਸਿੰਘ ਖਾਲਸਾ (ਖੰਨੇ ਵਾਲੇ)

ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼, ਅਕਾਲ ਆਸਰਮ, ਸੁਹਾਣਾ

ਸਮਰਪਣ

માર્ગદાર

ਸਿੱਖ ਪੰਥ ਦੇ ਦੋ ਮਹਾਨ ਵਿਦਵਾਨ ਜਿਨ੍ਹਾਂ
ਸਵਾਸ-ਸਵਾਸ ਗੁਰਮਤਿ ਪ੍ਰਚਾਰ ਲਈ ਲਗਾਇਆ
ਅਤੇ ਜੀਵਨ ਸਫਲਾ ਕਰਦੇ ਹੋਏ ਸਾਥੋਂ ਵਿਦਾਅ ਹੋ
ਕੇ ਅਕਾਲ ਪੁਰਖ ਦੀ ਗੋਦ 'ਚ ਜਾ ਬੈਠੇ।

ਸਤਿਕਾਰਯੋਗ

ਭਾਈ ਜਗਜੀਤ ਸਿੰਘ ਸਿੱਦਕੀ ਲੁਧਿਆਣਾ ਅਤੇ

ਗਿ: ਹਰਭਜਨ ਸਿੰਘ ਨਿਊਯਾਰਕ ਵਾਲਿਆ

ਨੂੰ ਪੇਸ਼ ਕਰੋ।

ਕੁਝ ਪੁਸਤਕ ਬਾਰੇ

ਗੁਰੂ ਅੰਗਦ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਇਸ ਸਾਲ ਵਿਚ ਹੈ। ਮਨ ਵਿਚ ਧਿਆਨ ਆਇਆ ਕਿ ਜਿਵੇਂ ਸਮੇਂ-ਸਮੇਂ ਕੋਈ ਨਾ ਕੋਈ ਪੁਸਤਕ ਗੁਰ ਮਹਿਮਾ ਵਿਚ ਮੈਂ ਸਿੱਖ ਪੰਥ ਦੀ ਭੇਟ ਕਰਦਾ ਰਿਹਾ ਹਾਂ; ਜਿਵੇਂ ਪਿਛੇ ਸੰਨ 1999 ਵਿਚ ਖਾਲਸੇ ਦੇ 300 ਸਾਲਾ ਮੌਕੇ 'ਗੁਣੀ ਨਿਧਾਨ ਖਾਲਸਾ' ਪੁਸਤਕ ਲਿਖੀ ਸੀ, ਹੁਣ ਵੀ ਗੁਰੂ ਅੰਗਦ ਦੇਵ ਜੀ ਦੀ ਮਹਿਮਾ ਵਿਚ ਕੋਈ ਪੁਸਤਕ ਲਿਖੀ ਜਾਵੇ।

ਮੈਨੂੰ ਸਭ ਤੋਂ ਚੰਗਾ ਇਹ ਹੀ ਲੱਗਾ ਕਿ ਸਤਿਗੁਰੂ ਦੀ ਬਾਣੀ ਦੇ ਭਾਵ ਅਰਥ ਲਿਖੇ ਜਾਣ। ਸਟੀਕ ਤਾਂ ਪਹਿਲੇ ਹੋਏ ਹਨ ਪਰ ਭਾਵ ਅਰਥ ਦੀ ਕੋਈ ਪੁਸਤਕ ਮੇਰੇ ਵੇਖਣ ਵਿਚ ਨਹੀਂ ਆਈ। ਪੁਸਤਕ 'ਧਰਮ ਦੀ ਚਾਦਰ' ਵਿਚ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਦੇ ਭਾਵ ਅਰਥ ਲਿਖੇ ਸਨ। ਉਸ ਪੁਸਤਕ ਲਈ ਮੈਨੂੰ ਸੰਗਤਾਂ ਦਾ ਬੇਹਦ ਪਿਆਰ ਮਿਲਿਆ ਤੇ ਮੈਨੂੰ ਕਈ ਸੱਜਣਾਂ ਨੇ ਕਿਹਾ ਕਿ ਏਹੋ ਜਿਹੀ ਕੋਈ ਹੋਰ ਪੁਸਤਕ ਵੀ ਲਿਖੀ ਜਾਵੇ।

ਸਤਿਗੁਰੂ ਦੀ ਮਿਹਰ ਹੋਈ ਹੈ, ਇਹ ਪੁਸਤਕ ਵੀ ਉਸੇ ਢੰਗ ਨਾਲ ਲਿਖੀ ਹੈ। ਸਤਿਗੁਰੂ ਦੀ ਬਾਣੀ ਅਗਮ ਅਗਾਧ ਬੋਧ ਹੈ। ਜਿੰਨੀ ਕੁ ਉਸ ਮਾਲਕ ਨੇ ਮਤ ਬੁਧ ਬਖਸ਼ੀ ਹੈ, ਮੈਂ ਉਸ ਅਨੁਸਾਰ ਯਤਨ ਕੀਤਾ ਹੈ। ਸਤਿਗੁਰੂ ਅੰਗਦ ਦੇਵ ਜੀ ਦੀ ਬਾਣੀ ਪੜ੍ਹ ਕੇ ਮੈਂ ਮਹਿਸੂਸ ਕੀਤਾ ਹੈ ਕਿ ਉਹ ਸਿੱਖ ਨੂੰ ਗੋਸਾਈਂ ਦਾ ਪਹਿਲਵਾਨੜਾ ਬਨਾਉਣਾ ਚਾਹੁੰਦੇ ਹਨ। ਇਤਿਹਾਸ ਵਿਚ ਲਿਖਿਆ ਹੈ ਕਿ ਆਪ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਸਨ। ਲੰਗਰ ਵਿਚ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਝੁਰਾਕ ਦਿੰਦੇ ਸਨ। ਸਤਿਗੁਰਾਂ ਨੇ ਚਾਹਿਆ ਹੈ ਕਿ ਬਾਣੀ ਦੇ ਆਸਰੇ ਸਿੱਖ ਪਹਿਲੋਂ ਪੰਜਾਂ ਕਾਮ ਆਦਿਕਾਂ ਨੂੰ ਕਾਬੂ ਕਰਨ ਵਾਲਾ ਹੋਵੇ ਤੇ ਇਸਦਾ ਉੱਚਾ ਦੁਮਾਲੜਾ ਹੋਵੇ। ਗੁਰੂ ਅਰਜਨ ਦੇਵ ਜੀ ਨੇ ਉਸ ਪਹਿਲਵਾਨੜੇ ਬਾਰੇ ਲਿਖਿਆ ਹੈ ਜਿਹੜਾ ਉਨ੍ਹਾਂ ਤੋਂ ਪਹਿਲੇ ਚਾਰ ਗੁਰੂਆਂ ਦੇ ਅਸ਼ੀਰਵਾਦ ਤੇ ਉਪਦੇਸ਼ ਨਾਲ ਤਿਆਰ ਹੋਇਆ ਸੀ। ਉਹ ਫੁਰਮਾਉਂਦੇ ਹਨ—

ਹਉ ਗੋਸਾਈ ਦਾ ਪਹਿਲਵਾਨੜਾ ॥ ਮੈਂ ਗੁਰ ਮਿਲਿ ਉਚ ਦਮਾਲੜਾ ॥

ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥

ਵਾਤ ਵਜਨਿ ਟੇਮਕ ਭੇਗੀਆ ॥ ਮਲ ਲਖੈ ਲੈਦੇ ਫੇਰੀਆ ॥

ਨਿਹਤੇ ਪੰਜ ਜਵਾਨ ਮੈ, ਗੁਰਿ ਬਾਪੀ ਦਿਤੀ ਕੰਡਿ ਜੀਉ ॥

(ਸਿਰੀ ਰਾਗ ਮ: ੫, ਪੰਨਾ ੨੪)

ਗੁਰਬਾਣੀ ਦੇ ਆਸਰੇ ਇਸ ਪਹਿਲਵਾਨ ਨੇ ਅੰਦਰ ਦੇ ਪੰਜ ਕਾਬੂ ਕਰ ਲਏ। ਫਿਰ ਆਤਮਿਕ ਬਲ ਦੇ ਆਸਰੇ ਇਹ ਸਵਾ ਲੱਖ ਦੇ ਸਾਹਮਣੇ ਡਟ ਕੇ ਖਲੋਣ ਜੋਗਾ ਹੈ ਗਿਆ ਸੀ, ਇਸਦਾ ਨਾਮ ਖਾਲਸਾ ਸੀ। ਇਸ ਪਹਿਲਵਾਨ ਨੂੰ ਗੁਰੂ ਨਾਨਕ ਦੇਵ ਜੀ ਦਾ ਥਾਪੜਾ ਸੀ ਅਤੇ ਇਹ ਅਖਾਜ਼ਾ ਖਾਡੂਰ ਤੋਂ ਹੀ ਸ਼ੁਰੂ ਹੋਇਆ ਸੀ।

ਵਿਦਵਾਨਾਂ ਦਾ ਇਹ ਖਿਆਲ ਬਿਲਕੁਲ ਦਰਸਤ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਦੇ ਰਾਜ ਜੋਗ ਨੂੰ ਨਿਖਾਰ ਕੇ ਗ੍ਰਹਿਸਤ ਵਿਚ ਉਦਾਸ ਦੀ ਮਹਿਮਾ ਨੂੰ ਸਤਿਗੁਰੂ ਅੰਗਦ ਦੇਵ ਜੀ ਸੰਗਤਾਂ ਦੇ ਸਾਹਮਣੇ ਨਾ ਰੱਖਦੇ ਤਾਂ ਤਿਆਗ ਦੇ ਮਾਰਗ 'ਤੇ ਸਿੱਖ ਭਟਕ ਜਾਂਦਾ ਤੇ ਅੱਜ ਖਾਲਸਾ ਪੰਥ ਨਾ ਹੁੰਦਾ ਬਲਕਿ ਹਿੰਦੂ ਸੰਪਰਦਾਵਾਂ ਵਾਂਗ ਇਹ ਵੀ ਇਕ ਸੰਪਰਦਾ ਬਣਕੇ ਹਿੰਦੂ ਧਰਮ ਵਿਚ ਹੀ ਗਵਾਚ ਜਾਂਦਾ। ਪਰ ਗੁਰੂ ਅੰਗਦ ਦੇਵ ਜੀ ਦੀ ਮਹਾਨ ਕਿਰਪਾ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਪਹਿਰਾ ਦਿੱਤਾ ਸੀ। ਅਜੇ ਕਿ ਤਿਆਗੀ ਸਾਹੂਆਂ ਦਾ ਉਸ ਵੇਲੇ ਬੋਲਬਾਲਾ ਸੀ, ਪਰ ਉਨ੍ਹਾਂ ਨੇ ਇਸ ਸਨਮਾਨ ਨੂੰ ਪਾਸੇ ਰਖ ਕੇ ਗ੍ਰਹਿਸਤ ਨੂੰ ਅਪਨਾਇਆ ਤੇ ਗੁਰੂ ਨਾਨਕ ਦੇਵ ਜੀ ਦੇ ਗ੍ਰਹਿਸਤ ਧਰਮ ਦੀ ਨੀਂਹ ਪੱਕੀ ਕੀਤੀ ਸੀ।

ਉਨ੍ਹਾਂ ਇਤਿਹਾਸ ਲਿਖਵਾਇਆ ਤੇ ਪਰਚਾਰਿਆ ਅਤੇ ਪੰਜਾਬੀ ਨੂੰ ਪੱਕੇ ਪੈਰਾਂ 'ਤੇ ਖੜਾ ਕਰਨ ਲਈ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਕੀਤਾ ਤੇ ਉਨ੍ਹਾਂ ਦੀ ਇਹ ਘਾਲ ਸਦਾ ਲਈ ਅਮਰ ਹੈ ਗਈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰਮੁਖੀ ਅੱਖਰਾਂ ਵਿਚ ਲਿਖਿਆ ਗਿਆ। ਇਹ ਗੁਰਮੁਖੀ ਅੱਖਰ ਤੇ ਪੰਜਾਬੀ ਬੌਲੀ ਸਦਾ ਵਾਸਤੇ ਅਮਰ ਹੈ ਗਈ।

ਉਨ੍ਹਾਂ ਨੇ ਸਿੱਖਾਂ ਵਿਚ ਜੁਅਰਤ ਤੇ ਦਲੇਰੀ ਭਰੀ ਅਤੇ ਇਸ ਬੀਰਤਾ ਦੀ ਨੀਂਹ ਉਸ ਵੇਲੇ ਪੱਕੀ ਹੋ ਗਈ ਜਦੋਂ ਉਹ ਹਮਾਯੂ ਦੇ ਸਾਹਮਣੇ ਨਿਰਭੈ ਹੋ ਕੇ ਖੜ੍ਹੇ ਹੋ ਗਏ। ਉਨ੍ਹਾਂ ਦੀ ਬਾਣੀ ਦੇ 63 ਸਲੋਕ ਹਨ ਜੋ ਵਾਰਾਂ ਨਾਲ ਦਰਜ ਹਨ। ਇਨ੍ਹਾਂ ਸਲੋਕਾਂ ਵਿਚ ਵੱਖ-ਵੱਖ ਪਰਕਰਣ ਹਨ।

ਵਿਚਾਰ ਭਾਵ ਪੂਰਤ ਹਨ ਪਰ ਬੜੇ ਸੰਖੇਪ ਅਤੇ ਸਪੱਸ਼ਟ ਹਨ। ਇਨ੍ਹਾਂ ਸਲੋਕਾਂ ਦੀ ਸੰਖੇਪ ਕਰਕੇ ਵਿਆਖਿਆ ਵੀ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਸਲੋਕਾਂ ਦਾ ਵੱਧ ਤੋਂ ਵੱਧ ਵਿਸਥਾਰ ਵੀ ਕੀਤਾ ਜਾ ਸਕਦਾ ਹੈ। ਇਹ ਵੀ ਪਾਠਕਾਂ ਦੇ ਸਾਹਮਣੇ ਹੈ ਕਿ ਇਕ ਛੋਟੀ ਜਿਹੀ ਪੁਸਤਕ ਵਿਚ ਸਾਰੇ ਸਲੋਕਾਂ ਦੀ ਸੰਖੇਪ ਵਿਆਖਿਆ ਹੈ ਤੇ ਇਕ-ਇਕ ਸਲੋਕ 'ਤੇ ਇਕ-ਇਕ ਕਿਤਾਬ ਵੀ ਲਿਖੀ ਜਾ ਸਕਦੀ ਹੈ।

ਗੁਰੂ ਅੰਗਦ ਦੇਵ ਜੀ ਦੀ ਮਹਿਮਾ ਇਕ ਸਮੁੰਦਰ ਵਾਂਗੂ ਹੈ। ਇਸ ਮਹਿਮਾ ਦਾ ਕੋਈ ਪਾਰਾਵਾਰ ਨਹੀਂ। ਜੋ ਲਿਖ ਸਕਿਆ ਹਾਂ, ਉਮੀਦ ਹੈ ਸਿੱਖ ਪੰਥ ਪ੍ਰਵਾਨ ਕਰੇਗਾ। ਸ. ਮਨਜੀਤ ਸਿੰਘ, ਨਿਊ ਬੁੱਕ ਕੰਪਨੀ ਵਾਲੇ ਹਮੇਸ਼ਾਂ ਵਾਂਗ ਬੜੀ ਜ਼ਿੰਮੇਵਾਰੀ ਤੇ ਪਿਆਰ ਨਾਲ ਕਿਤਾਬ ਛਾਪਣ ਵਿਚ ਦਿਲਚਸਪੀ ਦਿਖਾਈ ਹੈ। ਇਨ੍ਹਾਂ ਦਾ ਧੰਨਵਾਦ ਹੈ। ਸਤਿਗੁਰੂ ਇਨ੍ਹਾਂ ਨੂੰ ਹੋਰ ਸਮਰਥਾ ਬਖਸ਼ੇ।

ਗੁਰੂ ਪੰਥ ਦਾ ਦਾਸ
ਗਿ: ਜਸਵੰਤ ਸਿੰਘ ਪ੍ਰਵਾਨਾ

ਮ: ੨ ॥ ਜਿਸ ਪਿਆਰੇ ਸਿਉ ਨੇਹੁ, ਤਿਸੁ ਆਗੈ ਮਰਿ ਚਲੀਐ ॥
ਪਿਗੁ ਜੀਵਣੁ ਸੰਸਾਰਿ, ਤਾਕੈ ਪਾਛੈ ਜੀਵਣਾ ॥

(ਸਿੰਗੀ ਰਾਗ ਕੀ ਵਾਰ ਮ: ੪, ਪੰਨਾ ੯੩)

ਸਾਖੀਕਾਰਾਂ ਨੇ ਇਸ ਸਲੋਕ ਦੇ ਸਬੰਧ ਵਿਚ ਇਕ ਸਾਖੀ ਲਿਖੀ ਹੈ। ਜਦੋਂ ਗੁਰੂ ਅੰਗਦ ਦੇਵ ਜੀ ਮਾਈ ਵਿਰਾਈ ਦੇ ਘਰ ਗੁਪਤ ਹੋ ਬੈਠੇ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸਨ। ਇਸ ਲਈ ਵੈਰਾਗ ਵਿਚ ਆਏ ਗੁਰੂ ਅੰਗਦ ਦੇਵ ਜੀ ਇਕਾਂਤ ਵਾਸ ਚਲੇ ਗਏ। ਉਹ ਕਿਸੇ ਨੂੰ ਨਹੀਂ ਸਨ ਮਿਲਦੇ। ਬਾਬਾ ਬੁੱਢਾ ਜੀ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੂੰ ਢੂਡਦੇ ਹੋਏ ਮਾਤਾ ਵਿਰਾਈ ਦੇ ਘਰ ਪੁੱਜੇ ਅਤੇ ਸਤਿਗੁਰੂ ਅੰਗਦ ਦੇਵ ਨੂੰ ਲੱਭ ਲਿਆ। ਅਤੇ ਜਦੋਂ ਬਾਹਰ ਆਉਣ ਲਈ ਬੇਨਤੀ ਕੀਤੀ ਤਾਂ ਸਤਿਗੁਰਾਂ ਉਪ੍ਰੋਕਤ ਸਲੋਕ ਕਿਹਾ। ਇਸ ਸਲੋਕ ਵਿਚੋਂ ਅਰਥ ਇਹ ਕੱਢੇ ਗਏ ਕਿ ਪਿਆਰੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਹੈ। ਪਿਛੇ ਜੀਵਣਾ ਫਿਟਕਾਰ ਯੋਗ ਹੈ। ਪਰ ਵੀਚਾਰਨ ਵਾਲੀ ਇਹ ਗੱਲ ਹੈ ਕਿ ਗੁਰੂ ਅੰਗਦ ਦੇਵ ਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 12 ਸਾਲ 9 ਮਹੀਨੇ 17 ਦਿਨ ਸੰਸਾਰ 'ਤੇ ਰਹੇ। ਕੀ ਗੁਰੂ ਦੇ ਬਚਨ ਸਿਰਫ਼ ਕਹਿਣ ਮਾਤਰ ਹੀ ਹਨ। ਕੀ ਇਹ ਕਾਵਿ-ਰਚਨਾ ਦਾ ਇਕ ਤਖੀਯਲ ਹੈ। ਨਹੀਂ ਨਹੀਂ। ਇਹ ਤਾਂ ਪੁਰ ਕੀ ਬਾਣੀ ਹੈ। ਇਹ ਮਨੁੱਖਾ ਜੀਵਨ ਵਿਚ ਸੇਧ ਹੈ। ਇਸੇ ਸ਼ਬਦ ਨੂੰ ਕਮਾ ਕੇ ਤਾਂ ਸਿੱਖ ਨੇ ਭਵ ਸਾਗਰ ਪਾਰ ਕਰਨਾ ਹੈ। ਅਸਲ ਵਿਚ ਪਾਛੈ ਦਾ ਅਰਥ ਕਰਨ ਤੋਂ ਪਹਿਲਾਂ ਸਾਖੀਕਾਰ ਆਗੈ ਦਾ ਅਰਥ ਵੀਚਾਰ ਲੈਂਦੇ ਤਾਂ ਚੰਗਾ ਸੀ, ਫਿਰ ਇਹ ਭੁੱਲ ਨਾ ਹੁੰਦੀ।

ਗੁਰ ਪੁਰਾ ਆਰਾਧਿ ਬਿਖਮ ਦਲੁ ਫੌਜੀਐ ॥

ਹਉ ਤਿਸੁ ਆਗੈ ਦਿਨ ਰਾਤਿ ਰਹਾਂ ਕਰ ਜੋੜੀਐ ॥

(ਪਉੜੀ ਨੰ: ੧੫, ਗੁਜਰੀ ਕੀ ਵਾਰ ਮ: ੩, ਪੰਨਾ ੫੨੨)

ਆਗੇ ਦਾ ਅਰਥ ਹੈ 'ਹਜ਼ੂਰੀ ਵਿਚ', ਮਰ ਚਲੀਐ ਦਾ ਅਰਥ ਹੈ ਮਿਟ ਕੇ। ਇਸ ਵੀਚਾਰ ਨੂੰ ਹੋਰ ਖੋਲ੍ਹਣ ਵਾਸਤੇ ਅਸੀਂ ਭਾਈ ਗੁਰਦਾਸ ਜੀ ਦੀ ਇਕ ਪਉੜੀ ਨੂੰ ਪੜ੍ਹੀਏ :

ਮੁਰਦਾ ਹੋਇ ਮੁਰੀਦ ਨਾ ਗਲੀ ਹੋਵਣਾ।
ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ।
ਗੋਲਾ ਮੁਲ ਖਰੀਦ ਕਾਰੇ ਜੋਵਣਾ।
ਨਾ ਤਿਸ ਭੁਖ ਨਾ ਨੀਦ ਨਾ ਖਾਣਾ ਸੋਵਣਾ।
ਪੀਰਨ ਹੋਇ ਜਦੀਦ ਪਾਣੀ ਢੋਵਣਾ।
ਪੱਥੇ ਦੀ ਤਾਗੀਦ ਪੱਗ ਮਲਿ ਧੋਵਣਾ।
ਸੇਵਕ ਹੋਇ ਸਜੀਦ ਨਾ ਹੱਸਣ ਰੋਵਣਾ।
ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ।
ਚੰਦ ਮੁਬਾਰਕ ਈਦ ਪੁੱਗ ਖਲੋਵਣਾ।

ਕੀ ਮਰਿਆ ਮੁਰਦਾ ਸਿੱਖ ਹੋ ਸਕਦਾ ਹੈ। ਨਹੀਂ, ਇਹ ਤਾਂ ਸੰਕੇਤ ਸੀ ਕਿ ਕੋਈ ਆਪਣੀ ਹਉਮੈ ਮੁਕਾ ਲਵੇ, ਮੁਰਦੇ ਵਰਗਾ ਸੰਤੋਖੀ ਤੇ ਸਬਰ ਵਾਲਾ ਹੋਵੇ। ਮਹਾਨ ਵਿਦਵਾਨ ਆਲਮ ਰੂਮੀ ਇਕ ਕਬਾ ਲਿਖਦੇ ਹਨ, ਕਿ ਇਕ ਸੌਦਾਗਰ ਈਰਾਨ ਤੋਂ ਹਿੰਦੁਸਤਾਨ ਆਇਆ। ਵਾਪਸੀ 'ਤੇ ਇਕ ਸਿੱਖਿਆ ਹੋਇਆ ਤੋਤਾ ਨਾਲ ਲੈ ਗਿਆ। ਜਦੋਂ ਫਿਰ ਉਹ ਹਿੰਦੁਸਤਾਨ ਆਉਣ ਲੱਗਾ ਤਾਂ ਉਸ ਤੋਤੇ ਨੂੰ ਕਹਿਣ ਲੱਗਾ ਕਿ ਮੈਂ ਤੇਰੇ ਦੇਸ ਜਾ ਰਿਹਾ ਹਾਂ, ਤੇਰੇ ਜਾਤ ਭਾਈ ਉਥੇ ਮਿਲਣਗੇ। ਤੂੰ ਉਨ੍ਹਾਂ ਨੂੰ ਕੋਈ ਸੰਦੇਸ਼ ਭੇਜਣਾ ਹੋਵੇ ਤਾਂ ਮੈਨੂੰ ਦੱਸ ਦੇ। ਤੇਤੇ ਨੇ ਕਿਹਾ ਮੇਰੇ ਭਾਈਆਂ ਨੂੰ ਕਹਿਣਾ ਕਿ ਤੁਹਾਡਾ ਵਿਛੜਿਆ ਪ੍ਰਦੇਸੀ ਭਾਈ ਤੁਹਾਨੂੰ ਸਲਾਮ ਕਹਿੰਦਾ ਸੀ। ਸੌਦਾਗਰ ਨੇ ਕਿਹਾ ਮੈਂ ਤੇਰੀ ਸਲਾਮ ਤੇਰੇ ਭਾਈਆਂ ਨੂੰ ਪਹੁੰਚਾ ਦੇਵਾਂਗਾ।

ਸੌਦਾਗਰ ਹਿੰਦੁਸਤਾਨ ਆਇਆ। ਉਸ ਨੇ ਇਕ ਰੁੱਖ 'ਤੇ ਬੈਠੇ ਸੈਂਕੜੇ ਤੋਤਿਆਂ ਨੂੰ ਵੇਖਿਆ, ਉਸਨੂੰ ਆਪਣੇ ਤੋਤੇ ਦਾ ਸੰਦੇਸ਼ ਯਾਦ ਆ ਗਿਆ। ਉਸ ਸੌਦਾਗਰ ਨੇ ਕਿਹਾ ਤੋਤਿਊ, ਤੁਹਾਡਾ ਵਿਛੜਿਆ ਪ੍ਰਦੇਸੀ ਵੀਰ ਤੁਹਾਨੂੰ ਸਲਾਮ ਕਹਿੰਦਾ ਸੀ। ਇਹ ਸੁਣਦਿਆਂ ਹੀ ਸਾਰੇ ਤੋਤੇ ਰੁੱਖ ਤੋਂ ਬੱਲੇ ਡਿਗਣੇ ਸ਼ੁਰੂ ਹੋ ਗਏ। ਵੇਖਦਿਆਂ-ਵੇਖਦਿਆਂ ਰੁੱਖ ਦੇ ਬੱਲੇ ਮਰੇ ਤੋਤਿਆਂ ਦਾ ਢੇਰ ਲੱਗ ਗਿਆ। ਸੌਦਾਗਰ ਤੋਤਿਆਂ ਦੀ ਮੌਤ ਵੇਖ ਕੇ ਹੈਰਾਨ ਹੋ ਗਿਆ ਪਰ ਉਸਨੇ ਆਖਰ ਇਹ ਗੱਲ ਆਈ ਗਈ ਕਿ ਦਿੱਤੀ ਤੇ ਆਪਣੇ ਵਹਾਰ ਵਿਚ ਰੁਝ ਗਿਆ। ਜਦੋਂ ਉਹ ਆਪਣੇ ਦੇਸ ਵਾਪਸ ਗਿਆ ਘਰ ਵਿਚ ਜਾਂਦਿਆਂ ਹੀ ਤੋਤੇ ਨੇ 'ਮਾਲਕ ਆਉ ਜੀ ਆਇਆਂ ਨੂੰ' ਕਿਹਾ ਤਾਂ ਇਸਨੂੰ ਉਹ ਬੀਤੀ ਗੱਲ ਯਾਦ ਆ ਗਈ।

ਇਸਨੇ ਤੋਤੇ ਨੂੰ ਕਿਹਾ ਕਿ ਤੂੰ ਕੈਸੀ ਸਲਾਮ ਭੇਜੀ ਹੈ। ਮੈਂ ਤੋਤਿਆਂ ਨੂੰ ਸਲਾਮ ਕਹੀ ਤੇ ਸੁਣਦਿਆਂ ਹੀ ਸੈਂਕੜੇ ਤੋਤੇ ਮਰ ਗਏ। ਇਹ ਗੱਲ ਸੁਣਦਿਆਂ ਹੀ ਉਹ ਤੋਤਾ ਵੀ ਮੁਰਦਾ ਹੋ ਗਿਆ। ਸੌਦਾਗਰ ਨੂੰ ਉਹ ਸਾਰਾ ਦਿਸ਼ ਯਾਦ ਆ ਗਿਆ ਜੋ ਉਸਨੇ ਹਿੰਦੁਸਤਾਨ ਵਿਚ ਵੇਖਿਆ ਸੀ। ਛੇਤੀ ਨਾਲ ਉਸਨੇ ਪਿੰਜਰਾ ਖੋਲ੍ਹ ਕੇ ਤੋਤਾ ਬਾਹਰ ਕਢਿਆ। ਵੇਖਿਆ ਤੋਤਾ ਤਾਂ ਮੁਰਦਾ ਸੀ। ਬੜਾ ਅਫਸੋਸ ਹੋਇਆ ਪਰ ਕੀ ਹੋ ਸਕਦਾ ਸੀ। ਉਸਨੇ ਮਰੇ ਤੋਤੇ ਨੂੰ ਇਕ ਪਾਸੇ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਮੈਂ ਉਸ ਘਟਨਾ ਤੋਂ ਸਿੱਖਿਆ ਲੈਂਦਾ ਤਾਂ ਉਨ੍ਹਾਂ ਤੋਤਿਆਂ ਦੀ ਗੱਲ ਇਸਨੂੰ ਨਹੀਂ ਸੀ ਦੱਸਣੀ ਚਾਹੀਦੀ। ਨੌਕਰ ਨੂੰ ਕਹਿਣ ਲੱਗਾ ਇਸਨੂੰ ਬਾਹਰ ਸੁੱਟ ਆ। ਪਰ ਨੌਕਰ ਦੇ ਚੁੱਕਣ ਤੋਂ ਪਹਿਲਾਂ ਹੀ ਤੋਤੇ ਨੇ ਅੱਖ ਖੋਲ੍ਹੀ, ਉਡਾਗੀ ਮਾਰੀ, ਘਰ ਵਿਚ ਲੱਗੇ ਰੁੱਖ 'ਤੇ ਜਾ ਬੈਠਾ ਤੇ ਕਹਿਣ ਲੱਗਾ, ਮਾਲਕ ਮੈਂ ਆਪਣੇ ਦੇਸ ਜਾ ਰਿਹਾ ਹਾਂ। ਮੇਰੇ ਵੱਲੋਂ ਸਲਾਮ ਤੇ ਸਾਬੀ ਤੋਤਿਆਂ ਦਾ ਸੰਦੇਸ਼ ਵਾਪਸ ਪਹੁੰਚਾਣ ਵਾਸਤੇ ਬਹੁਤ-ਬਹੁਤ ਸੁਕਰੀਆ।

ਮਾਲਕ ਨੂੰ ਹੁਣ ਹੋਸ਼ ਆਈ। ਪੁੱਛਿਆ ਕਿ ਕੈਸਾ ਸੰਦੇਸ਼ਾ ? ਉਹ ਤਾਂ ਮਰ ਗਏ ਸਨ। ਤੂੰ ਸੰਦੇਸ਼ਾ ਦਿੱਤਾ ਸੀ, ਉਨ੍ਹਾਂ ਤਾਂ ਕੋਈ ਸੰਦੇਸ਼ਾ ਭੇਜਿਆ ਹੀ ਨਹੀਂ। ਤੋਤੇ ਨੇ ਕਿਹਾ ਉਨ੍ਹਾਂ ਸੰਦੇਸ਼ਾ ਭੇਜਿਆ ਸੀ ਤੂੰ ਨਹੀਂ ਸਮਝਿਆ ਪਰ ਮੈਂ ਸਮਝ ਗਿਆਂ ਹਾਂ। ਉਹੀ ਸੰਦੇਸ਼ਾ ਮੇਰੀ ਮੁਕਤੀ ਦਾ ਕਾਰਨ ਬਣਿਆ ਹੈ। ਉਨ੍ਹਾਂ ਮੁਰਦਾ ਹੋ ਕੇ ਸੰਦੇਸ਼ਾ ਭੇਜਿਆ ਹੈ ਕਿ ਜੇ ਪਿੰਜਰੇ ਤੋਂ ਮੁਕਤ ਹੋਣਾ ਚਾਹੁੰਦਾ ਹੈਂ ਤਾਂ ਜਿਉਂਦਾ ਹੀ ਮੁਰਦਾ ਹੋ ਜਾ। ਬਸ ਮੈਂ ਇਸ ਗੁਰ ਨੂੰ ਸਮਝ ਗਿਆ ਹਾਂ ਤੇ ਜਿਉਂਦਾ ਮਰ ਕੇ ਮੈਂ ਮੁਕਤ ਹੋ ਗਿਆ ਹਾਂ।

ਗੁਰੂ ਅੰਗਦ ਦੇਵ ਜੀ ਸਾਨੂੰ ਇਹੀ ਗੁਰ ਸਮਝਾ ਰਹੇ ਹਨ ਕਿ ਮੁਰਦੇ ਵਰਗਾ ਹੋ ਜਾ। ਜੇ ਮਰਨਾ ਹੀ ਮੁਕਤੀ ਹੈ ਤਾਂ ਫਿਰ ਮਰ ਤਾਂ ਸਾਰਾ ਜਗਤ ਹੀ ਰਿਹਾ ਹੈ।

ਚਲੀਐ ਦਾ ਅਰਥ ਸਮਝਣ ਵਾਲਾ ਹੈ। ਇਸਦਾ ਅਰਥ ਤੁਰਨਾ ਹੈ। ਗੁਰੂ ਨਾਲ ਜੇ ਪ੍ਰੇਮ ਹੈ ਤਾਂ ਗੁਰੂ ਦੀ ਰਜ਼ਾ ਵਿਚ ਤੁਰਨਾ। ਜੇ ਅੱਗੇ ਹੋ ਕੇ ਹੁਕਮ ਵਿਚ ਜੀਵੇ ਤਾਂ ਅਸੀਂ ਸਨਮੁਖ ਹਾਂ ਜੇ ਪਿਛੇ ਹੋ ਕੇ ਜੀਵੇ ਭਾਵ ਹੁਕਮ ਤੋਂ ਪਿਛੇ ਹਟ ਕੇ ਜੀਵੇ ਤਾਂ ਮਨਮੁਖ ਹੋ ਕੇ ਜੀਵੇ।

ਇਹੋ ਹੀ ਗੱਲ ਗੁਰੂ ਅੰਗਦ ਦੇਵ ਜੀ ਨੇ ਭਾਈ ਜੀਵੇ ਨੂੰ ਕਹੀ ਸੀ ਕਿ ਭਾਈ ਜੀਵਾ, ਤੂੰ ਅੱਜ ਸਵੇਰੇ ਕਿਹਾ ਸੀ ਕਿ ਹੇ ਪਰਮਾਤਮਾ ਜੇ ਮੇਰਾ ਗੁਰੂ ਸਮਰੱਥ ਹੈ ਤਾਂ ਹਨੇਰੀ ਹਟ ਜਾਏ, ਮੈਂ ਖਿਚੜੀ ਬਣਾ ਲਵਾਂ। ਤੂੰ ਗੁਰੂ ਨੂੰ ਪ੍ਰੀਖਿਆ ਵਿਚ

ਪਾਇਆ। ਇਹ ਖਿਚੜੀ ਅੱਜ ਅਸੀਂ ਨਹੀਂ ਖਾਵਾਂਗੇ। ਤੇਰੀ ਇਸ ਖਿਚੜੀ ਵਿਚ ਸ਼ੱਕ ਪੈ ਗਿਆ ਹੈ, ਇਸ ਵਿਚ ਸ਼ਰਧਾ ਨਹੀਂ ਰਹੀ। ਪਿਆਰੇ ਦੀ ਪ੍ਰੀਖਿਆ ਨਹੀਂ ਲੈਣੀ, ਉਸ ਅੱਗੇ ਮਿਟ ਕੇ ਚਲਣਾ ਹੈ। ਇਸ ਸਲੋਕ ਦੇ ਇਹ ਅਰਥ ਹਨ—ਜਿਸ ਪਿਆਰੇ ਨਾਲ ਪਿਆਰ ਹੈ ਉਸ ਦੇ ਹੁਕਮ ਵਿਚ ਹਉਮੈ ਮਿਟਾ ਕੇ ਤੁਰਨਾ ਚਾਹੀਦਾ ਹੈ ਭਾਵ ਰਜ਼ਾ ਵਿਚ ਕਾਰ ਕਰਨੀ ਚਾਹੀਦੀ ਹੈ। ਉਸਦੇ ਹੁਕਮ ਤੋਂ ਮੂੰਹ ਮੋੜ ਕੇ ਜੀਉਣਾ ਫਿਟਕਾਰ ਯੋਗ ਹੈ। ਪਿਆਰੇ ਤੋਂ ਪਹਿਲਾਂ ਸਰੀਰ ਛਡ ਦੇਣਾ ਸਿੱਖੀ ਨਹੀਂ। ਪਿਆਰੇ ਦੀ ਰਜ਼ਾ ਵਿਚ ਜੀਉਣਾ ਸਿੱਖੀ ਹੈ। ਮਰਣਾ ਜੀਉਣਾ ਸਾਡੇ ਹੱਥ ਵਿਚ ਨਹੀਂ। ਅਸੀਂ ਤਾਂ ਉਸ ਦੀ ਰਜ਼ਾ ਵਿਚ ਰਹਿਣਾ ਹੈ। ਜੇ ਰਹੀਏ ਤਾਂ ਹੀ ਅਸੀਂ ਸਿੱਖ ਹਾਂ। ਇਹ ਸਲੋਕ ਗੁਰੂ ਅੱਗੇ ਮਿਟ ਕੇ ਚੱਲਣ ਦਾ ਉਪਦੇਸ਼ ਦੇਂਦਾ ਹੈ।

❷ ❷ ❷

ਸਲੋਕ ਮ: ੨ ॥ ਜੋ ਸਿਰੁ ਸਾਈ ਨਾ ਨਿਵੈ ਸੇ ਸਿਰੁ ਦੀਜੈ ਡਾਰਿ ॥
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੇ ਪਿੰਜਰੁ ਲੈ ਜਾਰਿ ॥

(ਸਿਗੀ ਰਾਗ ਕੀ ਵਾਰ ਮ: ੪, ਪੰਨਾ ੯੯)

ਇਕ ਵਾਰ ਇਕ ਸਮਰਾਟ ਨੂੰ ਇਕ ਵਜੀਰ ਨੇ ਕਿਹਾ ਕਿ ਹੇ ਰਾਜਾ, ਤੂੰ ਰਾਜ ਵਿਚ ਸਭ ਤੋਂ ਮਹਾਨ ਹੈਂ। ਐਸਾ ਚਾਹੀਦਾ ਹੈ ਕਿ ਸਾਰੇ ਸਿਰ ਤੇਰੇ ਅੱਗੇ ਝੁਕਣ ਪਰ ਤੇਰਾ ਸਿਰ ਕਿਸੇ ਅੱਗੇ ਨਹੀਂ ਝੁਕਣਾ ਚਾਹੀਦਾ; ਕਿਉਂਕਿ ਤੂੰ ਸਭ ਤੋਂ ਵੱਡਾ ਹੈਂ। ਸਮਰਾਟ ਨੇ ਉਸ ਵਜੀਰ ਦੇ ਵੇਖਦਿਆਂ ਕੁਝ ਜਾਨਵਰਾਂ ਦੇ ਸਿਰ ਮੰਗਵਾਏ ਅਤੇ ਇਕ ਮਨੁੱਖ ਦਾ ਸਿਰ ਵੀ ਮੰਗਵਾਇਆ ਅਤੇ ਇਕ ਨੌਕਰ ਨੂੰ ਕਿਹਾ ਕਿ ਲੈ ਇਹ ਸਿਰ ਲੈ ਜਾ ਅਤੇ ਇਨ੍ਹਾਂ ਸਿਰਾਂ ਦੀ ਇਹ ਇਹ ਕੀਮਤ ਹੈ, ਇਹ ਵੇਚ ਆ। ਸਭ ਤੋਂ ਘੱਟ ਮਨੁੱਖ ਦੇ ਸਿਰ ਦੀ ਹੀ ਕੀਮਤ ਰੱਖੀ। ਪਰ ਕਮਾਲ ਇਹ ਹੋਈ ਕਿ ਬਾਕੀ ਸਾਰੇ ਸਿਰ ਤਾਂ ਵਿਕ ਗਏ ਪਰ ਮਨੁੱਖ ਦਾ ਸਿਰ ਕਿਸੇ ਨੇ ਵੀ ਨਹੀਂ ਲਿਆ। ਨੌਕਰ ਨੇ ਆ ਕੇ ਕਿਹਾ ਕਿ ਰਾਜਨ, ਮਨੁੱਖ ਦਾ ਸਿਰ ਕੋਈ ਨਹੀਂ ਲੈਂਦਾ। ਰਾਜੇ ਨੇ ਕਿਹਾ ਕਿ ਮੁਫਤ ਦੇ ਦੇ, ਪਰ ਮੁਫਤ ਵੀ ਕਿਸੇ ਨੇ ਮਨੁੱਖ ਦਾ ਸਿਰ ਨਹੀਂ ਲਿਆ। ਅਸੋਕ ਸਮਰਾਟ ਨੇ ਆਪਣੇ ਵਜੀਰ ਨੂੰ ਕਿਹਾ ਕਿ ਇਸ ਸਿਰ ਦਾ ਕਾਹਦਾ ਹੰਕਾਰ ਹੈ, ਜਿਸਨੂੰ ਕੋਈ ਮੁਫਤ ਵੀ ਨਹੀਂ ਲੈਂਦਾ। ਇਸਦੀ ਕੋਈ ਕਦਰ ਪੈ ਸਕਦੀ ਹੈ ਤਾਂ ਸਤਿਗੁਰੂ ਦੇ ਚਰਨਾਂ ਵਿਚ ਹੀ ਪੈ ਸਕਦੀ ਹੈ।

ਗੁਰੂ ਅੰਗਦ ਦੇਵ ਜੀ ਮਨੁੱਖ ਦੇ ਸਿਰ ਦਾ ਟਿਕਾਣਾ ਸਤਿਗੁਰੂ ਦੇ ਚਰਨਾਂ ਵਿਚ ਹੀ ਦੱਸਦੇ ਹਨ। ਸਿਰ ਜੇ ਸਤਿਗੁਰਾਂ ਦੇ ਚਰਨਾਂ ਵਿਚ ਨਹੀਂ ਝੁਕਦਾ ਤਾਂ ਉਸਦਾ ਕਾਰਨ ਇਹ ਹੈ ਕਿ ਉਸ ਸਰੀਰ ਵਿਚ ਬਿਰਹੋਂ ਨਹੀਂ। ਰੱਬੀ ਵਿਛੋੜੇ ਦਾ ਅਹਿਸਾਸ ਨਹੀਂ। ਮੇਲ ਨਹੀਂ ਹੋਇਆ ਇਹ ਤਾਂ ਵੱਖਰੀ ਗੱਲ ਹੈ, ਇਹ ਤਾਂ ਯਾਦ ਰਹੇ ਕਿ ਮੈਂ ਵਿਛਿਆ ਹਾਂ। ਬੀਮਾਰ ਹੀ ਆਪਣੇ ਆਪ ਨੂੰ ਅੱਗੇ ਸਮਝ ਲਵੇ

ਤਾਂ ਫਿਰ ਇਲਾਜ ਕਿਵੇਂ ਹੋਵੇਗਾ। ਜੀਵਨ ਦੀਆਂ ਕਮੀਆਂ ਨਜ਼ਰ ਆ ਜਾਣੀਆਂ ਹੀ ਸਿਆਣਪ ਹੈ।

ਭਾਈ ਗੁਰਦਾਸ ਜੀ ਲਿਖਦੇ ਹਨ ਜੇ ਸਾਰੇ ਸਗੋਰਕ ਦੁੱਖ ਅਤੇ ਸਾਰੇ ਮਾਨਸਿਕ ਦੁੱਖ ਇਕੱਠੇ ਕਰ ਲਵਾਂ ਤਾਂ ਇਨੇ ਹੋ ਜਾਣ ਕਿ ਜਿੰਨੇ ਸਾਰੇ ਸਗੋਰ ਦੇ ਰੋਮ ਹਨ। ਪਰ ਪਰਮਾਤਮਾ ਦਾ ਜੋ ਵਿਛੋੜਾ ਹੈ, ਬਿਰਹੀ ਜੀਵ ਦੇ ਸਗੋਰ ਦੇ ਇਕ ਰੋਮ ਜਿੰਨੇ ਇਹ ਸਾਰੇ ਦੁੱਖ ਨਹੀਂ ਹਨ।

ਅਨਿਕ ਪ੍ਰਕਾਰ ਜੋਰ ਸਗਲ ਸੰਸਾਰ ਸੋਧਿ,
ਪੀਯਾ ਕੇ ਬਿਛੋਹ ਪੱਲ ਏਕ ਨਾ ਪੁਜਾਰੀ ਹੈ।

ਸਾਰੇ ਦੁੱਖ ਦੁਨੀਆਂ ਦੇ ਮੰਦੇ ਸਭ ਤੋਂ ਬੁਰੀ ਜੁਦਾਈ।

ਬਿਰਹੁ-ਕੁੱਠੇ ਤਾਂ ਏਥੋਂ ਤਕ ਕੁਰਬਾਨੀ ਦੇਣ ਵਾਸਤੇ ਤਿਆਰ ਹਨ :

ਜੋਬਨ ਜਾਂਦੇ ਨਾ ਭਰਾ ਜੇ ਸਹੁ ਪ੍ਰੀਤਿ ਨਾ ਜਾਇ ॥

ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥ ੩੪ ॥

ਬਿਰਹਾ ਦੀ ਰਾਤ ਕੈਸੀ ਹੈ, ਸੌਣਾ ਵਿਛੋਣਾ ਕੈਸਾ ਹੈ :

ਫਰੀਦਾ ਚਿੰਤ ਖਟੋਲਾ ਵਾਣੁ ਦੁੱਖ ਬਿਰਹ ਵਿਛਾਵਣ ਲੇਡੁ ॥

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥ ੩੫ ॥

ਬਾਬਾ ਫਰੀਦ ਕਹਿੰਦੇ ਹਨ, ਹੇ ਬਿਰਹਾ ਤੂ ਸੁਲਤਾਨ ਹੈਂ। ਤੂ ਦਿਲਾਂ ਦਾ ਰਾਜਾ ਹੈਂ। ਕਿਹੜਾ ਐਸਾ ਦਿਲ ਹੈ ਜਿਹੜਾ ਤੇਰਾ ਪ੍ਰਭਾਵ ਨਾ ਕਬੂਲਦਾ ਹੋਵੇ। ਜੇ ਕੋਈ ਤੇਰਾ ਰਾਜ ਨਹੀਂ ਮੰਨਦਾ, ਤੇਰਾ ਪ੍ਰਭਾਵ ਨਹੀਂ ਕਬੂਲਦਾ, ਉਹ ਫਿਰ ਸਮਸ਼ਾਨ ਘਾਟ ਦਾ ਮੁਰਦਾ ਹੋਵੇਗਾ। ਬਿਰਹਾ-ਵਿਹੂਣੇ ਨੂੰ ਬਾਬਾ ਫਰੀਦ ਜਿਊਂਦਾ ਮਨੁੱਖ ਨਹੀਂ ਸਮਝਦੇ।

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥

ਫਰੀਦਾ ਜਿਡੁ ਤਨਿ ਬਿਰਹਾ ਨਾ ਉਪਜੈ ਸੋ ਤਨੁ ਜਾਣੁ ਮਸਾਨੁ ॥ ੩੬ ॥

ਬਿਰਹੋਂ ਦੇ ਭਾਵ ਨੇ ਹੀ ਤਾਂ ਮਨੁੱਖ ਨੂੰ ਪਰਮਾਤਮਾ ਦੀ ਤੜਪ ਤਾਂਘ ਦਿੱਤੀ ਹੈ, ਘਾਲ ਦਿੱਤੀ ਹੈ, ਧਰਮ ਦੀ ਕਮਾਈ ਦਿੱਤੀ ਹੈ, ਸੱਤ ਦੀ ਖੋਜ ਵਾਸਤੇ ਤੋਰਿਆ ਹੈ।

ਸਿੱਖ ਧਰਮ ਪਰਮਾਤਮਾ ਅਗੇ ਸਮਰਪਨ ਦਾ ਧਰਮ ਹੈ, ਬੰਦਨਾ ਕਰਨ ਦਾ ਧਰਮ ਹੈ।

ਸਲੋਕ

ਛੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥

ਛੋਲਨ ਤੇ ਰਾਖਹੁ ਪ੍ਰਭੁ ਨਾਨਕ ਦੇ ਕਰਿ ਹਥ ॥

(ਪੰਨਾ ੨੫੬)

ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥

(ਧਨਾਸਰੀ ਮ: ੫, ਪੰਨਾ ੬੯੩)

ਭਾਈ ਨੰਦ ਲਾਲ ਜੀ ਇਨ੍ਹਾਂ ਪੰਗਤੀਆਂ ਦੀ ਵਿਆਖਿਆ ਕਰਦੇ ਹੋਏ ਕਹਿੰਦੇ
ਹਨ ਕਿ ਸਿਰ ਰੱਖਣਾ ਹੈ ਤਾਂ ਪਿਆਰੇ ਦੇ ਕਦਮਾਂ 'ਤੇ ਰੱਖ ਦੇ। ਜਿੰਦ ਵਾਰਨੀ
ਹੈ ਤਾਂ ਉਸ ਪਿਆਰੇ ਤੋਂ ਕੁਰਬਾਨ ਕਰ ਦੇ।

ਸਰ ਅਗ਼ਰ ਦਾਗੀ ਬਿਰੋ

ਸਰ ਰਾ ਬਿਨੇਹ ਬਰ ਪਾਇ ਓ ॥

ਜਾ ਅਗ਼ਰ ਦਾਗੀ ਨਿਸਾਰਬ,

ਕੁਨ ਅਗ਼ਰ ਦਰਕਾਰ ਅਸਤ ॥

ਇਕ ਆਲਮ ਕਹਿੰਦੇ ਹਨ ਉਹ ਦਰ ਹੀ ਕੀ ਹੈ ਜਿੱਥੇ ਜਾ ਕੇ ਸਿਰ ਨਾ ਝੁਕ
ਜਾਏ। ਪਰ ਉਹ ਸਿਰ ਵੀ ਕੀ ਹੈ ਜਿਹੜਾ ਐਸਾ ਦਰ ਛੱਡ ਕੇ ਦਰ-ਦਰ 'ਤੇ ਝੁਕਦਾ
ਵਿਹੇ।

ਸਰ ਜਿਸ ਪੇ ਨਾ ਝੁਕ ਜਾਏ ਉਸੇ ਦਰ ਨਹੀਂ ਕਹਿੰਦੇ।

ਜੋ ਦਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਿੰਦੇ।

ਹਰਨਾਕਸ਼ ਵਰਗਾ ਸਿਰ ਮਾਲਕ ਅੱਗੇ ਨਹੀਂ ਝੁਕਦਾ। ਜਿਸ ਸਿਰ ਵਿਚ ਹੰਕਾਰ
ਦੀ ਆਕੜ ਹੈ ਐਸਾ ਸਿਰ ਬੁਰੀ ਤਰ੍ਹਾਂ ਟੁੱਟਦਾ ਹੈ। ਢੁਖੀ ਹੁੰਦਾ ਹੈ। ਲੋਕੀਂ ਐਵੇਂ
ਕਾਲੀਆਂ ਕੁੰਨੀਆਂ ਘਰਾਂ ਵਿਚ ਟੰਗਦੇ ਹਨ। ਐਸੇ ਸਿਰ ਹੁੰਦੇ ਹੀ ਕਾਲੀਆਂ
ਕੁੰਨੀਆਂ ਹਨ। ਲੋਕ ਕਹਿੰਦੇ ਹਨ ਕਿ ਇਹ ਬਦ ਨਜ਼ਰ ਤੋਂ ਬਚਾਉਂਦੀਆਂ ਹਨ,
ਪਰ ਸੱਚ ਇਹ ਹੈ ਕਿ ਬਦ ਨਜ਼ਰ ਦਾ ਖਿਆਲ ਹੀ ਇਨ੍ਹਾਂ ਕਾਲੀਆਂ ਕੁੰਨੀਆਂ
ਨੇ ਪੈਦਾ ਕੀਤਾ ਹੈ। ਐਸੇ ਬੰਦੇ ਸੰਸਾਰ 'ਤੇ ਡਰਾਉਣੇ ਹਨ। ਐਸੇ ਸਿਰ ਸੁੱਟਣ ਯੋਗ
ਹਨ।

ਸਾਅਦੀ ਨੇ ਇਕ ਬੜੀ ਸੁੰਦਰ ਹਕਾਯਤ ਲਿਖੀ ਹੈ।

ਇਕ ਸਮਰਾਟ ਕੋਲ ਇਕ ਹਕੀਮ ਆਇਆ। ਬਾਦਸ਼ਾਹ ਘੋੜੇ ਤੋਂ ਗਿਰਿਆ
ਸੀ ਅਤੇ ਉਸਦੀ ਗਰਦਨ ਅੰਦਰ ਧੱਸ ਗਈ ਸੀ। ਹਕੀਮ ਨੇ ਇਲਾਜ ਕੀਤਾ,
ਰਾਜਾ ਠੀਕ ਹੋ ਗਿਆ। ਹਕੀਮ ਜਾਣ ਲੱਗਾ ਬਾਦਸ਼ਾਹ ਨੂੰ ਮਿਲਣ ਆਇਆ।
ਬਾਦਸ਼ਾਹ ਨੇ ਉਸਨੂੰ ਆਦਰ ਨਾ ਦਿੱਤਾ ਤੇ ਉਸ ਵੱਲ ਵੇਖਿਆ ਵੀ ਨਾ। ਹਕੀਮ
ਨੇ ਆਪਣੀ ਹੱਤਕ ਸਮਝੀ। ਉਸ ਹਕੀਮ ਨੇ ਕਿਹਾ ਤੂੰ ਪੂਰਾ ਠੀਕ ਨਹੀਂ ਹੋਇਆ,
ਆਖਰੀ ਇਲਾਜ ਰਹਿੰਦਾ ਹੈ, ਪਰ ਮੈਂ ਅਟਕ ਨਹੀਂ ਸਕਦਾ। ਇਹ ਇਲਾਜ ਸੌਖਾ
ਹੈ, ਤੁਸੀਂ ਆਪ ਹੀ ਕਰ ਲੈਣਾ।

ਹਕੀਮ ਨੇ ਕੁਝ ਬੀਜ ਦਿੱਤੇ ਤੇ ਕਿਹਾ ਕਿ ਇਹ ਮਘਦੀ ਅੰਗੀਠੀ 'ਤੇ ਪਾ
ਕੇ ਨੱਕ ਨਾਲ ਇਨ੍ਹਾਂ ਬੀਜਾਂ ਦਾ ਪੂਆਂ ਲੈਣਾ। ਹਕੀਮ ਚਲਾ ਗਿਆ। ਬਾਦਸ਼ਾਹ

ਨੇ ਜਦੋਂ ਉਨ੍ਹਾਂ ਬੀਜਾਂ ਦਾ ਪੂਰੀਆਂ ਲਿਆ ਤਾਂ ਐਸੀ ਛਿੱਕ ਆਈ ਕਿ ਉਹ ਗਰਦਨ ਫਿਰ ਅੰਦਰ ਧੱਸ ਗਈ। ਫਿਰ ਉਹ ਹਕੀਮ ਨਹੀਂ ਲੱਭਾ। ਬਾਦਸ਼ਾਹ ਰੋ ਕੇ ਕਹਿੰਦਾ ਸੀ ਕਿ ਜੇ ਮੈਂ ਹਕੀਮ ਅੱਗੇ ਗਰਦਨ ਅਕੜਾਉਣ ਦੀ ਬਜਾਏ ਝੁਕਾ ਦਿੰਦਾ ਤਾਂ ਅੱਜ ਮੇਰਾ ਇਹ ਹਾਲ ਨਾ ਹੁੰਦਾ।

ਗੁਰੂ ਅੰਗਦ ਦੇਵ ਜੀ ਦੇ ਸਿਰ 'ਤੇ ਗੁਰੂ ਨਾਨਕ ਦੇਵ ਜੀ ਨੇ ਰੱਬੀ ਵਡਿਆਈ ਦਾ ਛਤਰ ਰੱਖ ਦਿੱਤਾ ਅਤੇ ਉਨ੍ਹਾਂ ਦੀ ਗਰਦਨ ਅਸਮਾਨ ਜਿੰਨੀ ਉੱਚੀ ਕਰ ਦਿੱਤੀ।

ਲਹਿਣੇ ਪਰਿਓਨੁ ਛਵੁ ਸਿਰਿ ਅਸਮਾਨਿ ਕਿਆੜਾ ਛਿਕਉਨ।

(ਪੰਨਾ ੯੬੭)

ਪਰ ਗੁਰੂ ਅੰਗਦ ਦੇਵ ਉਸ ਵਡਿਆਈ ਦੇਣ ਵਾਲੇ ਨੂੰ ਭੁੱਲੇ ਨਹੀਂ। ਉਹ ਕਹਿੰਦੇ ਹਨ ਜਿਹੜਾ ਸਿਰ ਮਾਲਕ ਅਗੇ ਝੁਕਦਾ ਨਹੀਂ, ਉਹ ਸਿਰ ਕੱਟ ਕੇ ਸੁੱਟ ਦੇ। ਜਿਸ ਸਰੀਰ ਵਿਚ ਮਾਲਕ ਦੇ ਬਿਰਹੁ ਦਾ ਅਹਿਸਾਸ ਨਹੀਂ, ਉਹ ਸਰੀਰ ਪਿੰਜਰਾ ਸਾੜ ਦੇ। ਇਹ ਇਸ ਲਈ ਕਿਹਾ ਹੈ ਕਿ ਮਾਲਕ ਅਗੇ ਝੁਕਦੇ ਰਹੀਏ ਅਤੇ ਯਾਦ ਕਰਦੇ ਰਹੀਏ।

❻ ❻ ❻

3

ਮ: ੨ ॥ ਦੇਂਦੇ ਬਾਵਹੁ ਦਿਤਾ ਚੰਗਾ ਮਨਮੁਖ ਐਸਾ ਜਾਣੀਐ ॥
 ਸੁਰਤਿ ਮਤਿ ਚਡੁਗਈ ਤਾਕੀ ਕਿਆ ਕਰਿ ਆਖਿ ਵਖਾਣੀਐ ॥
 ਅੰਤਰਿ ਬਹਿਕੈ ਕਰਮ ਕਮਾਵੈ ਸੋ ਚਹੁ ਕੁਟੀ ਜਾਣੀਐ ॥
 ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
 ਤੂ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
 ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂ ਬੋਲਹਿ,
 ਵਿਣ ਜੋਤੀ ਕੋਈ ਕਿਛ ਕਰਿਹੁ, ਦਿਖਾ ਸਿਆਣੀਐ ॥
 ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜ ਸੁਜਾਣੀਐ ॥

(ਮਾਡ ਕੀ ਵਾਰ ਅ: ੧, ਪੰਨਾ ੧੩੮)

ਸਿਰੀ ਰਾਗ ਦੀ ਵਾਰ ਵਿਚ ਸਤਿਗੁਰੂ ਅੰਗਦ ਦੇਵ ਜੀ ਪਿਆਰੇ ਅੱਗੇ ਮਿਟ ਕੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ ਪਰ ਮਨੁੱਖ ਮਿਟ ਕੇ ਕਿਉਂ ਨਹੀਂ ਚਲਦਾ ? ਇਸ ਦੀ ਆਕੜ ਦਾ ਕਾਰਨ ਪਦਾਰਥਾਂ ਦਾ ਹੰਕਾਰ ਹੈ। ਇਹ ਦਾਤੇ ਨਾਲੋਂ ਦਾਤ ਨੂੰ ਮਹਾਨਤਾ ਦਿੰਦਾ ਹੈ।

ਪਰ ਗੁਰਮਤ ਇਹ ਹੈ ਕਿ :

ਕੁਕਰ ਦਿਸਟਿ ਨਾ ਕਬ ਮਨ ਧਰਨੀ॥

ਸ਼ੇਰ ਦਿਸਟਿ ਗੁਰਮੁਖਿ ਹੈ ਬਰਨੀ ॥

ਕੁੱਤੇ ਵੱਲ ਕੋਈ ਵਸਤੂ ਸੁੱਟੀਏ ਉਹ ਮਾਲਕ ਵੱਲ ਪਿੱਠ ਕਰ ਕੇ ਵਸਤੂ ਦੇ ਪਿਛੇ ਦੌੜਦਾ ਹੈ। ਪਰ ਸ਼ੇਰ ਵੱਲ ਕੋਈ ਵਸਤੂ ਸੁੱਟੀਏ ਉਹ ਵਸਤੂ ਸੁੱਟਣ ਵਾਲੇ ਵੱਲ ਆਉਂਦਾ ਹੈ, ਵਸਤੂ ਦੇ ਪਿਛੇ ਨਹੀਂ ਜਾਂਦਾ। ਮਨਮੁਖ ਬੰਦਾ ਐਸਾ ਜਾਣ ਲਵੇ ਕਿ ਦੇਣ ਵਾਲੇ ਨਾਲੋਂ ਦਾਤ ਨੂੰ ਪਿਆਰੀ ਸਮਝਦਾ ਹੈ। ਉਸ ਦੀ ਸੋਚਣੀ ਸੂਝ ਅਕਲ ਇਨ੍ਹੀ ਨੀਵਾਂ ਗਿਰ ਜਾਂਦੀ ਹੈ ਕਿ ਇਸ ਤੋਂ ਹੋਰ ਪਤਿਰ ਹੋਣ ਲਈ ਕੋਈ ਨੀਵਾਣ ਨਹੀਂ। ਐਸਾ ਬੰਦਾ ਦਾਤ ਲਈ ਛੁਪ ਕੇ ਕੁਕਰਮ ਕਰਦਾ ਹੈ ਪਰ

ਉਨ੍ਹਾਂ ਕੁਕਰਮਾਂ ਦਾ ਸਾਰੀ ਦੁਨੀਆਂ ਵਿਚ ਚਰਚਾ ਹੋ ਜਾਂਦਾ ਹੈ। ਇਥੇ ਜੋ ਧਰਮ ਕਮਾਵੇਗਾ ਉਸਦਾ ਧਰਮੀ ਨਾਂ ਹੋਵੇਗਾ, ਪਾਪ ਕਰਨ ਵਾਲਾ ਪਾਪੀ ਕਰਕੇ ਹੀ ਜਾਣਿਆ ਜਾਵੇਗਾ।

ਕਈ ਵਾਰ ਐਸਾ ਹੁੰਦਾ ਹੈ ਕਿ ਦੂਸਰੇ ਨੂੰ ਚਿੱਕੜ ਵਿਚੋਂ ਕੱਢਣ ਲੱਗਿਆਂ ਮਨੁੱਖ ਉਸਨੂੰ ਤਾਂ ਬਾਹਰ ਕੱਢਦਾ ਨਹੀਂ ਸਗੋਂ ਨਿੰਦਾ ਦੇ ਚਿੱਕੜ ਵਿਚ ਆਪ ਫੱਸ ਜਾਂਦਾ ਹੈ। ਸਤਿਗੁਰੂ ਕਹਿੰਦੇ ਹਨ ਕਿ ਦੂਸਰੇ ਨੂੰ ਚਿੱਕੜ ਤੋਂ ਬਾਹਰ ਕੱਢਣਾ ਹੈ ਤਾਂ ਉਸਦਾ ਹੱਥ ਫੜ, ਪਰ ਆਪਣੇ ਪੈਰ ਚਿੱਕੜ ਤੋਂ ਬਾਹਰ ਰੱਖੀਂ। ਤੇਰਾ ਬਲ ਕਾਇਮ ਰਹੇਗਾ। ਤੂੰ ਦੂਸਰੇ ਨੂੰ ਬਚਾ ਕੇ ਬਾਹਰ ਕੱਢ ਸਕੇਂਗਾ।

ਹੇ ਪਰਮਾਤਮਾ ! ਇਹ ਸਭ ਤੇਰਾ ਰਚਿਆ ਤਮਾਸ਼ਾ ਹੈ। ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਬੋਂ ਬਿਨਾਂ ਕਰਤਾ ਹੋਰ ਕਿਹੜਾ ਆਖੀਏ। ਇਨ੍ਹਾਂ ਜੀਵਾਂ ਦੇ ਅੰਦਰ ਜਿੰਨਾ ਸਮਾਂ ਤੇਰੀ ਜੋਤਿ ਮੌਜੂਦ ਹੈ ਓਨਾ ਚਿਰ ਉਸ ਜੋਤਿ ਵਿਚ ਤੂੰ ਆਪ ਹੀ ਬੋਲਦਾ ਹੈਂ। ਜਦੋਂ ਤੇਰੀ ਜੋਤਿ ਨਿਕਲ ਜਾਏ ਤਾਂ ਫਿਰ ਅਸੀਂ ਜਾਣੀਏ ਕਿ ਕੋਈ ਤੇਰੀ ਜੋਤਿ ਤੋਂ ਬਿਨਾਂ ਕੁਝ ਕਰ ਸਕਦਾ ਹੈ। ਸਤਿਗੁਰੂ ਫੁਰਮਾਉਂਦੇ ਹਨ ਕਿ ਗੁਰਮੁਖ ਨੂੰ ਹਰ ਇਕ ਵਿਚ ਸਿਆਣਾ ਤੇ ਸੁਜਾਣ ਪ੍ਰਭੂ ਹੀ ਨਜ਼ਰ ਆਉਂਦਾ ਹੈ।

ਸਤਿਗੁਰੂ ਸਾਨੂੰ ਜੁਗਤੀ ਦੇ ਰਹੇ ਹਨ ਕਿ ਮਨੁੱਖ ਤੇਰੇ ਅੰਦਰ ਹੀਰਾ ਪ੍ਰਭੂ ਹੈ, ਤੂੰ ਸਿਰਫ ਕੌਡੀਆਂ ਤਕ ਹੀ ਰੁਕ ਗਿਆ ਹੈਂ। ਦਾਤ ਤਾਂ ਉਹ ਦੇਵੇਗਾ ਹੀ, ਤੂੰ ਦਾਤਾਰ ਨਾਲ ਸੰਬੰਧ ਬਣਾ। ਜਿੱਥੇ ਦਾਤਾ ਆ ਜਾਵੇਗਾ ਉਥੇ ਦਾਤਾਂ ਦੀ ਕੋਈ ਕਮੀ ਨਹੀਂ ਰਹੇਗੀ। ਦਾਤਾਂ ਦੇ ਪਿਛੇ ਲੱਗ ਕੇ ਤੂੰ ਅਸਲ ਦਾਤੇ ਨੂੰ ਭੁੱਲ ਗਿਆ ਹੈਂ। ਤੂੰ ਭਿਖਾਰੀਆਂ ਤੋਂ ਮੰਗਣ ਵਾਸਤੇ ਤੁਰ ਪਿਆ ਹੈਂ। ਭਾਈ ਗੁਰਦਾਸ ਜੀ ਸਾਨੂੰ ਸੁਚੇਤ ਕਰਦੇ ਹਨ—

ਦਾਤਾ ਓਹੁ ਨਾ ਮੰਗੀਐ ਫਿਰਿ ਮੰਗਣਿ ਜਾਈਐ ॥
ਹੋਛਾ ਸਾਹੁ ਨਾ ਕੀਰਈ ਫਿਰਿ ਪਛੋਤਾਈਐ ॥
ਸਾਹਿਬ ਉਹ ਨਾ ਸੇਵੀਐ ਜਮ ਢੰਡੁ ਸਹਾਈਐ ॥
ਹਉਮੈ ਰੋਗੁ ਨਾ ਕਟਈ ਓਹੁ ਵੈਦ ਨਾ ਲਾਈਐ ॥
ਦੁਰਮਤਿ ਮੈਲ ਨਾ ਉਤਰੈ ਕਿਉ ਤੀਰਥ ਨਾਈਐ ॥
ਪੀਰ ਮੁਗੀਦਾ ਪਿਰਹੜੀ ਸੁਖ ਸਹਜ ਸਮਾਈਐ ॥

(ਪੁਅੜੀ ੧੫, ਵਾਰ ੨੭)

ਦਾਤਾਂ ਨੂੰ ਜਿਸ ਮਨੁੱਖ ਨੇ ਲਖਸ਼ ਬਣਾ ਲਿਆ ਉਸ ਨੂੰ ਅਸਲ ਦਾਤਾ ਭੁੱਲ ਹੀ ਜਾਵੇਗਾ ਤੇ ਐਸਾ ਮਨੁੱਖ ਭਿਖਾਰੀਆਂ ਤੋਂ ਮੰਗਣ ਤੁਰ ਪਵੇਗਾ ਜਾਂ ਭਿਖਾਰੀਆਂ

ਨੂੰ ਲੁੱਟਣ ਵਾਸਤੇ ਤੁਰ ਪਵੇਗਾ। ਪਰ ਦੋਹਾਂ ਹਾਲਤਾਂ ਵਿਚ ਜੋ ਹੱਥ ਆਵੇਗਾ ਉਸ ਨਾਲ ਮਨ ਦੀ ਤ੍ਰਿਪਤੀ ਨਹੀਂ ਹੋਣੀ।

ਇਕ ਸੱਤ ਪੁਰਸ਼ ਨੂੰ ਕਿਸੇ ਜਗਿਆਸੂ ਨੇ ਪੁੱਛਿਆ ਕਿ ਮਹਾਰਾਜ ਧਰਤੀ 'ਤੇ ਅਣਗਿਣਤ ਧਾਰਮਿਕ ਅਸਥਾਨ ਹਨ, ਧਾਰਮਿਕ ਗੰਬਥ ਹਨ। ਫਿਰ ਸਾਰਿਆਂ ਦਾ ਦਾਅਵਾ ਹੈ ਕਿ ਇਹ ਗੰਬਥ ਪਰਮਾਤਮਾ ਦੇ ਹਨ। ਇਹ ਅਸਥਾਨ ਰੱਬ ਦਾ ਘਰ ਹਨ। ਫਿਰ ਅੱਜ ਤੱਕ ਕਿੰਨੇ ਕੁ ਮਨੁੱਖ ਹਨ ਜਿਨ੍ਹਾਂ ਨੂੰ ਪਰਮਾਤਮਾ ਮਿਲਿਆ ਹੈ? ਮਹਾਂਪੁਰਖ ਨੇ ਬੜੀ ਸੁਦਰ ਗੱਲ ਕਹੀ ਕਿ ਪਰਮਾਤਮਾ ਤਾਂ ਮਿਲਣ ਵਾਸਤੇ ਬਾਹਵਾਂ ਫੈਲਾ ਕੇ ਮੁੱਦਤਾਂ ਤੋਂ ਮਨੁੱਖ ਨੂੰ ਉਡੀਕ ਰਿਹਾ ਹੈ। ਪਰਮਾਤਮਾ ਇਸ਼ਾਰੇ ਕਰ ਰਿਹਾ ਹੈ ਕਿ ਮੇਰੇ ਵੱਲ ਆ ਪਰ ਮਨੁੱਖ ਹੀ ਪਰਮਾਤਮਾ ਨੂੰ ਮਿਲਣ ਵਾਸਤੇ ਤਿਆਰ ਨਹੀਂ।

ਉਸ ਮਹਾਂਪੁਰਖ ਨੇ ਇਕ ਕਾਗਜ਼ ਤੇ ਕਲਮ ਦੇ ਕੇ ਉਸ ਜਗਿਆਸੂ ਨੂੰ ਇਕ ਨਗਰ ਵਿਚ ਭੇਜ ਦਿੱਤਾ। ਨਗਰ ਵਿਚ ਇਕ ਸੌ ਘਰ ਸੀ। ਹਰ ਘਰ ਦੀ ਇੱਛਾ ਨੋਟ ਕਰਨੀ ਸੀ। ਜਦੋਂ ਕਾਗਜ਼ ਲੈ ਕੇ ਜਗਿਆਸੂ ਮਹਾਂਪੁਰਖ ਕੋਲ ਆਇਆ ਤਾਂ ਪੜ੍ਹ ਕੇ ਪਤਾ ਲੱਗਾ ਕਿ ਇਕ ਵੀ ਮਨੁੱਖ ਦੀ ਇੱਛਾ ਪਰਮਾਤਮਾ ਨੂੰ ਮਿਲਣ ਦੀ ਨਹੀਂ। ਸਾਰੇ ਲੋਕ ਦਾਤਾਂ ਹੀ ਚਾਹੁੰਦੇ ਹਨ। ਦਾਤਾਰ ਕਿਸੇ ਦੀ ਮੰਗ ਨਹੀਂ। ਉਸ ਮਹਾਂਪੁਰਖ ਨੇ ਕਿਹਾ ਕਿ ਧਾਰਮਿਕ ਗੰਬਥਾਂ ਦੇ ਸ਼ਬਦ ਉਸਦੀਆਂ ਬਾਹਵਾਂ ਹਨ ਜੋ ਖਿਲਾਰ ਕੇ ਪਰਮਾਤਮਾ ਮਨੁੱਖ ਨੂੰ ਮਿਲਣ ਵਾਸਤੇ ਉਤਾਰਵਾਂਦਾ ਹੈ। ਸਾਰੇ ਧਾਰਮਿਕ ਅਸਥਾਨਾਂ 'ਤੇ ਲੱਗੇ ਨਿਸ਼ਾਨ ਉਸੇ ਦਾ ਬੁਲਾਵਾ ਹਨ। ਪਰ ਮਨੁੱਖ ਪਰਮਾਤਮਾ ਦਾ ਹਰ ਆਮੰਤ੍ਰਣ ਠੁਕਰਾ ਦਿੰਦਾ ਹੈ, ਸੁਣਿਆ ਅਣਸੁਣਿਆ ਕਰ ਦਿੰਦਾ ਹੈ। ਪਰਮਾਤਮਾ ਮਿਲਣਾ ਚਾਹੁੰਦਾ ਹੈ ਪਰ ਮਨੁੱਖ ਮਿਲਣ ਵਾਸਤੇ ਤਿਆਰ ਨਹੀਂ।

ਪਰਮਾਤਮਾ ਤੇ ਮਨੁੱਖ ਦੇ ਦਰਮਿਆਨ ਮਾਇਕ ਪਦਾਰਥ ਆ ਜਾਂਦੇ ਹਨ। ਦਾਤਾਂ ਆ ਜਾਂਦੀਆਂ ਹਨ। ਮਨੁੱਖ ਭਰਮ ਜਾਂਦਾ ਹੈ। ਆਖਿਰ ਦਾਤਾਂ ਵੀ ਕੁਝ ਨਹੀਂ ਸਵਾਰਦੀਆਂ। ਮਨੁੱਖ ਅੰਦਰੋਂ ਕੰਗਾਲ ਤੇ ਖਾਲੀ ਰਹਿ ਜਾਂਦਾ ਹੈ। ਇਕ ਭਰਮ ਪੈਦਾ ਹੁੰਦਾ ਹੈ ਕਿ ਸ਼ਾਇਦ ਅਜੇ ਵੀ ਪਦਾਰਥ ਬੋੜ੍ਹਾ ਹੈ, ਹੋਰ ਇਕੱਠਾ ਕਰਾਂ। ਬੋੜ੍ਹੇ ਦੇ ਕਾਰਨ ਮਨ ਤ੍ਰਿਪਤ ਨਹੀਂ ਹੋ ਰਿਹਾ। ਪਰ ਇਹ ਭਰਮ ਸੀ। ਇਹੋ ਭੁੱਲ ਖੜੂਰ ਦੇ ਖਹਿਰੇ ਜੱਟਾਂ ਨੇ ਕੀਤੀ ਸੀ।

ਖੜੂਰ ਵਿਚ ਜੱਟਾਂ ਨੂੰ ਇਕ ਜੋਗੀ ਨੇ ਭੜਕਾਇਆ ਕਿ ਤੁਹਾਡੀਆਂ ਖੇਤੀਆਂ ਸੁੱਕ ਰਹੀਆਂ ਹਨ ਗੁਰੂ ਅੰਗਦ ਦੇਵ ਦੇ ਕਾਰਨ ਕਿਉਂਕਿ ਇਹ ਗਿਹਸਤੀ ਹਨ। ਜਿਸ ਨਗਰ ਵਿਚ ਗਿਹਸਤੀ ਦੀ ਪੂਜਾ ਹੋਵੇ ਉਸ ਨਗਰ 'ਤੇ ਅਵੱਸ਼ ਹੀ ਰੱਬੀ

ਕ੍ਰੋਪ ਹੋਵੇਗਾ। ਇਨ੍ਹਾਂ ਨੂੰ ਕਹੋ ਬੱਦਲ ਪੁਆ ਦੇਣ ਜਾਂ ਨਗਰ ਛੱਡ ਜਾਣ। ਸਤਿਗੁਰਾਂ ਕਿਹਾ ਸੀ ਕਿ ਪਰਮਾਤਮਾ ਨੂੰ ਅਧਿਕਾਰ ਹੈ ਕਿ ਉਹ ਸਾਨੂੰ ਅਜ਼ਮਾਇ ਪਰ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਰੱਬ ਦੀ ਪ੍ਰੀਖਿਆ ਲਈਏ। ਜੇ ਤੁਹਾਡਾ ਭਲਾ ਹੁੰਦਾ ਹੋਵੇ ਤਾਂ ਮੈਂ ਨਗਰ ਛੱਡਣ ਲਈ ਤਿਆਰ ਹਾਂ।

ਸਤਿਗੁਰੂ ਨਗਰ ਛੱਡ ਗਏ। ਜੌਰੀ ਪਾਸੋਂ ਵੀ ਨਗਰ ਨਿਵਾਸੀਆਂ ਦੇ ਮਨ ਦੀ ਮੁਰਾਦ ਪੂਰੀ ਨਾ ਹੋਈ। ਉਹ ਖਹਿਰੇ ਜੱਟਾਂ ਦੇ ਕ੍ਰੋਪ ਦਾ ਸ਼ਿਕਾਰ ਹੋਇਆ। ਫਿਰ ਨਗਰ ਨਿਵਾਸੀ ਸਤਿਗੁਰੂ ਪਾਸ ਆਏ। ਸਤਿਗੁਰਾਂ ਉਨ੍ਹਾਂ ਨੂੰ ਮੁਆਫ਼ ਕੀਤਾ ਤੇ ਕਿਹਾ ਕਿ ਮਨਮੁਖ ਨਾ ਬਣੋ, ਗੁਰਮੁਖ ਬਣੋ। ਤੁਸੀਂ ਧਿਆਨ ਦਾਤ 'ਤੇ ਨਾ ਰੱਖੋ ਦਾਤਾਰ 'ਤੇ ਰੱਖੋ। ਦਾਤਾਂ ਤੁਹਾਡੇ ਵਾਸਤੇ ਹੀ ਹਨ ਪਰ ਇਹ ਯਾਦ ਰੱਖੋ ਕਿ ਮਨ ਦੀ ਤ੍ਰਿਪਤੀ ਦਾਤਾਰ ਬਿਨਾਂ ਨਹੀਂ ਹੋਣੀ।

ਇਕ ਫ਼ਕੀਰ ਨੂੰ ਬੁਦਾ ਨੇ ਕਿਹਾ ਸੀ ਕੁਝ ਮੰਗ। ਉਹ ਕਹਿਣ ਲੱਗਾ ਤੈਨੂੰ ਹੀ ਮੰਗਦਾ ਹਾਂ। ਉਹ ਬੁਸ਼ੀ ਵਿਚ ਕਹਿੰਦਾ ਸੀ :

ਸਭ ਕੁਝ ਬੁਦਾ ਸੇ ਮਾਂਗ ਲੀਆ ਬੁਦਾ ਕੇ ਮਾਂਗ ਕਰ
ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਦ।

❻ ❻ ❻

ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
 ਪੈਰਾਂ ਬਾਝਹੁ ਚਲਣਾ ਵਿਣੁ ਹਬਾਂ ਕਰਨਾ ॥
 ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
 ਨਾਨਕ ਹੁਕਮੁ ਪਛਾਣਿ ਕੈ ਤਉ ਖਸਮੇ ਮਿਲਣਾ ॥

(ਮਾਝ ਕੀ ਵਾਰ ਮ: ੧, ਪੰਨਾ ੧੩੮)

ਪਰਮ ਬਾਹਰ ਦੀ ਯਾਤਰਾ ਨਹੀਂ, ਅੰਦਰ ਦੀ ਯਾਤਰਾ ਹੈ। ਜਦੋਂ ਕੋਈ ਮਨੁੱਖ ਅੰਦਰੋਂ ਸੰਵਰ ਜਾਂਦਾ ਹੈ ਤਾਂ ਉਸ ਦੇ ਬਾਹਰੀ ਕਰਮ ਸੁਤੇ ਹੀ ਸੰਵਰ ਜਾਂਦੇ ਹਨ। ਅੰਦਰਲੇ ਕਰਮ ਹਨ : ਸੁਰਤ ਦੇ ਨੇਤ੍ਰਾਂ ਨਾਲ ਵੇਖਣਾ ਹੈ। ਪ੍ਰੇਮ ਦੇ ਹੱਥਾਂ ਨਾਲ ਕੁਝ ਕਰਨਾ ਹੈ। ਅਦਬ ਦੇ ਚਰਨਾਂ ਨਾਲ ਚੱਲਣਾ ਹੈ। ਇਹ ਯਾਤਰਾ ਤਾਂ ਹੀ ਹੋ ਸਕੇਗੀ। ਜਿਸਨੂੰ ਅਸੀਂ ਧਰਮ ਦੀ ਯਾਤਰਾ ਕਹਿੰਦੇ ਹਾਂ ਉਹ ਯਾਤਰਾ ਅੰਤੀਵ ਹੈ।

ਜੁਬਾਨ ਤੋਂ ਬਿਨਾਂ ਬੋਲਣਾ ਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਐਸਾ ਲਿਖਿਆ ਹੈ :

ਬਿਨੁ ਜਿਹਵਾ ਜੋ ਜਪੈ ਹਿਆਏ ॥
 ਕੋਈ ਜਾਣੈ ਕੈਸਾ ਨਾਉ ॥

(ਮਲਾਰ ਮ: ੧, ਪੰਨਾ ੧੨੫੬)

ਜੁਬਾਨ ਬੇਦ ਕਰਨੀ ਵਿਅਰਥ ਨਾ ਬੋਲਣਾ। ਵਿਅਰਥ ਨਾ ਵੇਖਣਾ। ਵਿਅਰਥ ਨਾ ਕਰਨਾ। ਵਿਅਰਥ ਨਾ ਚਲਣਾ। ਭਾਵ ਇਹ ਕਿ ਇੰਦ੍ਰਿਆਂ ਦੀ ਵਰਤੋਂ ਵਿਅਰਥ ਨਾ ਕਰਨੀ। ਹੁਕਮ ਅਨੁਸਾਰ ਵਰਤੋਂ ਕਰਨੀ ਜੀਉਂਦੇ ਮਰਨ ਵਾਲੀ ਗੱਲ ਹੈ। ਇੰਦ੍ਰਿਆਂ ਦੀ ਦੌੜ-ਭੱਜ ਨਾਲ ਮਨ ਦੀ ਦੌੜ-ਭੱਜ ਬਚਦੀ ਹੈ। ਅਤੇ ਇਸ ਭਟਕਣਾ ਵਿਚ ਹੀ ਮਨ ਦਾ ਜੀਵਨ ਹੈ। ਇੰਦ੍ਰੇ ਕਾਬੂ ਵਿਚ ਆ ਗਏ ਤਾਂ ਮਨ ਨੂੰ ਭਜਨ ਲਈ ਬਾਂ ਨਹੀਂ ਮਿਲਦੀ। ਅੱਜ ਹੀ ਇੰਦ੍ਰਿਆਂ ਨੂੰ ਸੰਕੋਚ ਲਈਏ। ਜੋ

ਵਿਅਰਥ ਵੇਖਿਆ ਸੁਣਿਆ ਹੈ ਉਸਦਾ ਗੁਰਮਤ ਨਾਲ ਸਸਕਾਰ ਕਰ ਦੇਈਏ ਤਾਂ
ਮਨ ਫਿਰ ਕਿਥੇ ਬਚਦਾ ਹੈ। ਬਾਬਾ ਫਰੀਦ ਤਾਂ ਹੀ ਕਹਿੰਦੇ ਹਨ ਕਿ ਮਨ ਮਚਾਉਣ
ਵਾਲੀਆਂ ਇੰਦ੍ਰੀਆਂ ਨੂੰ ਰੋਕ ਲਾਉ ਤਾਂ ਰੱਬ ਨਾਲ ਅੱਜ ਹੀ ਮੇਲ ਹੋ ਸਕਦਾ ਹੈ।

ਆਜ ਮਿਲਾਵਾ ਸੇਖ ਫਰੀਦ ਟਾਕਿਮ ਕੁੰਜੜੀਆਂ ਮਨਹੁ ਮਚਿਦੜੀਆ॥

(ਆਸਾ ਸੇਖ ਫਰੀਦ, ਪੰਨਾ ੪੮)

ਫਾਰਸੀ ਦੇ ਇਕ ਆਲਮ ਕਹਿੰਦੇ ਹਨ :

ਚਥਮ ਬੰਦੋ, ਗੋਸ਼ ਬੰਦੋ, ਲਥ ਬੰਦੋ॥

ਗੁਰ ਨਾ ਬੀਨੀ ਸਰੋ ਹੱਕ ਬਰ ਮਨ ਬੰਦੋ॥

ਤੂ ਅੱਖਾਂ ਬੰਦ ਕਰ, ਕੰਨ ਬੰਦ ਕਰ, ਮੂੰਹ ਬੁੱਲ੍ਹ ਬੰਦ ਕਰ, ਜੇ ਤੈਨੂੰ ਰੱਬ ਨਾ
ਮਿਲੇ ਤਾਂ ਤੂ ਮੇਰੇ 'ਤੇ ਹੱਸ ਛੱਡੀ।

ਬਾਹਰ ਹੀ ਇੰਦ੍ਰੇ ਬੰਦ ਕਰਨੇ ਅੱਖੇ ਨਹੀਂ, ਪਰ ਅਸਲ ਗੱਲ ਹੋਰ ਹੈ ਕਿ ਜਦੋਂ
ਤੱਕ ਅੰਦਰ ਦੀਆਂ ਅੱਖਾਂ ਨਾ ਖੁਲ੍ਹੀਆਂ, ਰੱਬ ਦਾ ਦਰ ਅੰਦਰੋਂ ਨਾ ਖੁਲ੍ਹਿਆ, ਬਾਹਰ
ਦੇ ਦਰ ਬੰਦ ਕੀਤੇ ਵੀ ਵਿਅਰਥ ਹਨ।

ਅੱਖਾਂ ਬਾਝਹੁ ਵੇਖਣਾ ਕੀ ਹੈ ਅੰਦਰੋਂ ਸੁਰਤ ਦੇ ਲੋਇਣ ਖੁੱਲ੍ਹ ਜਾਣੇ। ਕੰਨਾਂ
ਬਿਨਾਂ ਸੁਣਨਾ ਕੀ ਹੈ ਜੋ ਅੰਦਰ ਵਾਹੁ ਵਾਹੁ ਕਿਆ ਖੁਬ ਗਾਵਤਾ ਹੈ ਉਸ ਰੱਬੀ
ਗਾਇਨ ਨੂੰ ਸੁਣਨਾ। ਪੈਰਾਂ ਬਿਨਾਂ ਚਲਣਾ ਕੀ ਹੈ ਭੈ ਵਿਚ ਚਲਣਾ। ਹੱਥਾਂ ਬਿਨਾਂ
ਕਰਨਾ ਕੀ ਹੈ ਪ੍ਰੇਮ ਵਿਚ ਆਪਣਾ ਆਪਾ ਉਸ ਪਿਆਰੇ ਤੋਂ ਅਤੇ ਉਸਦੀ ਰਚਨਾ
ਤੋਂ ਕੁਰਬਾਨ ਕਰਨਾ।

ਇਸ ਅਗਲੇ ਸਲੋਕ ਵਿਚ ਪਹਿਲੇ ਅਰਥ ਬਿਲਕੁਲ ਸਪੱਸ਼ਟ ਹਨ :

ਮ: ੨॥ ਦਿਸੇ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਇ॥

ਭੁਹਲਾ ਟੁੰਡਾ ਅੰਪੁਲਾ ਕਿਉ ਗਲਿ ਲਗੈ ਧਾਇ॥

ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ॥

(ਪੰਨਾ ੧੩੨)

ਇਕ ਸਲੋਕ ਵਿਚ ਕਬੀਰ ਸਾਹਿਬ ਐਸਾ ਵੀਚਾਰ ਦਿੰਦੇ ਹਨ :

ਕਬੀਰ ਗੁੰਗਾ ਹੁਆ ਬਾਵਰਾ ਬਹਰਾ ਹੁਆ ਕਾਨ॥

ਪਾਵਹੁ ਤੇ ਪਿੰਗਲ ਭਇਆ ਮਾਰਿਆ ਸਤਿਗੁਰਿ ਬਾਨ॥

(ਪੰਨਾ ੧੩੨੪)

ਪਰਮਾਤਮਾ ਦਿਸਦਾ ਹੈ ਸੁਣਦੇ ਹਾਂ, ਅਸੀਂ ਜਾਣਦੇ ਵੀ ਹਾਂ, ਬਾਕੀ ਸਭ ਹੈ
ਪਰ ਸੁਆਦ ਨਹੀਂ ਆ ਰਿਹਾ। ਰਸ ਨਹੀਂ ਆ ਰਿਹਾ। ਰਸ ਨਾ ਆਉਣ ਦਾ ਕਾਰਨ
ਹੈ ਕਿ ਦੂਰੋਂ ਵੇਖ ਸੁਣ ਰਹੇ ਹਾਂ, ਮਿਲੇ ਨਹੀਂ। ਮਿਲੇ ਇਸ ਲਈ ਨਹੀਂ ਕਿ ਰਸਤੇ

ਵਿਚ ਰੋਕਾਂ ਹਨ। ਅਸੀਂ ਬਾਹਰ ਉਲੜੇ ਹਾਂ। ਬਾਹਰ ਦੀ ਯਾਤਰਾ ਕਰਦਿਆਂ ਉਮਰ ਬਤੀਤ ਹੋ ਜਾਂਦੀ ਹੈ ਅਤੇ ਲੋਕ ਗਇਉ ਪ੍ਰਲੋਕ ਗਵਾਇਉ ਵਾਲੀ ਹਾਲਤ ਹੋ ਜਾਂਦੀ ਹੈ। ਅਖੀਰ ਪਤਾ ਲਗਦਾ ਹੈ ਕਿ ਭਟਕੇ ਤਾਂ ਬਹੁਤ ਹਾਂ ਪਰ ਪਹੁੰਚੇ ਕਿਤੇ ਵੀ ਨਹੀਂ। ਤੇਲੀ ਦੇ ਬੈਲ ਵਾਂਗੂੰ ਹੀ ਘੁੰਮਦੇ ਰਹੇ ਹਾਂ।

ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਸਲੋਕਾਂ ਵਿਚ ਭਉ, ਭਾਉ ਅਤੇ ਸੁਰਤਿ ਇਹ ਤਿੰਨ ਦਾਤਾਂ ਸਾਡੀ ਝੇਲੀ ਵਿਚ ਪਾਈਆਂ ਹਨ। ਇਹ ਮਨ ਦਾ ਅੰਦਰ ਦੀ ਤ੍ਰਖੈਣੀ ਦਾ ਇਸ਼ਨਾਨ ਹੋ ਜਾਂਦਾ ਹੈ। ਇਕ ਕਥਾ ਹੈ ਕਿ ਇਕ ਸਾਧੂ ਕੌਲ 13 ਸੇਵਕ ਸਾਧਨਾ ਕਰਦੇ ਸਨ। ਬਾਰਾਂ ਨੇ ਸੱਕਾ ਕੀਤਾ ਕਿ ਰੱਬ ਸਭ ਨੂੰ ਇਕੋ ਜਿਹਾ ਕਿਉਂ ਨਹੀਂ ਦੇਂਦਾ। ਰਾਤ ਉਸ ਨੇ ਤੇਰਾਂ ਵਾਰ ਅਵਾਜ਼ ਦਿੱਤੀ ਤੇ ਕਿਹਾ ਕੋਈ ਹੈ। ਇਕ ਹੀ ਤੇਰਾਂ ਵਾਰ ਆਇਆ। ਸਵੇਰੇ ਉਠ ਕੇ ਉਸ ਫ਼ਕੀਰ ਨੇ ਕਿਹਾ ਮੈਂ ਤੇਰਾਂ ਵਾਰ ਦੇਣ ਲਈ ਅਵਾਜ਼ ਦਿੱਤੀ ਪਰ ਲੈਣ ਲਈ ਕੇਵਲ ਇਕ ਹੀ ਆਇਆ ਉਹ ਲੈ ਗਿਆ ਹੈ।

ਭਾਈ ਲਹਿਣਾ ਜੀ ਜਾਗੀ ਸੁਰਤ ਨਾਲ ਸੇਵਾ ਕਰਦੇ ਸਨ। ਬਾਬਾ ਬੁੱਢਾ ਜੀ ਦਾ ਸੱਕ ਨਵਿਰਤ ਹੋ ਗਿਆ ਸੀ ਜਦੋਂ ਜਾਗੀ ਸੁਰਤ ਵਾਲੇ ਨੇ ਕਿਹਾ : ਰਾਤ ਦਿਨ ਤੁਸੀਂ ਬਣਾਉਂਦੇ ਹੋ, ਬਿਤਾਉਂਦੇ ਹੋ। ਬਾਬਾ ਬੁੱਢਾ ਜੀ ਨੂੰ ਸਮਝ ਆ ਗਈ ਕਿ ਮੈਂ ਗੁਰੂ ਨੂੰ ਆਮ ਮਨੁੱਖ ਵਾਂਗ ਵੇਖਿਆ ਹੈ। ਮੇਰੀ ਸੁਰਤ ਅਜੇ ਪੂਰੀ ਨਹੀਂ ਜਾਗੀ ਪਰ ਜਾਗੀ ਸੁਰਤ ਵਾਲੇ ਨੇ ਗੁਰੂ ਨੂੰ ਕਰਤਾਰ ਰੂਪ ਵੇਖਿਆ ਹੈ, ਏਸੇ ਲਈ ਭਉ ਵੀ ਕਾਇਮ ਹੈ ਅਤੇ ਭਾਉ ਵੀ ਹੈ।

ਗੁਰੂ ਅੰਗਦ ਦੇਵ ਜੀ ਇਨ੍ਹਾਂ ਦੋ ਸਲੋਕਾਂ ਵਿਚ ਸਾਨੂੰ ਸੁਰਤ ਅਤੇ ਭਉ ਅਤੇ ਭਾਉ ਦੀ ਬਖ਼ਜ਼ਿਸ਼ ਕਰਦੇ ਹਨ। ਦਸਤੇਸ਼ ਪਿਤਾ ਨੇ ਇਹੀ ਵਿਆਖਿਆ ਕੀਤੀ ਹੈ :

ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੁੰ ਤੇ ਏਕ ਰਤੀ ਬਿਨ ਏਕ ਰਤੀ ਕੇ।
ਮ: ੨ ॥ ਸੋਈ ਪੂਰੇ ਸਾਹ ਜਿਨੀ ਪੂਰਾ ਪਾਇਆ ॥ ਅਠੀ ਵੇਪਰਵਾਹ ਰਹਨਿ ਇਕਤੇ ਰੇਗਿ ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਐਹਿ ॥
ਕਰਮਿ ਪੂਰੈ ਪੂਰਾ ਗੁਰੂ, ਪੂਰਾ ਜਾਕਾ ਬੇਲੁ ॥
ਨਾਨਕ ਪੂਰਾ ਜੇ ਕਰੋ, ਘਟੈ ਨਾਹੀ ਤੋਲੁ ॥

(ਮਾਝ ਕੀ ਵਾਰ ਮ: ੧, ਪੰਨਾ ੧੪੬)

ਪਰਮਾਤਮਾ ਦਾ ਇਕ ਨਿਯਮ ਹੈ। ਪ੍ਰਕਿਰਤੀ ਵਿਚ ਇਹ ਨਿਯਮ ਉਸ ਨੇ ਆਪ ਹੀ ਟਿਕਾਇਆ ਹੈ। ਉਹ ਨਿਯਮ ਇਹ ਹੈ ਕਿ ਪ੍ਰਕਿਰਤੀ ਅਧੂਰੇ ਨੂੰ ਪ੍ਰਵਾਨ ਨਹੀਂ ਕਰਦੀ, ਵਾਪਸ ਭੇਜ ਦੇਂਦੀ ਹੈ। ਇਕ ਬੀਜ ਪੂਰਾ ਹੈ, ਸਾਬਤ ਹੈ, ਧਰਤੀ

ਤਾਂ ਹੀ ਉਸਨੂੰ ਪ੍ਰਵਾਨ ਕਰੇਗੀ। ਬੀਜ ਪੂਰਾ ਨਹੀਂ ਤਾਂ ਪੌਦਾ ਨਹੀਂ ਬਣ ਸਕੇਗਾ। ਬੀਜ ਠੀਕ ਹੈ ਤਾਂ ਪ੍ਰਕਿਰਤੀ ਉਸਦੀ ਪਾਲਣਾ-ਪੋਸਣਾ ਕਰਨ ਲਈ ਚਾਰ ਚੁਫੇਰਿਊਂ ਉਸਦੀ ਸਹਾਇਤਾ ਕਰੇਗੀ।

ਅਧੂਰੇਪਣ ਨੂੰ ਤਾਂ ਅਸੀਂ ਵੀ ਪ੍ਰਵਾਨ ਨਹੀਂ ਕਰਦੇ। ਫਿਰ ਇਹ ਕਿਵੇਂ ਅਸੀਂ ਮੰਨ ਲਿਆ ਹੈ ਕਿ ਪਰਮਾਤਮਾ ਅਧੂਰੇ ਨੂੰ ਪ੍ਰਵਾਨ ਕਰੇਗਾ। ਜਦੋਂ ਅਸੀਂ ਇਹ ਸੁਣ ਲਿਆ ਹੈ ਕਿ ਉਥੇ ਪੂਰੇ ਹੀ ਪ੍ਰਵਾਨ ਹਨ ਤਾਂ ਅਸੀਂ ਪੂਰੇ ਹੋਣ ਲਈ ਦੌੜ-ਭੱਜ ਕੀਤੀ। ਰੋਟੀ-ਕੱਪੜਾ-ਮਕਾਨ ਇਹ ਪਾ ਕੇ ਸਮਝ ਲਿਆ ਕਿ ਪੂਰੇ ਹੋ ਗਏ ਹਾਂ। ਦੂਸਰਿਆਂ ਤੋਂ ਮਕਾਨ ਵੱਡਾ ਹੋ ਗਿਆ, ਦੂਸਰਿਆਂ ਤੋਂ ਕੱਪੜੇ ਸੁੰਦਰ ਮਿਲ ਗਏ, ਦੂਸਰਿਆਂ ਤੋਂ ਅਨਾਜ ਰਿਜ਼ਕ ਘਰ ਵਿਚ ਜ਼ਿਆਦਾ ਹੋ ਗਿਆ ਤਾਂ ਸਮਝ ਲਿਆ ਕਿ ਅਸੀਂ ਪੂਰੇ ਹੋ ਗਏ ਹਾਂ। ਨਹੀਂ, ਇਹ ਤਾਂ ਬਹੁਤ ਵੱਡੀ ਭੁੱਲ ਹੈ। ਸੱਚ ਇਹ ਹੈ ਕਿ ਜਿਊਂ-ਜਿਊਂ ਪਦਾਰਥ ਵਧੇ ਤਿਊਂ-ਤਿਊਂ ਅੰਦਰ ਦੀ ਭੁੱਖ ਵਧੀ ਹੈ। ਤਿਸ਼ਨਾ ਦੀ ਅੱਗ ਵਧੀ ਹੈ। ਬੰਦਾ ਇਸ ਅੱਗ ਵਿਚ ਸੜ ਰਿਹਾ ਹੈ।

ਸਵਾਮੀ ਰਾਮ ਤੀਰਥ ਨੇ ਇਕ ਅੱਖਾਂ ਛਿੱਠਾ ਹਾਲ ਆਪਣੀ ਡਾਇਰੀ ਵਿਚ ਲਿਖਿਆ ਸੀ ਕਿ ਜਪਾਨ ਵਿਚ ਇਕ ਘਰ ਨੂੰ ਅੱਗ ਲੱਗ ਗਈ ਸੀ। ਲੱਕੜੀ ਦਾ ਘਰ ਸੀ। ਅੱਗ ਬੜੀ ਤੇਜ਼ ਹੋ ਰਹੀ ਸੀ। ਪਰ ਫਿਰ ਵੀ ਉਸਦੇ ਨੌਕਰ ਜਾਨ ਦੀ ਬਾਜ਼ੀ ਲਗਾ ਕੇ ਸਾਮਾਨ ਬਾਹਰ ਕੱਢ ਰਹੇ ਸਨ। ਜਦੋਂ ਬੇਵੱਸੀ ਹੋ ਗਈ ਤਾਂ ਹੁਣ ਅੰਦਰ ਜਾਣਾ ਮੁਸ਼ਕਿਲ ਸੀ। ਇਕ ਨੌਕਰ ਨੇ ਕਿਹਾ ਕਿ ਮਾਲਕ ਅਫਸੋਸ ਹੈ ਕਿ ਅਸੀਂ ਸਾਮਾਨ ਤਾਂ ਬਚਾ ਲਿਆ ਹੈ ਪਰ ਤੁਹਾਡਾ ਇਕਲੋਤਾ ਬੇਟਾ ਨਹੀਂ ਬਚਾ ਸਕੇ।

ਉਹ ਘਰ ਵਾਲਾ ਹੋ ਕੇ ਕਹਿ ਰਿਹਾ ਸੀ, ਮੂਰਖੋ ! ਤੁਸੀਂ ਕੀ ਕੀਤਾ ਹੈ ? ਤੁਸੀਂ ਸਾਮਾਨ ਬਚਾ ਲਿਆ ਤੇ ਘਰ ਦਾ ਮਾਲਕ ਸਾੜ ਦਿੱਤਾ ਹੈ। ਹੁਣ ਸਾਮਾਨ ਵੀ ਕਿਸ ਕੰਮ ਹੈ ? ਸਵਾਮੀ ਰਾਮ ਤੀਰਥ ਕਹਿੰਦੇ ਸਨ ਮੈਂ ਵੇਖ ਰਿਹਾ ਹਾਂ ਕਿ ਸਾਰੇ ਜਗਤ-ਘਰ ਨੂੰ ਅੱਗ ਲੱਗੀ ਹੈ। ਮਨੁੱਖ ਆਪ ਸੜ ਜਾਂਦਾ ਹੈ, ਸਾਮਾਨ ਬਚ ਜਾਂਦਾ ਹੈ। ਮਰ ਕੇ ਤਾਂ ਹਰ ਇਕ ਨੇ ਸੜਨਾ ਹੀ ਹੈ ਪਰ ਅਫਸੋਸ ਹੈ ਕਿ ਜਿਊਂਦੇ ਮਨੁੱਖ ਦਾ ਮਨ ਸੜ ਰਿਹਾ ਹੈ। ਸਾਮਾਨ ਇਨਾ ਇਕੱਠਾ ਹੋ ਗਿਆ ਹੈ ਕਿ ਸਾਮਾਨ ਜ਼ਿਆਦਾ ਹੈ, ਘਰ ਛੋਟਾ ਹੈ। ਪਰ ਅੰਦਰੋਂ ਮਨ ਤ੍ਰਿਪਤ ਨਹੀਂ। ਮਾਇਆ ਨੇ ਮਨੁੱਖ ਨੂੰ ਕੇਵਲ ਅਧੂਰਾ ਹੀ ਕੀਤਾ ਹੈ। ਮਾਇਆ ਆਪ ਅਧੂਰੀ ਹੈ, ਇਹ ਕਿਸੇ ਨੂੰ ਪੂਰਾ ਕਿਵੇਂ ਕਰੇਗੀ।

ਗੁਰੂ ਅੰਗਰ ਦੇਵ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਆਪ ਪੂਰਾ ਹੈ। ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਵੀ ਪੂਰੇ ਹੋ ਜਾਂਦੇ ਹਨ। ਅਸਲ

ਸ਼ਾਹ ਉਹੀ ਹਨ। ਅੱਠੇ ਪਹਿਰ ਉਹ ਮਾਇਆ ਤੋਂ ਬੇਪਰਵਾਹ ਹੁੰਦੇ ਹਨ। ਉਨ੍ਹਾਂ ਨੂੰ ਕਿਸੇ ਦੀ ਮੁਹਛੰਦਗੀ ਨਹੀਂ। ਉਹ ਇਕ ਪਰਮਾਤਮਾ ਦੇ ਪਿਆਰ ਵਿਚ ਤ੍ਰਿਪਤ ਹੁੰਦੇ ਹਨ। ਪਰ ਐਸੇ ਬੰਦੇ ਹੈਨ ਵਿਰਲੇ ਹੀ ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਉਸ ਪਰਮ ਸਰੂਪ ਵਿਚ ਹਰ ਵੇਲੇ ਲੀਨ ਰਹਿੰਦੇ ਹਨ। ਸਤਿਗੁਰੂ ਫੁਰਮਾਉਂਦੇ ਹਨ ਕਿ ਬਚਨ ਦਾ ਪੂਰਾ ਗੁਰੂ ਪੂਰੇ ਭਾਗਾਂ ਨਾਲ ਜਿਸਨੂੰ ਮਿਲਦਾ ਹੈ ਅਤੇ ਪੂਰਨ ਹੀ ਕਰ ਦਿੰਦਾ ਹੈ। ਉਸ ਮਨੁੱਖ ਨੂੰ ਜੀਵਨ ਦੇ ਕਿਸੇ ਪੜਾਅ 'ਤੇ ਵੀ ਤੌਲਿਆ ਜਾਏ ਉਹ ਪੂਰਾ ਉਤਰਦਾ ਹੈ। ਉਸਦਾ ਤੋਲ ਘਟਦਾ ਨਹੀਂ। ਇਹ ਤੋਲ ਸੇਵਾ ਸਿਮਰਨ ਦਾ ਹੈ। ਉਸਦਾ ਮਨ ਲਗਾਤਾਰ ਸਿਮਰਨ ਵਿਚ ਜੁੜਿਆ ਰਹਿੰਦਾ ਹੈ। ਉਸਦਾ ਤਨ ਹਮੇਸ਼ਾ ਸੇਵਾ ਵਿਚ ਜੁੜਿਆ ਰਹਿੰਦਾ ਹੈ।

ਦੌਲਤ ਦੇ ਸ਼ਹਿਨਸ਼ਾਹਾਂ ਦੀ ਸ਼ਹਿਨਸ਼ਾਹੀ ਤਾਂ ਹਰ ਵੇਲੇ ਖਤਰੇ ਵਿਚ ਹੈ। ਪਰ ਰੱਬ ਦੇ ਪਿਆਰਿਆਂ ਦੀ ਬਾਦਸ਼ਾਹੀ ਹਮੇਸ਼ਾ ਹੀ ਕਾਇਮ ਹੈ। ਗੁਰੂ ਅੰਗਰਦ ਦੇਵ ਜੀ ਦੀ ਸ਼ਹਿਨਸ਼ਾਹੀ ਉਸ ਵੇਲੇ ਵੇਖਣ ਵਾਲੀ ਸੀ ਜਦੋਂ ਹੁਮਾਯੂਨ ਨੇ ਤਲਵਾਰ ਕੱਢ ਲਈ ਸੀ। ਸਤਿਗੁਰਾਂ ਕਿਹਾ ਸੀ ਤਲਵਾਰ ਨਾਲ ਦੌਲਤ ਲੁੱਟੀ ਜਾ ਸਕਦੀ ਹੈ, ਤਲਵਾਰ ਨਾਲ ਅਸੀਸਾਂ ਨਹੀਂ ਮਿਲਦੀਆਂ। ਸ਼ੇਰਸ਼ਾਹ ਸੂਰੀ 'ਤੇ ਤੇਰੀ ਤਲਵਾਰ ਨਾ ਚੱਲੀ, ਅੱਜ ਫਕੀਰਾਂ 'ਤੇ ਤਲਵਾਰ ਕੱਢ ਲਈ ਹੈ। ਦੁਨੀਆਵੀ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ ਤੇ ਕਿਹਾ ਸੀ ਬਖਸ਼ ਲਵੇ ਮੈਂ ਭੁੱਲ ਗਿਆ ਹਾਂ।

ਜਿਸ ਪਿਆਰੇ 'ਤੇ ਉਹ ਪੂਰਾ ਕਿਰਪਾ ਕਰ ਕੇ ਪੂਰਾ ਕਰਦਾ ਹੈ, ਉਸਦਾ ਬਚਨ ਪੂਰਾ ਹੁੰਦਾ ਹੈ ਅਤੇ ਪੂਰੇ ਬਚਨ ਦੀ ਸ਼ਹਿਨਸ਼ਾਹੀ ਸਭ ਤੋਂ ਵੱਡੀ ਹੈ। ਗੁਰੂ ਅੰਗਰਦ ਦੇਵ ਇਸ ਸਲੋਕ ਵਿਚ ਸ਼ਬਦ-ਗੁਰੂ ਦੀ ਮਹਿਮਾ ਕਰਦੇ ਹਨ ਕਿ ਗੁਰੂ ਉਹ ਹੋਵੇ ਜਿਸਦਾ ਬੋਲ ਪੂਰਾ ਹੋਵੇ। ਅਸਲ ਵਿਚ ਗੁਰਮਤਿ ਵਿਚ ਪੂਰੇ ਬੋਲ ਨੂੰ ਹੀ ਪੂਰਾ ਗੁਰੂ ਮੰਨਿਆ ਗਿਆ ਹੈ।

ਪੂਰਾ ਬਚਨ ਪੂਰੇ ਪ੍ਰਭੂ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਅਤੇ ਪੂਰੇ ਬਚਨ ਨੂੰ ਸੁਣ ਕੇ ਜੋ ਹਿਰਦੇ ਵਿਚ ਧਾਰਨ ਕਰਦਾ ਹੈ ਉਹ ਵੀ ਪੂਰੇ ਵਿਚ ਲੀਨ ਹੋ ਕੇ ਪੂਰਾ ਹੋ ਜਾਂਦਾ ਹੈ।

ਸਤਿਗੁਰੂ ਨਾਨਕ ਦੇਵ ਜੀ ਨੇ ਜੋ ਬਚਨ ਭਾਈ ਲਹਿਣੇ ਨੂੰ ਕਿਹਾ ਸੀ ਕਿ ਤੁੰ ਲਹਿਣਾ ਹੈ ਮੈਂ ਤੇਰਾ ਦੇਣਾ ਹੈ। ਇਸ ਦੇਣ ਦੇ ਇਤਿਹਾਸ ਨੂੰ ਧਿਆਨ ਨਾਲ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਸਤਿਗੁਰੂ ਨਾਨਕ ਦੇਵ ਨੇ ਲਹਿਣੇ ਨੂੰ ਕੋਈ ਜ਼ਮੀਨ ਨਹੀਂ ਦਿੱਤੀ। ਕੋਈ ਧਨ ਦੌਲਤ ਦੇ ਕੇ ਨਹੀਂ ਤੋਹਿਆ। ਉਹ ਆ ਕੇ ਆਪਣੇ

ਪਿੰਡ ਖੜੂਰ ਹੀ ਰਹੇ। ਢੁਨੀਆਂ ਦਾ ਧਨ ਕੋਈ ਨਹੀਂ ਦਿੱਤਾ ਪਰ ਰੂਹਾਨੀ ਧਨ
ਦਿੱਤਾ ਸੀ। ਬਚਨ ਸਿਧੀ ਦੇ ਦਿੱਤੀ ਸੀ। ਬੋਲ ਪੂਰਾ ਦੇ ਦਿੱਤਾ ਸੀ ਜਿਸ ਪੂਰੇ
ਬੋਲ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ।

ਪਹਿਲਾਂ ਪੂਰਾ ਬੋਲ ਗੁਰੂ ਦਾ ਸ਼ਬਦ ਹਿਰਦੇ ਵਿਚ ਨਹੀਂ ਸੀ ਵਸਿਆ। ਬਿਨਾਂ
ਸ਼ਬਦ ਤੋਂ ਲਹਿਣਾ ਸੀ ਪਰ ਜਦੋਂ ਲਹਿਣਾ ਲੈ ਲਿਆ, ਗੁਰ-ਸ਼ਬਦ ਹਿਰਦੇ ਵਿਚ
ਟਿਕ ਗਿਆ, ਫਿਰ ਗੁਰੂ ਅੰਗਦ ਦੇਵ ਬਣ ਗਏ।

ਗੁਰੂ ਅੰਗਦ ਦੇਵ ਦੇ ਦਰਬਾਰ ਵਿਚ ਹਰੀ ਦਾ ਚਰਚਾ, ਸ਼ਬਦ ਦਾ ਪਰਚਾ
ਅਤੇ ਲੰਗਰ ਦਾ ਖਰਚਾ ਹਮੇਸ਼ਾ ਹੀ ਰਹਿੰਦੇ ਸਨ। ਇਹ ਦਾਤ ਗੁਰੂ ਨਾਨਕ ਦੇਵ
ਨੇ ਦਿੱਤੀ ਸੀ। ਤੁਰਨ ਲਗਿਆਂ ਪੇਖੀ ਦਿੱਤੀ ਸੀ ਅਤੇ ਕਮਰਕੱਸਾ ਦਿੱਤਾ ਸੀ ਤੇ
ਕਿਹਾ ਸੀ ਜਾ ਤੈਨੂੰ ਪੂਰਾ ਬੋਲ ਸ਼ਬਦ ਦੇ ਕੇ ਪੂਰਾ ਕੀਤਾ। ਪੇਖੀ ਪੜ੍ਹ ਕੇ ਪ੍ਰਚਾਰ
ਕਰਨਾ ਅਤੇ ਕਮਰਕੱਸਾ ਬੰਨ੍ਹ ਕੇ ਸੇਵਾ ਕਰਨੀ।

ਇਸ ਬਖਸ਼ਿਸ਼ ਨੇ ਗੁਰੂ ਅੰਗਦ ਦੇਵ ਨੂੰ ਸ਼ਹਿਨਸ਼ਾਹ ਬਣਾ ਦਿੱਤਾ ਤੇ ਸਾਰੀ
ਉਮਰ ਉਹ ਅੱਗੋਂ ਸ਼ਹਿਨਸ਼ਾਹੀਆਂ ਵੰਡਦੇ ਰਹੇ, ਸਿੱਖਾਂ ਨੂੰ ਦੀਨ ਦੁਨੀ ਦੇ
ਸ਼ਹਿਨਸ਼ਾਹ ਨਾਲ ਜੋੜਦੇ ਰਹੇ।

❻ ❻ ❻

ਸਲੋਕ ਮ: ੨

ਅਠੀ ਪਹਿਰੀ ਅਠ ਖੰਡ ਨਾਵਾ ਖੰਡ ਸਰੀਰ ॥
 ਤਿਸੁ ਵਿਚਿ ਨਉਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰ ॥
 ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੂ ਪੀਤੁ ॥
 ਚਉਥੇ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
 ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
 ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
 ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
 ਜੇ ਹੋਵੈ ਨਦਰ ਸਰਾਫ ਕੀ ਬਹੁੜਿ ਨਾ ਪਾਈ ਤਾਉ ॥
 ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
 ਓਥੈ ਪਾਪੁ ਪੰਨੁ ਬੀਚਾਰੀਐ ਕੁੜੈ ਘਟੈ ਰਾਸਿ ॥
 ਓਥੈ ਖੋਟੈ ਸਟੀਅਹਿ ਖਰੇ ਕੀਚਹਿ ਸਾਬਾਸਿ ॥
 ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥

(ਵਾਰ ਮਾਝ ਮ: ੧, ਪੰਨਾ ੧੪੬)

ਪੁਰਾਤਨ ਗ੍ਰੰਥਾਂ ਵਿਚ ਸਮੁੱਚੀ ਧਰਤੀ ਨੂੰ ਨੌ ਖੰਡਾਂ ਵਿਚ ਵੇਡਿਆ ਗਿਆ ਸੀ। ਉਹ ਨੌ ਨਾਂ ਇਹ ਲਿਖੇ ਹਨ—ਭਰਤ, ਇਲਾਵਿਤ, ਕਿੰਪੁਰਸ਼, ਭਦੁ, ਕੇਤਮਾਲ, ਹਰਿ, ਹਿਰਣਯ, ਰਮਯ, ਕੁਸ਼। ਪਰ ਸਤਿਗੁਰੂ ਅੰਗਦ ਦੇਵ ਜੀ ਨੇ ਨੌ ਖੰਡ ਇੰਜ ਮੰਨੇ ਹਨ—ਅਠ ਪਹਿਰ ਅੱਠ ਖੰਡ ਅਤੇ ਇਕ ਖੰਡ ਸਰੀਰ ਹੈ। ਅੱਠ ਅਤੇ ਇਕ ਨੌ ਹੋ ਗਏ ਹਨ। ਬਾਕੀ ਖੰਡਾਂ ਨੂੰ ਮਨੁੱਖ ਨੇ ਖੋਜਿਆ ਹੈ। ਪ੍ਰਿਥਵੀ ਦੇ ਖੰਡ ਖੋਜਦਿਆਂ ਇਸਨੂੰ ਹੀਰੇ ਮੱਤੀ ਸੋਨਾ ਚਾਂਦੀ ਆਦਿਕ ਕੀਮਤੀ ਧਾਤਾਂ ਮਿਲੀਆਂ ਹਨ। ਪਰ ਇਨ੍ਹਾਂ ਪਦਾਰਥਾਂ ਨੂੰ ਪਾ ਕੇ ਵੀ ਮਨੁੱਖ ਦਾ ਮਨ ਤ੍ਰਿਪਤ ਨਹੀਂ ਹੋਇਆ, ਬਲਕਿ ਧਨ ਅਤੇ ਭੂਮੀ ਤੋਂ ਹੀ ਪੁਰਾਣੇ ਵੈਰ ਚਲੇ ਆਉਂਦੇ ਹਨ। ਬਚਿਤ੍ਰ ਨਾਟਕ ਵਿਚ ਬਹੁਤ ਸੁੰਦਰ ਲਿਖਿਆ ਹੈ—

ਧਨ ਅਰ ਭੂਮਿ ਪੁਰਾਤਨ ਬੈਰਾ॥
ਜਿਨਕਾ ਮੂਆ ਕਰਤ ਜਗ ਘੇਰਾ॥
ਧਨ ਧਨ ਧਨ ਕੋ ਭਾਖੀਐ ਜਾਕਾ ਜਗਤ ਗੁਲਾਮ॥
ਸਭ ਨਿਰਖਤ ਯਾਂਕੇ ਫਿਰੈ ਸਭ ਚਲ ਕਰਤ ਸਲਾਮ॥

ਪਰ ਇਸ ਧਨ ਨੇ ਅੱਜ ਤਕ ਕਿਸੇ ਨੂੰ ਮਨ ਦੀ ਸ਼ਾਂਤੀ ਨਹੀਂ ਦਿੱਤੀ, ਮਨ ਦੀ ਭਟਕਣਾ ਜ਼ਰੂਰ ਮਿਲੀ। ਕੋਈ ਐਸਾ ਧਨ ਚਾਹੀਦਾ ਹੈ ਜਿਹੜਾ ਧਨ ਸਾਰੀਆਂ ਚਿੰਤਾਵਾਂ ਮੁਕਾ ਦੇਵੇ। ਪਰ ਧਰਤੀ ਵਿਚੋਂ ਨਿਕਲਿਆ ਧਨ ਤਾਂ ਚਿੰਤਾ ਨਾਲ ਹੀ ਲੈ ਕੇ ਆਉਂਦਾ ਹੈ।

ਸਤਿਗੁਰਾਂ ਨੇ ਨਾਮ ਧਨ ਦੀ ਪ੍ਰਾਪਤੀ ਲਈ ਅੱਠ ਪਹਿਰ ਦਿਨ ਰਾਤ ਖੋਜਣ ਲਈ ਕਿਹਾ ਹੈ। ਖੋਜਣਾ ਨੌਵੇਂ ਖੰਡ ਸਰੀਰ ਨੂੰ ਹੈ।

ਪਉੜੀ॥ ਇਹੁ ਸਰੀਰੁ ਸਭੁ ਧਰਮ ਹੈ ਜਿਸ ਅੰਦਰਿ ਸਚੇ ਕੀ ਵਿਚਿ ਜੋਤਿ॥
ਗੁਹਜ ਰਤਨ ਵਿਚ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥
(ਗਉੜੀ ਕੀ ਵਾਰ ਮ: ੪, ਪੰਨਾ ੩੦੯)

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥

(ਧਨਾਸਰੀ ਪੀਪਾ ਜੀ, ਪੰਨਾ ੬੯੫)

ਉਸ ਮਾਲਕ ਦੀ ਰਚਨਾ ਐਸੀ ਹੈ ਕਿ ਬਿਖ ਤੇ ਅੰਮ੍ਰਿਤ ਉਸਨੇ ਇਕੱਠੇ ਹੀ ਰੱਖੇ ਹਨ। ਉਸੇ ਸਰੀਰ ਵਿਚ ਨਾਮ ਵੀ ਹੈ ਅਤੇ ਹਉਮੈ ਵੀ ਹੈ। ਸਰੀਰ ਦੇ ਅੰਦਰ ਹੀ ਪ੍ਰੇਮ ਵੀ ਹੈ, ਘ੍ਰਣਾ ਤੇ ਵੈਰ ਵੀ ਹੈ। ਇਸ ਸਰੀਰ ਦੇ ਅੰਦਰ ਹੀ ਪੁੰਨ ਵੀ ਹੈ, ਪਾਪ ਵੀ ਹੈ। ਸ਼ਾਇਦ ਇਹ ਵੀ ਮਨੁੱਖ ਦੀ ਖੋਜ ਲਈ ਉਸ ਮਾਲਕ ਨੇ ਰੱਖਿਆ ਹੈ। ਇਸ ਦੀ ਆਤਮਿਕ ਉੱਨਤੀ ਵਾਸਤੇ ਇਹ ਪਰਖ ਇਸ ਦੇ ਸਾਹਮਣੇ ਰੱਖੀ ਹੈ ਤਾਂ ਕਿ ਇਹ ਪਾਰਖੂ ਬਣ ਸਕੇ। ਇਸਨੂੰ ਖੋਟੇ ਖਰੇ ਦੀ ਪਛਾਣ ਹੋ ਸਕੇ।

ਸਤਿਗੁਰੂ ਜਦੋਂ ਕਹਿੰਦੇ ਹਨ ਸਭ ਕੁਝ ਘਰ ਵਿਚ ਹੀ ਹੈ, ਤਾਂ ਇਸਦਾ ਭਾਵ ਸਪੱਸ਼ਟ ਹੈ ਕਿ ਪਾਪ-ਪੁੰਨ, ਜ਼ਹਿਰ-ਅੰਮ੍ਰਿਤ ਸਭ ਕੁਝ ਅੰਦਰ ਹੀ ਹਨ। ਉਸ ਪੁਰਾਣਕ ਕਥਾ ਵਿਚ ਏਹੀ ਸਾਰ ਹੈ ਜਿਸ ਵਿਚ ਕਿਹਾ ਹੈ ਕਿ ਖੀਰ ਸਮੁੰਦਰ ਰਿੜਕਿਆ ਤਾਂ ਉਸੇ ਸਮੁੰਦਰ ਵਿਚੋਂ ਹੀ ਜ਼ਹਿਰ ਵੀ ਨਿਕਲਿਆ, ਸ਼ਰਾਬ ਵੀ ਨਿਕਲੀ, ਅੰਮ੍ਰਿਤ ਵੀ ਨਿਕਲਿਆ। ਕਬੀਰ ਸਾਹਿਬ ਏਸੇ ਭਾਵ ਨੂੰ ਪ੍ਰਗਟ ਕਰਦੇ ਹਨ ਕਿ ਹਰੀ ਰੂਪੀ ਖੰਡ ਰੇਤੇ ਵਿਚ ਮਿਲ ਗਈ ਹੈ। ਇਹ ਰੇਤਾ ਵੀ ਅੰਦਰ ਹੀ ਹੈ। ਵਿਅਰਥ ਵਿਚਾਰਾਂ ਦੇ ਮਾਰੂਬਲ ਵਿਚ ਹੀ ਨਾਮ ਦੀ ਸਾਰਬਕ ਵੀਚਾਰ ਹੈ। ਇਹ ਨਾਮ ਦੀ ਖੰਡ ਹਉਮੈ ਦੇ ਰੇਤੇ ਵਿਚੋਂ ਹਾਥੀ ਬਣ ਕੇ ਤਾਂ ਨਹੀਂ ਚੁਣੀ ਜਾਵੇਗੀ। ਕਬੀਰ ਸਾਹਿਬ ਕਹਿੰਦੇ ਹਨ, ਗੁਰੂ ਨੇ ਮੈਨੂੰ ਚੰਗੀ ਸੋਝੀ ਦਿੱਤੀ ਹੈ, ਮੈਂ ਨਿਮਰਤਾ ਰੂਪ ਕੀੜੀ ਬਣ ਕੇ ਨਾਮ ਦੀ ਖੰਡ ਚੁੱਕ ਕੇ ਖਾ ਲਈ ਹੈ।

ਪਾਰਖੂ ਬਣਿਆਂ ਬਿਨਾਂ ਤਾਂ ਨਾ ਨਾਮ ਦਾ ਪਤਾ ਲੱਗਣਾ ਹੈ ਅਤੇ ਨਾ ਹੀ ਨਾਮ ਪ੍ਰਾਪਤ ਗੁਰਮੁਖਾਂ ਦਾ। ਗੁਰਮੁਖਾਂ ਦੇ ਲਿਬਾਸ ਵਿਚ ਵੀ ਤਾਂ ਅਨੇਕਾਂ ਪਾਖੰਡੀ ਮਨਸੁਖ ਫਿਰਦੇ ਹਨ :

ਲਿਬਾਸੇ ਖਿਜ਼ਰ ਮੌ ਯਾਂ ਸੈਂਕੜੋਂ ਰਾਹਜ਼ਨ ਭੀ ਫਿਰਦੇ ਹੈਂ,
ਅਗਰ ਦੁਨੀਆਂ ਮੌ ਰਹਿਨਾ ਹੈ ਤੋ ਕੁਛ ਪਹਿਚਾਨ ਪੈਦਾ ਕਰ।

ਸਤਿਗੁਰੂ ਫੁਰਮਾਉਂਦੇ ਹਨ ਕਿ ਅੱਠੇ ਪਹਿਰ ਖੋਜਣ ਵਾਲੇ ਇਸ ਸਰੀਰ ਨੂੰ ਖੋਜਦੇ ਹਨ। ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਅਸਲ ਹੀਰਿਆਂ ਦੀ ਪਛਾਣ ਹੈ। ਹੀਰੇ ਮਿਲਦੇ ਹਨ ਅਤੇ ਉਹ ਹੀਰਿਆਂ ਨੂੰ ਲੱਭ ਲੈਂਦੇ ਹਨ ਅਤੇ ਸਾਂਭ ਲੈਂਦੇ ਹਨ। ਬਹੁਤ ਵਾਰ ਤਾਂ ਕੱਚੇ ਪਾਰਖੂ ਅੰਮ੍ਰਿਤ ਦਾ ਨਾਂ ਪੜ੍ਹ ਕੇ ਜ਼ਹਿਰ ਹੀ ਇਕੱਠਾ ਕਰੀ ਜਾਂਦੇ ਹਨ, ਚੱਖਿਆਂ ਪਤਾ ਲਗਦਾ ਹੈ।

ਇਕ ਵਾਰ ਪਤੀ ਨੂੰ ਚਾਹ ਬਣਾਉਣ ਦਾ ਅਵਸਰ ਮਿਲ ਗਿਆ। ਚਾਹ ਨਾ ਲੱਭੇ। ਪਤਨੀ ਨੂੰ ਪੁੱਛਿਆ ਚਾਹ ਕਿਥੇ ਹੈ, ਲੱਭ ਨਹੀਂ ਰਹੀ। ਪਤਨੀ ਨੇ ਕਿਹਾ ਕੋਲ ਤਾਂ ਪਈ ਹੈ, ਜਿਸ ਡੱਬੇ 'ਤੇ ਮਿਰਚਾਂ ਲਿਖਿਆ ਹੈ ਉਸ ਵਿਚ ਚਾਹ ਹੈ। ਮਨੁੱਖਤਾ ਲਈ ਮੁਸ਼ਕਿਲ ਇਹੀ ਹੈ ਕਿ ਬਾਹਰ ਲਿਖਿਆ ਕੁਝ ਹੋਰ ਹੈ ਅਤੇ ਅੰਦਰੋਂ ਨਿਕਲਦਾ ਕੁਝ ਹੋਰ ਹੈ।

ਇਕ ਵਾਰ ਇਕ ਕਵੀ ਇਕ ਬਹੁਤ ਵੱਡੇ ਸੇਠ ਕੋਲ ਗਿਆ ਤੇ ਕਿਹਾ ਕਿ ਮੈਂ ਕਵੀ ਹਾਂ ਮੇਰੀ ਕਵਿਤਾ ਸੁਣੋ ਤੇ ਮੈਨੂੰ ਕੁਝ ਇਨਾਮ ਦੇਵੋ। ਸੇਠ ਬੜਾ ਨਿਪਣ ਬਿਰਤੀ ਦਾ ਸੀ। ਉਸ ਨੇ ਇਨਕਾਰ ਕਰਦਿਆਂ ਕਿਹਾ ਮੇਰੇ ਪਾਸ ਸਮਾਂ ਨਹੀਂ ਫਿਰ ਆਉਣਾ। ਵੈਸੇ ਮੇਰੀ ਕਵਿਤਾ ਸੁਣਨ ਦੀ ਕੋਈ ਰੁਚੀ ਵੀ ਨਹੀਂ। ਕਵੀ ਨੂੰ ਇਕ ਮਜ਼ਾਕ ਸੁੱਝੀ। ਉਸ ਨੇ ਕਿਹਾ ਇਹ ਕਾਗਜ਼ ਰੱਖ ਲਵੇ, ਸਮਾਂ ਲੱਗੇ ਤਾਂ ਪੜ੍ਹ ਲੈਣਾ। ਸੇਠ ਨੇ ਬਾਅਦ ਵਿਚ ਕਵਿਤਾ ਪੜ੍ਹੀ ਤਾਂ ਬੜਾ ਖੁਸ਼ ਹੋਇਆ। ਫਰੇਮ ਕਰਕੇ ਆਪਣੀ ਦੀਵਾਰ 'ਤੇ ਉੱਚੇ ਥਾਂ ਲਟਕਾ ਦਿੱਤੀ ਅਤੇ ਸਵੇਰੇ ਪੂਪ ਦੀਪ ਵੀ ਕਰ ਲੈਂਦਾ ਸੀ। ਹੱਥ ਜੋੜ ਕੇ ਸਿਰ ਵੀ ਝੁਕਾ ਲੈਂਦਾ ਸੀ; ਕਿਉਂਕਿ ਕਵਿਤਾ ਵਿਚ ਦੇਵਤਿਆਂ ਦੇ ਨਾਂ ਸਨ। ਸਮਾਂ ਬਤੀਤ ਹੋ ਗਿਆ। ਇਤਫਾਕ ਨਾਲ ਇਕ ਹੋਰ ਵਿਦਵਾਨ ਕਵੀ ਆ ਗਿਆ। ਉਸਨੇ ਵੇਖਿਆ ਤੇ ਪੁੱਛਿਆ ਕਿ ਸੇਠ ਜੀ, ਜਿਸ ਕਵਿਤਾ ਨੂੰ ਭਜਨ ਸਮਝ ਕੇ ਮੱਥਾ ਟੇਕਦੇ ਹੋ ਪਤਾ ਹੈ ਇਸਦੇ ਕੀ ਅਰਥ ਹਨ ? ਸੇਠ ਨੇ ਕਿਹਾ ਨਹੀਂ। ਉਸ ਵਿਦਵਾਨ ਨੇ ਕਿਹਾ ਮੈਂ ਅਰਥ ਸੁਣਾਵਾਂਗਾ ਅਤੇ ਮੁਫਤ ਹੀ ਸੁਣਾਵਾਂਗਾ। ਸਿਰਫ਼ ਤੁਸੀਂ ਸੁਣਨ ਵਾਸਤੇ ਤਿਆਰ ਹੋ ਜਾਓ।

ਇਹ ਲਿਖਿਆ ਹੈ ਕਿ ਮੈਂ ਤਾਂ ਸੁਣਿਆ ਸੀ ਤੂੰ ਸ਼ੇਰ ਹੈਂ ਪਰ ਤੂੰ ਤਾਂ ਖੋਤਾ ਨਿਕਲਿਆ ਹੈਂ। ਮੈਂ ਤਾਂ ਸੁਣਿਆ ਸੀ ਤੂੰ ਹੰਸ ਹੈਂ ਪਰ ਤੂੰ ਤਾਂ ਉੱਲ੍ਹ ਨਿਕਲਿਆ

ਹੈਂ। ਮੈਂ ਤਾਂ ਸੁਣਿਆ ਸੀ ਤੂੰ ਗਰੁੜ ਹੈਂ ਪਰ ਤੂੰ ਤਾਂ ਕੁੱਤਾ ਨਿਕਲਿਆ ਹੈਂ। ਤੇਰੇ ਸਾਰੀ ਸਭਾ ਬੈਲਾਂ ਦੀ ਹੈ। ਇਹ ਵੇਖ ਕੇ ਮੈਂ ਸਿਰ ਧੁਨ ਕੇ ਜਾ ਰਿਹਾ ਹਾਂ। ਇਹ ਦੇਵਤਿਆਂ ਦੇ ਨਾਂ ਤਾਂ ਹਨ ਕਿ ਇਹ ਸਭ ਦੇਵਤਿਆਂ ਦੀਆਂ ਅਸਵਾਰੀਆਂ ਲਿਖੀਆਂ ਹਨ। ਭਵਾਨੀ ਦੀ ਸ਼ੇਰ, ਸੀਤਲਾ ਦੀ ਖੋਤਾ। ਬ੍ਰਹਮਾ ਦੀ ਸਵਾਰੀ ਹੋ ਸਕਾਂ ਦਾ ਵੈਰੀ ਉੱਲੂ, ਵਿਸ਼ਨੂੰ ਦੀ ਸਵਾਰੀ ਗਰੁੜ, ਭੈਰਉ ਦੀ ਸਵਾਰੀ ਕੁੱਤਾ—ਸ਼ਿਵ ਦੀ ਸਵਾਰੀ ਬੈਲ ਹੈ। ਉਹ ਕਵਿਤਾ ਇਜ ਸੀ :

ਮੈਂ ਤੋ ਸੁਣਿਉ ਤੂੰ ਭਵਾਨੀ ਕੋ ਬਾਹਨ ਸੀਤਲਾ ਬਾਹਣ ਕੇ ਸਮ ਪਾਇਉ।
ਉਪ ਸੁਣੀ ਬਿਧ ਬਾਹਨ ਕੀ ਅਰ ਕਾਕ ਰਿਪੁ ਸਮ ਤੋ ਦਰਸਾਇਉ।
ਬੈਡ ਸੁਣੀ ਹਰਿ ਬਾਹਨ ਕੀ ਅਰਿ ਭੈਰਉ ਕੇ ਬਾਹਨ ਸਮ ਭਬਭਾਇਉ।
ਸਾਰੀ ਸਭਾ ਸ਼ਿਵ ਬਾਹਨ ਕੀ ਯੇ ਦੇਖ ਕਵੀਸੁਰ ਸੀਸ ਹਿਲਾਇਉ।

ਉਸ ਸੇਠ ਨੇ ਜਦੋਂ ਇਹ ਅਰਥ ਸੁਣੇ ਤਾਂ ਫੌਰਨ ਫਰੇਮ ਵਿਚੋਂ ਕਾਗਜ਼ ਕੱਢਿਆ ਤੇ ਪਾੜ ਦਿੱਤਾ ਅਤੇ ਬੜਾ ਪਛਤਾਇਆ ਕਿ ਅਗਿਆਨਤਾ ਦੇ ਵਸ ਮੈਂ ਉਸ ਕਾਗਜ਼ ਦੀ ਪੂਜਾ ਕਰਦਾ ਰਿਹਾ ਜਿਸ ਕਾਗਜ਼ 'ਤੇ ਮੈਨੂੰ ਖੋਤਾ, ਉੱਲੂ, ਕਾਂ ਅਤੇ ਕੁੱਤਾ ਲਿਖਿਆ ਸੀ। ਮੇਰੇ ਇਕੱਠ ਨੂੰ ਬੈਲਾਂ ਦਾ ਇਕੱਠ ਲਿਖਿਆ ਸੀ।

ਗੁਰੂ ਦੀ ਮਤਿ ਬਿਨਾਂ ਮਨੁੱਖ ਜਾਨਵਰਾਂ ਨੂੰ ਪੂਜ ਕੇ ਜਾਨਵਰ ਹੀ ਬਣ ਗਿਆ ਸੀ। ਮਨੁੱਖ ਅਗਿਆਨ ਵਸ ਜਿਨ੍ਹਾਂ ਕਰਮਕਾਂਡਾਂ ਨੂੰ ਧਰਮ ਦੀ ਕਮਾਈ ਸਮਾਂ ਰਿਹਾ ਹੈ ਉਹ ਕਰਮ ਇਸ ਨੂੰ ਸਿਰਫ਼ ਹੰਕਾਰੀ ਹੀ ਬਣਾਉਂਦੇ ਹਨ। ਗੁਰੂ ਅੰਗਰੇਜ਼ ਦੇਵ ਜੀ ਸੱਚੇ ਖੋਜੀ ਹਨ, ਸੱਚੇ ਪਾਰਖੂ ਹਨ। ਉਹ ਜੋ ਅੱਠੇ ਪਹਿਰ ਖੋਜ ਦੀ ਗੱਲ ਕਰਦੇ ਹਨ ਫਿਰ ਬਾਹਰ ਨਹੀਂ ਸਗੋਂ ਆਪਣੇ ਸਰੀਰ ਵਿਚ ਖੋਜਣ ਲਈ ਕਹਿੰਦੇ ਹਨ। ਇਹ ਆਪਣਾ ਆਪਾ ਖੋਜਣਾ ਹੈ ਅਤੇ ਉਸ ਪ੍ਰਾਪਤੀ ਨੇ ਸਹਿਜ ਬਣਨ ਹੈ। ਇਹ ਨਹੀਂ ਕਿ ਕਦੀ ਰਸ ਹੋਵੇ ਕਦੀ ਨਾ ਹੋਵੇ ਸਗੋਂ ਉਹ ਬਿਤੀ ਇਕ ਰਾਤ ਹੈ। ਇਸ ਸਲੋਕ ਵਿਚ ਉਨ੍ਹਾਂ ਉਸ ਸਹਿਜ ਅਵਸਥਾ ਦੀ ਸੋਝੀ ਦਿੱਤੀ ਹੈ ਜਿਥੋਂ ਸਹਿਜ ਨੇ ਮਨੁੱਖ ਨੂੰ ਪਰਮਾਤਮਾ ਬਣਾ ਦੇਣਾ ਹੈ।

ਸਤਿਗੁਰੂ ਫੁਰਮਾਉਂਦੇ ਹਨ ਕਿ ਅੱਠ ਖੰਡ ਅੱਠ ਪਹਿਰ ਹਨ, ਨੌਵਾਂ ਖੰਡ ਸਰੀ ਹੈ। ਇਨ੍ਹਾਂ ਖੰਡਾਂ ਵਿਚੋਂ ਗੁਣਾਂ ਦੇ ਗਹਿਰੇ ਭੰਡਾਰ ਗੁਰਮੁਖ ਜਨ ਨਉਨਿਧਿ ਨਾ ਭਾਲਦੇ ਹਨ। ਨੌਂ ਨਿਧ ਨੌਂ ਖਜ਼ਾਨੇ ਹਨ ਜਿਨ੍ਹਾਂ ਦਾ ਮਾਲਕ ਕੁਬੇਰ ਹੈ। ਪਸਤਿਗੁਰਾਂ ਦੀ ਦਿਸ਼ਟੀ ਵਿਚ ਨਾਮ ਜੈਸਾ ਹੋਰ ਕੋਈ ਖਜ਼ਾਨਾ ਨਹੀਂ ਤੇ ਇਸ ਖਜ਼ਾਨਾ ਦਾ ਮਾਲਕ ਕੁਬੇਰ ਨਹੀਂ ਸਗੋਂ ਪਰਮਾਤਮਾ ਹੈ। ਕਰਮਾਂ ਵਾਲਿਆਂ ਨੇ ਸਮਰੱਥ ਗਦਾ ਆਸਰਾ ਲੈ ਕੇ ਪਰਮਾਤਮਾ ਨੂੰ ਸਲਾਹਿਆ ਹੈ। ਰਾਤ ਦੇ ਆਖਰੀ ਪਹਿਰ ਚੌ ਪਹਿਰ ਸੁਰਤ ਵਾਲਿਆਂ ਦੇ ਮਨ ਵਿਚ ਚਾਅ ਪੈਦਾ ਹੁੰਦਾ ਹੈ। ਉਨ੍ਹਾਂ ਦੀ ਰੁ

ਦਰੀਆ ਗੁਰੂ ਕੇ ਸਿੱਖ ਦਰੀਆਵਾਂ ਨਾਲ ਮਿਤ੍ਰਤਾ ਹੁੰਦੀ ਹੈ। ਉਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਪਰਮਾਤਮਾ ਦਾ ਨਾਮ ਹੁੰਦਾ ਹੈ। ਉਥੇ ਸਤਿਸੰਗ ਵਿਚ ਅੰਮ੍ਰਿਤ ਵੰਡਿਆ ਜਾਂਦਾ ਹੈ। ਭਾਗਾਂ ਨਾਲ ਇਸ ਅੰਮ੍ਰਿਤ ਨੂੰ ਮਨ ਛਕਦਾ ਹੈ, ਕਿਪਾ ਦਾ ਪਾਤਰ ਬਣਦਾ ਹੈ। ਸ਼ੁੱਧ ਕਾਂਇਆ ਹੋ ਕੇ ਪਰਖ ਲਈ ਹਾਜ਼ਰ ਹੁੰਦੀ ਹੈ। ਇਸ ਉੱਤੇ ਬਖਸ਼ਿਸ਼ ਨਦਰਿ ਦਾ ਰੰਗ ਚੜ੍ਹਦਾ ਹੈ। ਜੇ ਗੁਰੂ ਸਰਾਫ ਦੀ ਬਖਸ਼ਿਸ਼ ਹੋ ਜਾਵੇ ਤਾਂ ਇਹ ਜੀਵਨ ਕਬੂਲ ਹੁੰਦਾ ਹੈ। ਐਸੇ ਜੀਵਨ ਨੂੰ ਵਾਰ-ਵਾਰ ਪਰਖਣ ਦੀ ਲੋੜ ਨਹੀਂ ਪੈਂਦੀ। ਉਸਨੂੰ ਪ੍ਰਵਾਨਗੀ ਦਾ ਨੀਸਾਨ ਮਿਲ ਜਾਂਦਾ ਹੈ।

ਇਕ ਪਹਿਰ ਬੰਦਰੀ ਕਰ ਕੇ ਸੱਤ ਪਹਿਰ ਕੀ ਕਰੀਏ? ਬਾਕੀ ਸਮਾਂ ਵੀ ਉੱਚਾ ਆਚਰਨ ਰਹੇ, ਬੰਦਾ ਸੱਤਵਾਦੀ ਰਹੇ। ਐਸੀ ਸੰਗਤ ਵਿਚ ਬੈਠੀਏ ਜੋ ਗੁਹਾਨੀਅਤ ਦੇ ਭੰਡਾਰ ਹਨ। ਜਿਨ੍ਹਾਂ ਮਨ ਨੂੰ ਪੜ੍ਹਿਆ ਹੈ, ਗੁਰੂ ਦੀ ਮਤ ਨੂੰ ਪੜ੍ਹਿਆ ਹੈ, ਉਨ੍ਹਾਂ ਦੇ ਕੋਲ ਪਾਪ ਪੁੰਨ ਦੀ ਵੀਚਾਰ ਹੁੰਦੀ ਹੈ ਅਤੇ ਕੂੜ ਦੀ ਪੂੰਜੀ ਮੁੱਕ ਜਾਂਦੀ ਹੈ, ਬੰਦਾ ਸੱਤਵਾਦੀ ਹੋ ਜਾਂਦਾ ਹੈ। ਜੀਵਨ ਦੇ ਖੋਟੇ ਵੀਚਾਰ ਉੱਥੇ ਸੁੱਟ ਦਿੱਤੇ ਜਾਂਦੇ ਹਨ, ਖਰੇ ਵੀਚਾਰਾਂ ਨੂੰ ਸ਼ਾਬਾਸ਼ ਮਿਲਦੀ ਹੈ। ਇਸ ਅਵਸਥਾ ਵਿਚ ਸਿੱਖ ਪੂਰਨ ਤੌਰ 'ਤੇ ਰਜ਼ਾ ਵਿਚ ਆ ਜਾਂਦਾ ਹੈ, ਸ਼ੁਕਰਾਨੇ ਵਿਚ ਰਹਿੰਦਾ ਹੈ। ਕਦੀ ਵੀ ਗਿਲਾ ਨਹੀਂ ਕਰਦਾ। ਉਹ ਸਮਝਦਾ ਹੈ ਕਿ ਦੁੱਖ-ਸੁਖ ਕਰਤੇ ਦੇ ਹੱਥ ਹਨ, ਫਿਰ ਜੋ ਦੇਵੇ ਠੀਕ ਹੈ। ਬਾਕੀ ਗਿਲੇ ਬੋਲਣੇ ਫੜ੍ਹਲ ਹਨ।

ਇਸ ਸਲੋਕ ਵਿਚ ਇਕ ਖਾਸ ਵੀਚਾਰ ਹੈ ਕਿ ਸਵਾਲ ਇਹ ਨਹੀਂ ਕਿ ਤੂੰ ਸਵੇਰੇ ਕਿਸੇ ਧਾਰਮਿਕ ਅਸਥਾਨ 'ਤੇ ਇਕ ਪਹਿਰ ਬੰਦਰੀ ਕੀਤੀ ਹੈ। ਇਹ ਬਹੁਤ ਵੱਡਾ ਪ੍ਰਸ਼ਨ ਹੈ ਕਿ ਸੱਤ ਪਹਿਰ ਕੀ ਕੀਤਾ ਹੈ? ਉਹ ਤੇਰਾ ਅਸਲ ਸੁਭਾਅ ਹੈ। ਜੇ ਸੱਤ ਪਹਿਰ ਪਾਪ ਤੋਂ ਬਚਿਆ ਹੈਂ ਤਾਂ ਕੂੜ ਦੀ ਰਾਸ ਘਟੀ ਹੈ। ਸਤਿਸੰਗੀ ਜੀਵਨ ਹੈ ਤਾਂ ਚੌਥਾ ਪਹਿਰ ਵੀ ਸਫਲ ਹੈ।

❻ ❻ ❻

ਮ: ੨ ॥

ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
 ਦਿਨਸੁ ਰਾਤਿ ਢੁਇ ਦਾਈ ਦਾਇਆ, ਖੇਲੈ ਸਗਲ ਜਗਤੁ ॥
 ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
 ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
 ਜਿਨੀ ਨਾਸੁ ਧਿਆਇਆ ਰਾਏ ਮਸਕਤਿ ਘਾਲਿ ॥
 ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥

(ਵਾਰ ਮਾਝ ਮ: ੧, ਪੰਨਾ ੧੪੬)

ਇਸ ਸਲੋਕ ਵਿਚ ਸਤਿਗੁਰੂ ਇਸ ਜਗਤ ਤੇ ਜਗਤ ਵਿਚ ਰਹਿਣ ਵਾਲੇ ਮਨੁੱਖ ਅਤੇ ਮਨੁੱਖ ਦੇ ਕਰਮ, ਘਾਲ ਕਮਾਈ ਅਤੇ ਕਮਾਈ ਦਾ ਫਲ ਬਿਆਨ ਕਰਦੇ ਹਨ।

ਪਉਣ ਗੁਰੂ ਹੈ, ਗੁਰੂ ਜੀਵਨ ਅਧਾਰ ਹੈ; ਜਿਵੇਂ ਸਰੀਰਾਂ ਦਾ ਸਵਾਸ ਪਵਨ ਹੈ, ਅਧਿਆਤਮ ਜੀਵਨ ਦਾ ਸਵਾਸ ਗੁਰੂ ਹੈ, ਪਵਨ ਬਿਨਾਂ ਸਰੀਰ ਮੁਰਦਾ ਹੈ, ਗੁਰੂ ਬਿਨਾਂ ਧਰਮੀ ਬੰਦਾ ਮੁਰਦਾਂ ਹੈ। ਇਸ ਜਗਤ ਵਿਚ ਦੋ ਤਰ੍ਹਾਂ ਦਾ ਜੀਵਨ ਹੈ—ਸਰੀਰ ਦਾ ਅਤੇ ਜ਼ਮੀਰ ਦਾ। ਪਵਨ ਅਤੇ ਗੁਰੂ ਦੇ ਰਹੇ ਹਨ ਇਹ ਦੋਵੇਂ ਜੀਵਨ। ਪਵਨ ਵੀ ਜ਼ਰੂਰੀ ਹੈ ਅਤੇ ਗੁਰੂ ਵੀ। ਪਾਣੀ ਪਿਤਾ ਹੈ, ਪਾਣੀ ਤੋਂ ਹੀ ਸਰੀਰ ਨਿਰਮਤ ਹੋਇਆ ਹੈ। ਵੱਡੀ ਮਾਂ ਧਰਤੀ ਹੈ। ਮਾਂ ਜਨਮ ਦਿੰਦੀ ਹੈ ਪਰ ਖੁਰਾਕ ਤਾਂ ਵੱਡੀ ਮਾਂ ਧਰਤੀ ਹੀ ਦਿੰਦੀ ਹੈ। ਬੈਠਦੇ ਉਠਦੇ ਚਲਦੇ ਫਿਰਦੇ ਵੱਡੀ ਮਾਂ ਧਰਤੀ 'ਤੇ ਹਾਂ। ਆਖਰ ਮਰਨ ਤੋਂ ਬਾਅਦ ਵੀ ਧਰਤੀ ਮਾਂ ਹੀ ਗੋਦ ਵਿਚ ਥਾਂ ਦਿੰਦੀ ਹੈ।

ਦਿਨ ਤੇ ਰਾਤ ਦਾਈ ਤੇ ਦਾਇਆ ਹਨ। ਦਾਈ ਔਰਤ ਹੁੰਦੀ ਹੈ ਅਤੇ ਦਾਇਆ ਮਨੁੱਖ ਹੁੰਦਾ ਹੈ। ਦਾਇਆ ਬੱਚੇ ਨੂੰ ਖਿਡਾਉਂਦਾ ਹੈ, ਦੁੜਾਉਂਦਾ ਹੈ।

ਪਰ ਦਾਈ ਲੋਗੀ ਦੇ ਕੇ ਬੱਚੇ ਨੂੰ ਸੁਆ ਦਿੰਦੀ ਹੈ। ਦਿਨ ਸਾਨੂੰ ਦੁੜਾਉਂਦਾ ਹੈ, ਭਜਾਉਂਦਾ ਹੈ। ਦਾਈ ਰਾਤ ਸਾਨੂੰ ਸੁਆ ਦਿੰਦੀ ਹੈ। ਪਉਣ ਪਾਣੀ ਜਗਤ ਨੂੰ ਜੀਵਨ ਦੇ ਰਹੇ ਹਨ, ਰਾਤ ਦਿਨ ਖਿੜਾ ਰਹੇ ਹਨ। ਪਰ ਇਸ ਖੇਡ ਵਿਚ ਜਿੱਤਣ ਵਾਲਿਆਂ ਤੇ ਹਾਰਨ ਵਾਲਿਆਂ ਦਾ ਲੇਖਾ ਪਰਮਾਤਮਾ ਦੀ ਹਜ਼ੂਰੀ ਵਿਚ ਬੈਠ ਕੇ ਧਰਮ ਰਾਜਾ ਕਰਦਾ ਹੈ। ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਕੁਝ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ, ਕੁਝ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ। ਕਰਮਾਂ ਕਰਕੇ ਅਭੇਦਤਾ ਨਹੀਂ ਹੋ ਸਕਦੀ। ਨੇੜਤਾ ਹੋ ਸਕਦੀ ਹੈ, ਦੂਰੀ ਹੋ ਸਕਦੀ ਹੈ। ਅਭੇਦਤਾ ਕਿਨ੍ਹਾਂ ਦੀ ਹੁੰਦੀ ਹੈ? ਅਸਲ ਮੁਸ਼ਕਤ ਘਾਲ ਉਨ੍ਹਾਂ ਘਾਲੀ ਹੈ ਜਿਨ੍ਹਾਂ ਪਰਮਾਤਮਾ ਦਾ ਨਾਮ ਧਿਆਇਆ ਹੈ।

ਕਰਮ ਕਾਂਡ ਲਈ ਧਿਆਨ ਦੀ ਕੋਈ ਲੋੜ ਨਹੀਂ। ਛੁੱਲ ਤੋੜੇ, ਭੇਟ ਕਰ ਦਿੱਤੇ। ਪਾਣੀ ਲਿਆ, ਠਾਕੁਰ ਨੂੰ ਇਸ਼ਨਾਨ ਕਰਵਾ ਦਿੱਤਾ। ਦੁੱਧ ਲਿਆ, ਖੀਰ ਬਣਾ ਦਿੱਤੀ। ਬਿਨਾਂ ਧਿਆਨ ਤੋਂ ਇਹ ਕੰਮ ਹੋ ਸਕਦੇ ਹਨ। ਪਰ ਧਿਆਨ ਤੋਂ ਬਿਨਾਂ ਪਰਮਾਤਮਾ ਨਹੀਂ ਧਿਆਇਆ ਜਾ ਸਕਦਾ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ ਉਨ੍ਹਾਂ ਦਾ ਸਦਕਾ, ਉਨ੍ਹਾਂ ਦੀ ਪ੍ਰੇਰਨਾ ਸਦਕਾ ਕਿੰਨੀ ਹੀ ਲੋਕਾਈ ਮੁਕਤ ਹੋ ਜਾਂਦੀ ਹੈ।

ਧਿਆਉਣ ਵਾਲੇ ਜਿਧਰੋਂ ਗੁਜ਼ਰ ਗਏ ਉਹ ਰਾਹ ਪਵਿੱਤਰ ਹੋ ਗਏ। ਜਿੱਥੇ ਬੈਠ ਗਏ ਉਹ ਥਾਵਾਂ ਧਾਰਮਿਕ ਪ੍ਰੇਰਨਾ ਦਾ ਕਾਰਨ ਬਣ ਗਈਆਂ। ਅਸੀਂ ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ। ਨਨਕਾਣਾ ਸਾਹਿਬ, ਪੰਜਾ ਸਾਹਿਬ, ਸੌਚਾ ਸੌਦਾ, ਅੰਮ੍ਰਿਤਸਰ, ਤਰਨ ਤਾਰਨ ਸਾਹਿਬ, ਇਨ੍ਹਾਂ ਥਾਵਾਂ ਦੀ ਕਿਉਂ ਵਡਿਆਈ ਹੈ? ਇਨ੍ਹਾਂ ਥਾਵਾਂ 'ਤੇ ਧਿਆਉਣ ਵਾਲੇ ਬੈਠੇ ਹਨ। ਧਿਆਉਣ ਵਾਲੇ ਦੇ ਖਿਆਲੀ ਤਰੰਗਾਂ ਵਿਚ ਅਸਰ ਹੈ ਕਿ ਉਹ ਕੋਲ ਬੈਠੇ ਨੂੰ ਪ੍ਰੇਰਤ ਕਰਦਾ ਹੈ।

ਮਨੁੱਖ ਕੋਲ ਬੰਧਨ ਹੈ ਤਾਂ ਜਿਧਰੋਂ ਗੁਜ਼ਰੇਗਾ ਬੰਧਨ ਨਿਰਮਤ ਕਰਦਾ ਜਾਵੇਗਾ। ਪਰ ਜੇ ਜੀਵਨ ਵਿਚ ਮੋਖ ਹੈ ਤਾਂ ਐਸਾ ਬੰਦਾ ਜਿਧਰੋਂ ਗੁਜ਼ਰੇਗਾ ਮੋਖ ਵੰਡੇਗਾ, ਬੰਧਨ ਕੱਟੇਗਾ :

ਸਤਿਗੁਰੂ ਸਿਖ ਕੇ ਬੰਧਨ ਕਾਏ॥

ਗੁਰ ਕਾ ਸਿਖੁ ਬਿਕਾਰ ਤੇ ਹਾਏ॥

(ਸੁਖਮਨੀ, ਪੰਨਾ ੨੯੬)

ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦੇ ਸਿਰ 'ਤੇ ਚਿੱਕੜ ਭਰੇ ਪੱਠੇ, ਜਿਨ੍ਹਾਂ ਵਿਚ ਪਾਣੀ ਵਗਦਾ ਸੀ, ਚੁਕਾਏ। ਇਕ ਗੰਦੇ ਟੋਏ ਵਿਚੋਂ ਕੌਲਾ ਕਢਵਾਇਆ।

ਮੌਦੀ ਚੂਹੀ ਬਾਹਰ ਸੁਟਵਾਈ। ਉਹ ਕੰਮ ਜੋ ਕੰਮੀ ਕਮੀਨ ਕਰਦੇ ਸਨ, ਸਾਰੇ ਭਾਈ ਲਹਿਣੇ ਤੋਂ ਕਰਵਾਏ ਸਨ। ਇਕ ਦਿਨ ਮਾਤਾ ਸੁਲਖਣੀ ਨੇ ਕਹਿ ਗੀ ਦਿੱਤਾ ਕਿ ਇਹ ਕੀ ਕੀਤਾ ਜੇ? ਬੜੇ ਸੁੰਦਰ ਬਸਤਰ ਪਾਏ ਸਨ, ਭਿੱਜੇ ਪੱਠਿਆਂ ਨਾਲ ਕੱਪੜੇ ਖਰਾਬ ਹੋ ਗਏ ਹਨ। ਸਤਿਗੁਰਾਂ ਕਿਹਾ ਸੁਲਖਣੀ, ਨਹੀਂ ਕੱਪੜੇ ਖਰਾਬ ਨਹੀਂ ਹੋਏ, ਕੱਪੜੇ ਪਵਿੱਤਰ ਹੋ ਗਏ ਹਨ। ਇਸਦਾ ਲੋਕ ਪਲੋਕ ਪੜਦਾ ਕੱਜਿਆ ਗਿਆ ਹੈ। ਸਤਿਗੁਰਾਂ ਨੇ ਤਿੰਨ ਭਰੀਆਂ ਪੱਠਿਆਂ ਦੀਆਂ ਤਿਆਰ ਕੀਤੀਆਂ ਸਨ। ਕਹਿਣ ਲਗੇ ਲਹਿਣਿਆ, ਇਕ ਤੂੰ ਚੁੱਕ, ਇਕ ਮੈਂ ਚੁੱਕਾਂਗਾ, ਇਕ ਕੋਈ ਹੋਰ ਚੁੱਕ ਲਵੇਗਾ। ਲਹਿਣੇ ਨੇ ਕਿਹਾ ਮੈਨੂੰ ਤਿੰਨੇ ਹੀ ਚੁਕਾਉ। ਜਦੋਂ ਮਾਤਾ ਨੇ ਵੇਖਿਆ ਤਾਂ ਕਹਿਣ ਲੱਗੀ ਤਿੰਨ ਪੰਡਾਂ ਚੁਕਾ ਦਿੱਤੀਆਂ ਹਨ। ਇਨਾ ਭਾਰ ਇਸ ਤੋਂ ਬਿਨਾਂ ਹੋਰ ਕੌਣ ਚੁੱਕ ਸਕਦਾ ਹੈ। ਮੈਂ ਤਿੰਨ ਪੰਡਾਂ ਪੱਠਿਆਂ ਦੀਆਂ ਨਹੀਂ ਸਗੋਂ ਤ੍ਰਿਲੋਕੀ ਦਾ ਰਾਜ ਇਸਦੇ ਸਿਰ 'ਤੇ ਰੱਖਿਆ ਹੈ। ਸਤਾ ਬਲਵੰਡ ਠੀਕ ਕਹਿੰਦੇ ਹਨ—

ਲਹਿਣੇ ਧਰਿਊਨਿ ਛੱਤ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ।

ਕਹਿਣ ਲੱਗੇ ਮੈਂ ਇਸਨੂੰ ਮੁਕਤ ਕਰ ਰਿਹਾ ਹਾਂ, ਇਸਦੇ ਬੰਧਨ ਕੱਟ ਰਿਹਾ ਹਾਂ।

ਸਤਿਗੁਰੂ ਕੋਲ ਇਕ ਬਾਹਮਣ ਆਇਆ ਤੇ ਮੁਕਤੀ ਦੀ ਦਾਤ ਮੰਗੀ। ਸਤਿਗੁਰਾਂ ਕਿਹਾ ਬਾਕੀ ਬੰਧਨ ਤਾਂ ਸੌਖੇ ਕੱਟੇ ਜਾਣਗੇ, ਪਰ ਜਾਤ ਦਾ ਬੰਧਨ ਕੱਟਣਾ ਮੁਸ਼ਕਿਲ ਹੈ। ਤੈਨੂੰ ਬਾਹਮਣਪੁਣੇ, ਦਾ ਹੰਕਾਰ ਹੈ। ਹਾਲਾਂਕਿ ਇਹ ਬਿਲਕੁਲ ਇਕ ਭਰਮ ਹੈ। ਇਸ ਭਰਮ ਤੋਂ ਵਿਅਰਥ ਹੰਕਾਰ ਹੈ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦਾ ਹੈ। ਇਸ ਬਾਹਮਣ ਦਾ ਨਾਂ ਸੀ ਭਾਈ ਜੋਧ। ਇਹ ਸੇਵਾ ਕਰਨ ਲੱਗਾ। ਸੰਗਤਾਂ ਦਾ ਬਚਿਆ ਪ੍ਰਸਾਦ ਛਕ ਕੇ ਇਸਨੂੰ ਬੜੀ ਭੁਸੀ ਹੋਣੀ। ਅਸਲ ਵਿਚ ਹੰਕਾਰ ਮੁਕਾ ਕੇ ਸਿੱਖਾਂ ਨਾਲ ਦਿਲੀ ਪਿਆਰ ਬਣ ਗਿਆ ਸੀ। ਸਤਿਗੁਰਾਂ ਵੇਖਿਆ ਕਿ ਨਾ ਹੀ ਹੁਣ ਜਾਤ ਦਾ ਅਭਿਮਾਨ ਹੈ ਅਤੇ ਨਾ ਹੀ ਵਿਦਵਤਾ ਦਾ ਗੁਮਾਨ ਹੈ, ਅੱਗੋਂ ਇਸ ਦਾ ਰਸਤਾ ਸਾਫ਼ ਹੈ। ਪਰ ਕਿਤੇ ਤਿਆਗ ਦਾ ਗੁਮਾਨ ਨਾ ਹੋ ਜਾਏ ਇਸਨੂੰ ਆਮ ਸਿੱਖਾਂ ਵਾਲਾ ਰਹਿਣ-ਸਹਿਣ ਬਣਾ ਦਿਤਾ। ਇਸ ਦਾ ਮਨ ਮਰ ਗਿਆ ਸੀ। ਕਬੀਰ ਸਾਹਿਬ ਜੀ ਦੇ ਕਬਨ ਅਨੁਸਾਰ ਮਨ ਮਰ ਜਾਏ ਤਾਂ ਜਾਤ ਅਭਿਮਾਨ ਮਰਦਾ ਹੈ। ਫਿਰ ਦੇਹ ਅਧਿਆਸ ਦੇਹ ਦਾ ਮੋਹ ਮਰਦਾ ਹੈ, ਕੁਸੰਗ ਮਰਦਾ ਹੈ। ਨਿੰਦਾ ਤੇ ਤ੍ਰਿਸ਼ਨਾ ਮਰ ਜਾਂਦੀਆਂ ਹਨ। ਪਾਵਨ ਜੀਵਨ ਵਿਚ ਇਹ ਅਵਗੁਣ ਨਹੀਂ ਹੁੰਦੇ—

ਕਬੀਰ ਏਕ ਮਰੰਤੇ ਦੁਇ ਮੁਇ ਦੁਇ ਮਰੰਤਹ ਚਾਰਿ ॥
ਚਾਰਿ ਮਰੰਤਹ ਛਹ ਮੁਏ ਚਾਰਿ ਪੁਰਖ ਦੁਇ ਨਾਰਿ ॥

(ਸਲੋਕ ਨੰ: ੯੧)

ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ ਉਨ੍ਹਾਂ ਦਾ ਮੂੰਹ ਉਜ਼ਲਾ ਹੈ। ਅਨ ਮਰ ਗਿਆ ਤਾਂ ਮਨ ਦੇ ਗਲਤ ਵੀਚਾਰ ਮਰ ਗਏ। ਮਰਿਆ ਮਨ ਪਵਿੱਤਰ ਮਨ ਹੈ। ਨਾਮ ਧਿਆਉਣ ਤੋਂ ਬਿਨਾਂ ਮਨ ਪਵਿੱਤਰ ਨਹੀਂ ਹੁੰਦਾ। ਗੁਰੂ ਨਾਨਕ ਦੇਵ ਨੇ ਧਿਆਇਆ ਹੈ, ਅੱਗੋਂ ਧਿਆਉਣ ਦੀ ਦਾਤ ਸੰਸਾਰ ਵਿਚ ਵੰਡੀ। ਕਿੰਨੀ ਲੁਕਾਈ ਦਾ ਨਿਸਤਾਰਾ ਏਸ ਪੇਰਨਾ ਸਦਕਾ ਹੋਇਆ ਹੈ।

ਸੰਸਾਰ ਵਿਚ ਕੁਝ ਮਨਮੁਖ ਐਸੇ ਹਨ ਜੋ ਆਪ ਤਾਂ ਛੁਬਦੇ ਹਨ ਅਤੇ ਅਨੇਕਾਂ ਨੂੰ ਨਾਲ ਲੈ ਛੁਬਦੇ ਹਨ। ਪਰ ਕੁਝ ਐਸੇ ਰੱਬ ਦੇ ਤਾਰੇ ਹੋਏ ਹਨ ਜਿਹੜੇ ਆਪ ਮੁਕਤ ਹਨ ਅਤੇ ਅਨੇਕਾਂ ਨੂੰ ਤਾਰਦੇ ਹਨ, ਮੁਕਤ ਕਰਦੇ ਹਨ।

ਆਪ ਮੁਕਤੁ ਮੁਕਤੁ ਕਰੈ ਸੰਸਾਰੁ ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥

(ਸੁਖਮਨੀ, ਪੰਨਾ ੨੯੫)

ਆਪ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿਨਾਮੁ ਜਪੈ ਹਰਿ ਤੇ ਸੁਖ ਪਾਵੈ ॥
(ਧਨਾਸਰੀ ਮ: ੩, ਪੰਨਾ ੬੬੮)

❻ ❻ ❻

ਮ: ੨ ॥ ਅਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨੁ ॥
 ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨੁ ॥
 ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
 ਨਾਨਕ ਭੁਖਾ ਤਾ ਰਜੇ ਜਾ ਗੁਣ ਕਹਿ ਗੁਣੀ ਸਮਾਇ ॥

(ਮਾਝ ਕੀ ਵਾਰ ਮ: ੧, ਪੰਨਾ ੧੪੨)

ਭਾਰਤੀ ਸਾਹਿਤ ਵਿਚ ਦੋ ਸ਼ਬਦ ਹਨ—ਇੱਛਾ ਅਤੇ ਆਵੱਸ਼ਕਤਾ। ਇੱਛਾ ਮਨ ਦੀ ਹੈ, ਆਵੱਸ਼ਕਤਾ ਸਰੀਰ ਦੀ ਹੈ। ਆਵੱਸ਼ਕਤਾ ਗਲਤ ਨਹੀਂ ਹੋ ਸਕਦੀ ਪਰ ਇੱਛਾ ਗਲਤ ਹੋ ਸਕਦੀ ਹੈ। ਸਰੀਰ ਵਿਚੋਂ ਜਦੋਂ ਲੋੜ ਬੋਲਦੀ ਹੈ ਤਾਂ ਚੇਤਨਾ ਉਸ ਲੋੜ ਨੂੰ ਮਹਿਸੂਸ ਕਰਦੀ ਹੈ। ਭੁੱਖ ਸਰੀਰ ਨੂੰ ਲਗਦੀ ਹੈ ਪਰ ਮਹਿਸੂਸ ਚੇਤਨਾ ਕਰਦੀ ਹੈ। ਇਕ ਮੁਰਦੇ ਵਿਚ ਚੇਤਨਾ ਨਹੀਂ, ਹੁਣ ਭੁੱਖ ਮਹਿਸੂਸ ਨਹੀਂ ਹੋ ਰਹੀ। ਪਰ ਇਥੇ ਆ ਕੇ ਇੱਛਾ ਮਨੁੱਖ ਨੂੰ ਭਟਕਣਾ ਵਿਚ ਪਾ ਦੇਂਦੀ ਹੈ। ਮਨੁੱਖ ਕੌਲ ਮਨ ਹੈ, ਇੱਛਾ ਹੈ। ਪਸੂ ਕੌਲ ਸਰੀਰ ਹੈ, ਮਨ ਨਹੀਂ, ਇੱਛਾ ਨਹੀਂ। ਪਸੂ ਸੁਭਾਵਕ ਕਰਮ ਕਰਦੇ ਹਨ। ਕਿਸੇ ਗਿਆਨ ਦੇ ਆਸਰੇ ਕਰਮ ਨਹੀਂ ਕਰਦੇ।

ਮਨ ਦੇ ਅੰਦਰ ਮਨਸਾ ਹੈ, ਗਿਆਨ ਹੈ, ਇੱਛਾ ਹੈ। ਸਰੀਰ ਨੇ ਕਿਹਾ ਭੁੱਖ ਲੱਗੀ ਹੈ। ਇੱਛਾ ਜਾਗੀ ਕਿ ਕੁਝ ਖਾਵਾਂ ਪਰ ਕੀ-ਕੀ ਖਾਵਾਂ, ਕਿਹੜੇ-ਕਿਹੜੇ ਰਸ ਲਵਾਂ। ਰਸਾਂ-ਕਸਾਂ ਦੀ ਇੱਛਾ ਫਿਰ ਇਥੇ ਹੀ ਬਸ ਨਹੀਂ। ਜੋ ਅੱਜ ਖਾਣਾ ਹੈ ਕਲੂ ਲਈ ਵੀ ਰੱਖਾਂ। ਮਹੀਨੇ ਲਈ ਰੱਖਾਂ, ਸਾਰੀ ਜ਼ਿੰਦਗੀ ਲਈ ਰੱਖਾਂ, ਪੁੱਤਰ ਪੋਤਰਿਆਂ ਲਈ ਰੱਖਾਂ। ਫਿਰ ਸਾਰੇ ਜਗਤ ਦਾ ਖੋਕ ਕੇ ਇਕੱਠਾ ਕਰਕੇ ਰੱਖਾਂ। ਲੋਕੀ ਮੇਰੇ ਕੋਲੋਂ ਮੰਗ ਕੇ ਲੈਣ। ਸਾਰੀ ਦੂਨੀਆਂ ਦੀ ਰੋਟੀ 'ਤੇ ਕਬਜ਼ਾ ਕਰ ਲਵਾਂ। ਇੱਛਾ ਕਿਥੋਂ ਤੁਰੀ ਸੀ ਕਿ ਭੁੱਖ ਲੱਗੀ ਹੈ ਕੁਝ ਖਾ ਲਵਾਂ। ਆਪ ਖਾ ਲੈਂਦਾ ਗੱਲ ਮੁੱਕ ਜਾਂਦੀ ਪਰ ਇੱਛਾ ਨੇ ਸਾਰੇ ਜਗਤ ਦੀ ਰੋਟੀ 'ਤੇ ਕਬਜ਼ਾ ਕਰਨ ਦੀ ਮੁਸ਼ੀਬਤ ਗਲ ਪਾ ਦਿੱਤੀ ਹੈ।

ਮੁਕਾਮੇ ਬੁਕਰ ਹੈ ਰੋਜ਼ੀ ਮੁਦਾ ਕੇ ਹਾਬ ਮੌਂ ਹੈ।

ਅਗਰ ਯੇ ਹੱਕ ਭੀ ਇਨਸਾਂ ਕੋ ਹੋਤਾ ਤੋ ਕਿਆ ਹੋਤਾ।

ਇਕ ਬੜੀ ਸੁੰਦਰ ਕਥਾ ਹੈ ਕਿ ਇਕ ਜਾਦੂਗਰ ਫ਼ਕੀਰ ਇਕ ਰਾਜੇ ਦੇ ਦਰ
ਤੇ ਆਇਆ। ਉਸਨੇ ਆਪਣਾ ਕਾਸਾ ਅੱਗੇ ਕੀਤਾ ਤੇ ਬਾਦਸ਼ਾਹ ਨੂੰ ਕਿਹਾ ਇਸ
ਨੂੰ ਭਰ ਦੇ ਭਾਵੇਂ ਕਿਸੇ ਵਸਤੂ ਨਾਲ ਭਰ ਦੇ। ਮੈਂ ਤੇਰੇ ਦਰ ਤੋਂ ਖਾਲੀ ਨਾ ਜਾਵਾਂ।
ਬਾਦਸ਼ਾਹ ਨੇ ਜੋ ਖੜਾਨੇ ਵਿਚ ਸੀ ਸਭ ਪਾ ਦਿੱਤਾ ਪਰ ਉਹ ਕਾਸਾ ਤਾਂ ਫਿਰ
ਖਾਲੀ ਸੀ। ਆਖਰ ਹਾਰ ਮੰਨ ਕੇ ਬਾਦਸ਼ਾਹ ਨੇ ਕਿਹਾ ਮੈਂ ਹਾਰ ਗਿਆ ਹਾਂ, ਪਰ
ਇਕ ਗੱਲ ਦੱਸ ਕਿ ਇਹ ਕਾਸਾ ਕਿਸ ਚੀਜ਼ ਤੋਂ ਬਣਾਇਆ ਹੈ ਜੋ ਭਰਨ ਵਿਚ
ਹੀ ਨਹੀਂ ਆਉਂਦਾ। ਫ਼ਕੀਰ ਨੇ ਕਿਹਾ ਮਨੁੱਖ ਦੇ ਹਿਰਦੇ ਤੋਂ ਬਣਾਇਆ ਹੈ ਜੋ
ਕਦੀ ਵੀ ਨਹੀਂ ਭਰਿਆ।

ਮਨੁੱਖ ਨੂੰ ਅਸਲੀਅਤ ਨਜ਼ਰ ਆ ਜਾਵੇ ਤਾਂ ਇਹ ਇਸ ਭਟਕਣਾ ਤੋਂ ਮੁਕਤ
ਹੋ ਸਕਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ—

ਅਖੀ ਵੇਖਿ ਨ ਰਜੀਆ ਬਹੁ ਰੰਗ ਤਮਾਸੇ॥
ਊਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੈ ਹਾਸੇ॥
ਸਾਦੀ ਜੀਡ ਨਾ ਰਜੀਆ ਕਰਿ ਡੋਗ ਬਿਲਾਸੇ॥
ਨਕ ਨਾ ਰਜਾ ਵਾਸ ਲੈ ਦੁਰਗੋਧ ਸੁਵਾਸੇ॥
ਰਜਿ ਨ ਕੋਈ ਜੀਵਿਆ ਕੁੜੈ ਭਰਵਾਸੈ॥
ਪੀਰ ਮੁਰੀਦਾ ਪਿਰਹੜੀ ਸਚੀ ਰਹਾਸੇ॥

(ਵਾਰ ੨੧, ਪਚਿੜੀ ਦ)

ਗਿਆਨ ਇਂਦ੍ਰੇ, ਕਰਮ ਇਂਦ੍ਰੇ ਕਿਵੇਂ ਰੱਜਣ ਇਨ੍ਹਾਂ ਨੂੰ ਤ੍ਰਿਪਤ ਕਰਨ ਦਾ
ਖਿਆਲ ਹੀ ਗਲਤ ਹੈ। ਇਹ ਤਾਂ ਇੰਜ ਹੋਵੇਗਾ ਜਿਵੇਂ ਕੋਈ ਆਖੇ ਕਿ ਮੈਂ ਕੜਛੀ
ਨੂੰ ਤ੍ਰਿਪਤ ਕਰ ਦਿਆਂਗਾ। ਕੜਛੀ ਚਮਚਾ ਮਨੁੱਖ ਦੇ ਮੂੰਹ ਤੱਕ ਭੋਜਨ ਪਹੁੰਚਾਣ
ਲਈ ਮਾਧਿਅਮ ਹੈ। ਕੜਛੀ ਬਾਲੀ ਤਕ ਪਹੁੰਚਾਉਂਦੀ ਹੈ, ਚਮਚਾ ਮੂੰਹ ਤਕ
ਪਹੁੰਚਾਉਂਦਾ ਹੈ ਪਰ ਕੜਛੀ ਚਮਚਾ ਪਹਿਲੇ ਵੀ ਖਾਲੀ ਸਨ, ਬਾਅਦ ਵਿਚ ਵੀ
ਖਾਲੀ ਰਹਿਣਗੇ। ਅੱਖਾਂ, ਕੰਨ, ਨੱਕ, ਰਸਨਾ, ਇੰਦ੍ਰੀਆਂ ਇਨ੍ਹਾਂ ਰਾਹੀਂ ਮਨ ਰਸ
ਲੈਂਦਾ ਹੈ। ਜਿਹੜਾ ਮਨੁੱਖ ਇਹ ਸੋਚੇ ਕਿ ਇਨ੍ਹਾਂ ਨੂੰ ਤ੍ਰਿਪਤ ਕਰ ਲਵਾਂਗਾ, ਉਹ
ਗਲਤੀ ਵਿਚ ਹੈ। ਸਾਡੇ ਦੇਸ਼ ਵਿਚ ਇਕ ਮਤ ਚਲਿਆ ਸੀ ਚਾਰਵਾਕ। ਇਹ
ਇਕ ਬਿਹਸਪਤਿ ਬਾਹਮਣ ਨੇ ਚਲਾਇਆ ਸੀ। ਇਹ ਸਮਾਜ, ਭਾਈਚਾਰੇ ਤੇ ਉਸ
ਵੇਲੇ ਦੇ ਧਰਮ ਵੱਲੋਂ ਛੇਕਿਆ ਹੋਇਆ ਸੀ। ਉਸ ਵੇਲੇ ਦਾ ਭਾਈਚਾਰਾ ਇਸਨੂੰ
ਨਾਸਤਿਕ ਤੇ ਪਤਿਤ ਸਮਝਦਾ ਸੀ। ਇਸ ਦੇ ਵਿਚਾਰ ਸਨ ਕਿ ਭੁੱਖ ਵੇਲੇ ਭੋਜਨ
ਚਾਹੀਦਾ ਹੈ। ਭਾਵੇਂ ਉਹ ਭੋਜਨ ਚੋਗੀ ਦਾ ਹੋਵੇ, ਭਾਵੇਂ ਆਪਣੀ ਕਿਰਤ ਦਾ।

ਇੰਦੀਆਂ ਜੋ ਚਾਹੁੰਦੀਆਂ ਹਨ ਦਿਉ, ਆਪੇ ਤ੍ਰਿਪਤ ਹੋ ਜਾਣਗੀਆਂ। ਉਸ ਵੇਲੇ ਦੇ ਸਦਾਚਾਰੀ ਤੇ ਧਰਮ ਦੀ ਕਿਰਤ ਦੀ ਗੱਲ ਕਰਨ ਵਾਲੇ ਸਮਾਜ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜਪੂਜੀ ਦੀ ਇਕ ਪੰਗਤੀ ਵਿਚ ਇਸ ਵੀਚਾਰ ਦਾ ਖੰਡਨ ਕੀਤਾ ਹੈ :

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।

(ਜਪੁ, ਪੰਨਾ ੧)

ਅਸਲ ਵਿਚ ਭੁਖ ਇੰਦੀਆਂ ਦੀ ਨਹੀਂ, ਭੁਖ ਮਨ ਦੀ ਹੈ ਅਤੇ ਭੁਖ ਪਦਾਰਥਾਂ ਦੀ ਨਹੀਂ। ਇਹ ਤਾਂ ਐਸਾ ਹੋਵੇਗਾ ਜਿਵੇਂ ਕੋਈ ਮਾਰੂਬਲ ਵਿਚੋਂ ਰੇਤੇ ਵਿਚੋਂ ਪਾਣੀ ਲੱਭੇ ਜਿੱਥੇ ਪਾਣੀ ਹੈ ਹੀ ਨਹੀਂ। ਮਨ ਦੀ ਭੁਖ ਪਦਾਰਥਾਂ ਦੀ ਨਹੀਂ, ਨਾਮ ਦੀ ਹੈ।

ਸਾਚੈ ਨਾਮ ਕੀ ਲਾਗੈ ਭੁਖ ॥ ਉਤ ਭੁਖੇ ਖਾਇ ਚਲੀਅਹਿ ਦੁਖ ॥

ਮਨ ਦਾ ਅਸਲ ਭੋਜਨ ਉਹੀ ਹੈ ਜੋ ਸਤਿਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਤੋਂ ਬਖਸ਼ਿਸ਼ ਹੋਇਆ। ਉਹ ਕਹਿੰਦੇ ਹਨ ਮੈਨੂੰ ਢਾਡੀ ਨੂੰ ਪਰਮਾਤਮਾ ਨੇ ਇਹ ਭੋਜਨ ਦੇ ਕੇ ਤ੍ਰਿਪਤ ਕਰ ਦਿੱਤਾ ਹੈ :

ਸਚੀ ਅੰਮ੍ਰਿਤ ਨਾਮ ਭੋਜਨ ਆਇਆ ॥

ਗੁਰਮਤੀ ਖਾਧਾ ਰਜਿ ਤਿਨਿ ਸੁਖ ਪਾਇਆ ॥

(ਵਾਰ ਮਾਝ ਮ: ੧, ਪੰਨਾ ੧੫੦)

ਨਾਮ ਭੋਜਨ ਨਾਲ ਮਨ ਰੱਜਦਾ ਹੈ, ਸਿਫਤ ਸਾਲਾਹ ਦੇ ਕੱਪੜੇ ਨਾਲ ਅੱਗੇ ਪੜਦਾ ਕੱਜਿਆ ਜਾਂਦਾ ਹੈ।

ਸਚੀ ਸਿਫਤ ਕਪੜਾ ਪਾਇਆ ॥

(ਵਾਰ ਮਾਝ ਮ: ੧, ਪੰਨਾ ੧੫੦)

ਸਤਿਗੁਰੂ ਤੁਮ ਕਉ ਹੋਇ ਦਇਆਲਾ ਸੰਤ ਸੰਗਿ ਤੇਰੀ ਪ੍ਰੀਤਿ ॥

ਕਾਪੜੁ ਪਤਿ ਪਰਮੇਸ਼ਰੁ ਰਾਖੀ ਭੋਜਨੁ ਕੀਰਤਨੁ ਨੀਤੁ ॥

(ਗੁਜਰੀ ਮ: ੫, ਪੰਨਾ ੪੯੬)

ਜਦੋਂ ਮਨ ਤ੍ਰਿਪਤ ਹੋਣਾ ਲੋੜਦਾ ਹੈ ਤਾਂ ਮੂੰਹੋਂ ਪਰਮਾਤਮਾ ਦਾ ਨਾਮ ਲੈਂਦਿਆਂ ਮਨ ਤ੍ਰਿਪਤ ਹੋ ਜਾਂਦਾ ਹੈ। ਜੋ ਕੰਨ ਸਾਗੀ ਜਿੰਦਗੀ ਸੁਣ-ਸੁਣ ਕੇ ਤ੍ਰਿਪਤ ਨਹੀਂ ਸਨ ਹੋਏ, ਤ੍ਰਿਪਤ ਹੋਏ ਮਨ ਦੇ ਕੰਨ ਹੁਣ ਸਿਫਤ ਸਾਲਾਹ ਸੁਣ ਕੇ ਤ੍ਰਿਪਤ ਹਨ। ਇਹ ਇੰਦਰੇ ਪਹਿਲਾਂ ਇਕ ਕਿਸਮ ਦੇ ਗੁਣ ਦੇ ਗਾਹਕ ਸਨ। ਉਹ ਗੁਣ ਕਿਸਮ ਕੀ ਸੀ—ਸਿਰਫ਼ ਬਾਹਰ ਦਾ ਰਸ, ਦੁਨੀਆਂ ਦਾ ਰਸ, ਵਿਕਾਰ ਦਾ ਰਸ। ਹੁਣ ਨਾਮ ਦੇ ਰਸ ਦੇ ਗਾਹਕ ਹਨ।

ਨਿਰੀਆਂ ਗੱਲਾਂ ਨਾਲ ਇਨ੍ਹਾਂ ਇੰਦਰੀਆਂ ਦੀ ਭੁੱਖ ਨਹੀਂ ਮਿਟਦੀ। ਜਦੋਂ ਭੁੱਖਾ
ਮਨ ਪਰਮਾਤਮਾ ਦੇ ਗੁਣ ਜਪਦਾ ਹੈ, ਗੁਣੀ ਨਿਧਾਨ ਵਿਚ ਲੀਨ ਹੋ ਜਾਂਦਾ ਹੈ
ਤਾਂ ਇਸ ਦੇ ਸੰਤ ਬਣਨ ਨਾਲ ਸਾਰੇ ਇੰਦ੍ਰੇ ਵੀ ਸੰਤ ਬਣ ਜਾਂਦੇ ਹਨ। ਇਸ ਮਨ
ਦੇ ਰੱਜਣ ਨਾਲ ਇੰਦ੍ਰੇ ਵੀ ਸੰਤੋਖੀ ਹੋ ਜਾਂਦੇ ਹਨ। ਇੰਦ੍ਰੇ ਮਨ ਤੋਂ ਬਿਨਾਂ ਕੁਝ ਨਹੀਂ।

ਜੀਵਨ ਦਾ ਲਖਸ਼ ਪੂਰਾ ਹੋ ਜਾਂਦਾ ਹੈ।

ਮਨ ਸੰਤੋਖੁ ਸਰਬ ਜੀਅ ਦਇਆ॥

ਇਨਿ ਬਿਧਿ ਬੁਤੁ ਸੰਪੂਰਨ ਭਇਆ॥

ਜੀਵਨ ਦਾ ਇਹ ਕਾਰਜ ਸਿਰੇ ਚੜ੍ਹਦਾ ਹੈ ਪਰਮਾਤਮਾ ਦੀ ਸਿਫਤ ਸਾਲਾਹ
ਨਾਲ। ਸਿੱਖ ਧਰਮ ਸਿਫਤ ਸਾਲਾਹ ਦਾ ਧਰਮ ਹੈ। ਸਿਫਤ ਕਰਦਿਆਂ ਹੀ ਸਿਫਤੀ
ਵਿਚ ਲੀਨ ਹੋਣਾ ਹੈ।

ਜਿਨ੍ਹਾਂ ਸਿਫਤ ਕੀਤੀ ਹੈ, ਧਿਆਇਆ ਹੈ, ਉਹ ਧਿਆਤਾ ਧਿਆਨ ਧੇਅ।
ਜਿਸ ਨੂੰ ਧਿਆਇਆ ਹੈ, ਜਿਸ ਨੇ ਧਿਆਇਆ ਹੈ, ਜਿਸ ਧਿਆਨ ਨਾਲ
ਧਿਆਇਆ ਹੈ ਤਿਨੇ ਇਕ ਹੋ ਗਏ ਹਨ।

ੴ ੴ ੴ

ਮ: ੨ ॥ ਮੰਡੀ ਹੋਇ ਅਨੁਹਿਆ ਨਾਰੀ ਲਗੈ ਜਾਇ ॥
 ਆਪਣੇ ਹਥੀ ਆਪਣੈ ਦੇ ਬੂਚਾ ਆਪੇ ਲਾਇ ॥
 ਹੁਕਮੁ ਪਇਆ ਧੁਰਿ ਖਸਮ ਕਾ ਅਤੇ ਹੂੰ ਧਕਾ ਖਾਇ ॥
 ਗੁਰਮੁਖ ਸਿਉ ਮਨਮੁਖ ਅੱਡੇ ਛੁਬੈ ਹਕ ਨਿਆਇ ॥
 ਢੁਹਾ ਸਿਰਿਆ ਆਪੇ ਖਸਮ ਵੇਖੈ ਕਰਿ ਵਿਉਪਾਇ ॥
 ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥

(ਵਾਰ ਮਾਝ ਮ: ੧, ਪੰਨਾ ੧੪੮)

ਇਕ ਰਿਸ਼ੀ ਹੋਇਆ ਹੈ। ਇਸ ਦਾ ਨਾਮ ਸੀ ਜਾਜਲ ਰਿਸ਼ੀ। ਇਸ ਨੇ ਘੋਰ ਤਪ ਕੀਤਾ। ਹੱਦ ਤਕ ਤਿਆਗ ਕਰ ਦਿਤਾ ਪਰ ਅੰਦਰ ਦਾ ਟਿਕਾਅ ਨਾ ਬਣਿਆ। ਇਸਨੇ ਪੁਕਾਰ ਕੀਤੀ ਤੇ ਇਸਨੂੰ ਇਕ ਅਵਾਜ਼ ਆਈ ਕਿ ਤੂੰ ਮਨ ਦਾ ਟਿਕਾਅ ਚਾਹੁੰਦਾ ਹੈਂ ਤਾਂ ਬਨਾਰਸ ਵਿਚ ਇਕ ਢੁਕਾਨਦਾਰ ਹੈ, ਉਸ ਦਾ ਨਾਂ ਹੈ ਤੁਲਾਧਾਰ ਵੈਸ਼, ਉਸਦੇ ਪਾਸ ਜਾ।

ਜਾਜਲ ਰਿਸ਼ੀ ਗਿਆ। ਤੁਲਾਧਾਰ ਵੈਸ਼ ਨੂੰ ਵੇਖਿਆ। ਢੁਕਾਨ 'ਤੇ ਗਾਹਕ ਆ ਰਹੇ ਹਨ। ਸੌਦਾ ਤੋਲ ਕੇ ਦੇ ਰਿਹਾ ਹੈ। ਪਰ ਇਸ ਦੇ ਬੋਲਣ ਵਿਚ ਮਿਠਾਸ ਹੈ, ਟਿਕਾਅ ਹੈ। ਇਸਦੇ ਚੇਹਰੇ 'ਤੇ ਕੋਈ ਨਿਰਾਲਾ ਨੂਰ ਹੈ। ਰਿਸ਼ੀ ਇਸ ਦੇ ਸਾਹਮਣੇ ਫਿੱਕਾ ਪੈ ਗਿਆ। ਰਿਸ਼ੀ ਨੇ ਦੱਸਿਆ ਕਿ ਮੈਂ ਤੁਹਾਡੇ ਪਾਸ ਆਇਆ ਹਾਂ ਜੀਵਨ ਦਾ ਰਹੱਸ ਜਾਣਨ ਵਾਸਤੇ, ਮੈਨੂੰ ਦੱਸੋ।

ਤੁਲਾਧਾਰ ਦਾ ਅਰਥ ਹੀ ਹੈ ਤਕੜੀ ਧਾਰਨ ਵਾਲਾ। ਉਸਨੇ ਇਕ ਗੱਲ ਕਹੀ ਕਿ ਰਿਸ਼ੀ, ਮੈਂ ਤਕੜੀ ਤੋਲਦਿਆਂ ਇਕ ਦਿਨ ਵੇਖ ਲਿਆ ਕਿ ਜਦੋਂ ਪੂਰਾ ਡੁੱਲ ਗਿਆ ਫੰਡੀ ਸਾਂਵੀਂ ਹੋ ਗਈ। ਮੈਂ ਵੀ ਬੁਸ਼, ਗਾਹਕ ਵੀ ਬੁਸ਼। ਮੈਨੂੰ ਆਪਣਾ ਜੀਵਨ ਵੇਖਣਾ ਆ ਗਿਆ, ਸਾਵਾਂ ਕਰਨਾ ਆਂ ਗਿਆ। ਜੀਵਨ ਦਾ ਉਲਾਰਪੁਣਾ

ਮੁੱਕ ਗਿਆ। ਮੇਰੇ ਮਨ ਵਿਚ ਹੁਣ ਟਿਕਾਅ ਹੈ। ਹੁਣ ਰੱਬ ਵੀ ਬੁਸ਼ ਅਤੇ ਮੈਂ ਵੀ ਬੁਸ਼।

ਰਿਸ਼ੀ ਨੂੰ ਕਿਹਾ ਮੈਨੂੰ ਜਾਪਦਾ ਹੈ ਤੈਨੂੰ ਸਾਵਾਂ ਤੋਲਣਾ ਨਹੀਂ ਆਇਆ। ਤੂੰ ਤਿਆਗ ਦੀ ਅਤਿ ਕਰ ਦਿੱਤੀ ਹੈ। ਪਰ ਕਾਸ਼ ਕਿਤੇ ਜੀਵਨ ਸਿਰਫ਼ ਤਿਆਗ ਹੀ ਹੁੰਦਾ। ਨਹੀਂ ਜੀਵਨ ਗ੍ਰਹਿਣ ਵੀ ਹੈ। ਤੂੰ ਸਰੀਰ ਗ੍ਰਹਿਣ ਕੀਤਾ ਹੈ, ਮਾਤਾ ਪਿਤਾ ਗ੍ਰਹਿਣ ਕੀਤੇ ਹਨ, ਮਾਤਾ ਦਾ ਢੱਧ ਗ੍ਰਹਿਣ ਕੀਤਾ ਹੈ, ਭੋਜਨ ਪਾਣੀ ਗ੍ਰਹਿਣ ਕੀਤਾ ਹੈ। ਫਿਰ ਵੀ ਤਿਆਗ ਦਾ ਦਾਅਵਾ ਕਰ ਰਿਹਾ ਹੈ। ਤੂੰ ਅਤਿ ਵਿਚ ਜੀ ਰਿਹਾ ਹੈ। ਮੱਧ ਵਿਚ ਆ ਜਾ, ਸਹਿਜ ਵਿਚ ਆ ਜਾ।

ਤੁਲਾਪਾਰ ਤਾਂ ਪਤਾ ਨਹੀਂ ਕਦੋਂ ਹੋਇਆ ਪਰ ਜਗਤ-ਗੁਰੂ ਗੁਰੂ ਨਾਨਕ ਦੇਵ ਜੀ ਦੇ ਹੱਥ ਵਿਚ ਜਦੋਂ ਤਕੜੀ ਭਾਈ ਮਨਸੁਖ ਨੇ ਵੇਖੀ ਤਾਂ ਕਹਿ ਉਠਿਆ ਸੌਦਾ ਤੋਲਣ ਵਾਲਿਆ, ਜੀਵਨ ਤੋਲਣਾ ਵੀ ਸਿਖਾ ਦੇ। ਜੀਵਨ ਸਾਵਾਂ ਕਿਵੇਂ ਹੋਵੇ? ਸਤਿਗੁਰਾਂ ਕਿਹਾ ਜੀਵਨ ਸਾਵਾਂ ਹੋਇਆਂ ਹੀ ਮਨ ਦਾ ਸੁਖ ਮਿਲੇਗਾ। ਅਜੇ ਤਾਂ ਤੇਰਾ ਨਾਂ ਮਨਸੁਖ ਹੈ। ਕੀ ਤੇਰਾ ਮਨ ਸੁਖੀ ਹੈ? ਚਰਨ ਫੜ ਲਏ ਤੇ ਕਹਿਣ ਲੱਗਾ ਨਹੀਂ ਮਨ ਸੁਖੀ ਨਹੀਂ ਦਾਤਿਆ! ਮੈਂ ਆਪਣੇ ਸ਼ਿਕੇ ਤੇ ਆਪਣੇ ਢੁੱਖ ਲੈ ਕੇ ਤੇਰੇ ਪਾਸ ਆਇਆ ਹਾਂ। ਸਤਿਗੁਰਾਂ ਕਿਹਾ ਜੀਵਨ ਵਿਚ ਸੱਤ ਧਾਰੋ, ਕਦੀ ਵੀ ਅਤਿ ਨਾ ਆਉਣ ਦਿਉ। ਜੀਵਨ ਬਰਾਬਰ ਰੱਖੋ, ਕਦੀ ਵੀ ਉਲਾਰਪੁਣਾ ਨਾ ਆਉਣ ਦਿਉ। ਅਤਿ ਵਿਚ ਜੁਲਮ ਹੁੰਦਾ ਹੈ, ਸਹਿਜ ਵਿਚ ਸੇਵਾ ਹੁੰਦੀ ਹੈ। ਮਨਮੁਖ ਦਾ ਗੁਰਮੁਖ 'ਤੇ ਜੁਲਮ ਕਰਨਾ ਘਰ ਨੂੰ ਭੁਚਾ ਲਾਉਣ ਵਾਲੀ ਗੱਲ ਹੈ; ਜਿਵੇਂ ਕੋਈ ਅੰਦਰ ਹੋ ਕੇ ਘਰ ਨੂੰ ਅੱਗ ਲਾ ਲਵੇ ਤਾਂ ਨਾ ਹੀ ਆਪ ਬਚੇਗਾ ਨਾ ਹੀ ਘਰ ਬਚੇਗਾ। ਗੁਰਮੁਖ ਨਾਲ ਜਦੋਂ ਮਨਮੁਖ ਅੜਦਾ ਹੈ, ਵਧੀਕੀ ਕਰਦਾ ਹੈ ਤਾਂ ਇੱਜ ਸਮੇਂ ਕਿ ਅਤਿ ਕਰ ਰਿਹਾ ਹੈ, ਜੀਵਨ ਉਲਾਰ ਹੋ ਰਿਹਾ ਹੈ। ਉਲਾਰ ਹੋਇਆ ਡਿੱਗੇਗਾ। ਇਹ ਅਨੂਹੋਂ ਫੜਨ ਵਾਲਾ ਨਾਗਾਂ ਨੂੰ ਹੱਥ ਪਾ ਰਿਹਾ ਹੈ। ਮਾਲਕ ਦਾ ਹੁਕਮ ਹੀ ਐਸਾ ਹੈ। ਨਿਆਂ ਐਸਾ ਕਿ ਮਨਮੁਖ ਗੁਰਮੁਖ 'ਤੇ ਵਧੀਕੀ ਕਰਕੇ ਛੁਬਦਾ ਹੈ। ਸ਼ਾਇਦ ਇਹ ਇਸ਼ਾਰਾ ਉਸ ਜੋਗੀ ਵੱਲ ਹੋਵੇ ਜੋ ਕਹਿਦਾ ਸੀ ਸਤਿਗੁਰਾਂ ਨੂੰ ਨਗਰ ਵਿਚੋਂ ਬਾਹਰ ਕਢ ਦੇਵੇ, ਮੈਂ ਬਾਰਸ਼ ਪੁਆ ਦਿਆਂਗਾ। ਇਹ ਇਸ਼ਾਰਾ ਚੌਧਰੀ ਮਲੂਕੇ ਵੱਲ ਹੋ ਸਕਦਾ ਹੈ ਜਿਸਨੂੰ ਮਿਰਗੀ ਪੈਂਦੀ ਸੀ। ਸਤਿਗੁਰਾਂ ਕਿਹਾ ਸੀ ਸ਼ਰਾਬ ਛੱਡ ਦੇ, ਮਿਰਗੀ ਹਟ ਜਾਏਗੀ। ਇਸ ਨੇ ਸ਼ਰਾਬ ਛੱਡ ਦਿੱਤੀ ਰੋਗ ਹਟ ਗਿਆ। ਪਰ ਕੁਸੰਗੀਆਂ ਦੇ ਕਹੇ ਇਕ ਦਿਨ ਫਿਰ ਇਸ ਨੇ ਸ਼ਰਾਬ ਪੀ ਲਈ ਤੇ ਸਤਿਗੁਰਾਂ ਨੂੰ ਬੜੇ ਦੁਰਬਚਨ ਕਹੇ। ਕੋਠੇ 'ਤੇ ਚੜ੍ਹ ਕੇ ਕਹਿਣ ਲੱਗਾ ਤਪਿਆ, ਮੇਰਾ ਜੋ ਕਰਨਾ ਹੈ ਕਰ ਲੈ, ਮੈਂ ਤੇਰਾ ਬਚਨ ਨਹੀਂ ਮੰਨਿਆ ਤੇ ਅੱਗੋਂ

ਵੀ ਨਹੀਂ ਮੰਨਾਂਗਾ। ਨਸ਼ੇ ਦੀ ਹਾਲਤ ਵਿਚ ਬੋਲਦਾ ਮਕਾਨ ਤੋਂ ਡਿੱਗਾ ਤੇ ਮਰ ਗਿਆ।

ਸਾਖੀ ਇਕ ਨਾਲ ਹੁੰਦੀ ਹੈ ਪਰ ਸਿੱਖਿਆ ਸਾਰੇ ਸੰਸਾਰ ਵਾਸਤੇ ਹੁੰਦੀ ਹੈ :
ਪਰਥਾਏ ਸਾਖੀ ਮਹਾਪੁਰਖ ਬੋਲਦੇ,
ਸਾਝੀ ਸਗਲ ਜਹਾਨੈ।

ਸਤਿਗੁਰੂ ਕਹਿੰਦੇ ਹਨ ਤੁਸੀਂ ਨਿਰਣਾ ਕਰਕੇ ਵੇਖ ਲਵੇ ਦੁਹਾਂ ਸਿਰਿਆਂ ਦਾ ਆਪ ਹੀ ਉਹ ਮਾਲਕ ਹੈ। ਭਾਵ ਇਹ ਹੈ ਕਿ ਨਾ ਗੁਰਮੁਖ ਸੁਤੰਤਰ ਹੈ ਨਾ ਮਨਮੁਖ ਸੁਤੰਤਰ ਹੈ। ਗੁਰਮੁਖ ਹਮੇਸ਼ਾ ਸੁਚੇਤ ਰਹੇ ਕਿ ਕਦੀ ਵੀ ਗਾਫਲ ਹੋ ਜਾਵਾਂ ਤਾਂ ਮੈਂ ਭੁੱਲ ਕਰ ਸਕਦਾ ਹਾਂ, ਇਸ ਲਈ ਨਿਤ ਹੀ ਭੈ ਵਿਚ ਰਹਾਂ, ਸ਼ਰਣ ਵਿਚ ਰਹਾਂ, ਹਜ਼ੂਰੀ ਵਿਚ ਰਹਾਂ। ਮਨਮੁਖ ਵੀ ਉੱਕਾ ਹੀ ਨਿਰਾਸ ਨਾ ਹੋ ਜਾਵੇ। ਉਸ ਲਈ ਵੀ ਮੁਆਫੀ ਦੇ ਦਰਵਾਜ਼ੇ ਬੰਦ ਨਹੀਂ ਹੋਏ। ਉਹ ਵੀ ਜੇ ਸੱਚੇ ਦਿਲੋਂ ਪਛਤਾਵਾ ਕਰੇ ਤਾਂ ਉਹ ਵੀ ਬਖ਼ਸ਼ਿਆ ਜਾ ਸਕਦਾ ਹੈ। ਰੱਬ ਦੋਹਾਂ ਦਾ ਹੀ ਖਸਮ ਹੈ।

ਸਾਹਿਬ ਕਹਿੰਦੇ ਹਨ ਇਹ ਸਮਝਣਾ ਚਾਹੀਦਾ ਹੈ ਕਿ ਇਥੇ ਕੋਈ ਵੀ ਆਪਣੇ ਆਪ ਵਿਚ ਕੁਝ ਵੀ ਨਹੀਂ, ਸਭ ਕੁਝ ਉਸਦੀ ਰਜ਼ਾ ਵਿਚ ਹੀ ਹੋ ਰਿਹਾ ਹੈ। ਸਾਨੂੰ ਇਸ ਸਲੋਕ ਤੋਂ ਸਿੱਖਿਆ ਮਿਲਦੀ ਹੈ ਕਿ ਬੰਦੇ ਹਮੇਸ਼ਾ ਵਿੱਤ ਵਿਚ ਹੀ ਰਹਿ, ਅਤਿ ਨਾ ਕਰ। ਜੇ ਤੇਰੇ ਕੋਲ ਤਾਕਤ ਹੈ ਵੀ ਤਾਂ ਵੀ ਅਤਿ ਨਾ ਕਰ, ਦੁਸ਼ਮਣ ਨਾ ਬਣਾ। ਹਮੇਸ਼ਾ ਰੱਬ ਦੇ ਭੈ ਵਿਚ ਰਹਿ, ਇਸ ਨਾਲ ਹੀ ਸੁਖ ਹੈ।

ਭੈ ਵਿਚ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ॥

ਐਥੈ ਸੁਖੁ ਵਡਿਆਈਆ ਦਰਗਹ ਮੇਖ ਦੁਆਰ॥

(ਸਲੋਕ ਮ: ੩, ਪੰਨਾ ੫੧੬)

❻ ❻ ❻

ਮ: ੨ ॥ ਨਾਨਕ ਪਰਖੇ ਆਪ ਕਉ ਤ ਪਾਰਖੁ ਜਾਣੁ ॥
 ਰੋਗੁ ਦਾਰੁ ਦੌਵੈ ਬੁਝੈ ਤ ਵੈਦੁ ਸੁਜਾਣੁ ॥
 ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
 ਮੂਲੁ ਜਾਣ ਗਲਾ ਕਰੇ ਹਾਣਿ ਲਾਇ ਹਾਣੁ ॥
 ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
 ਸਰੁ ਸੰਧੇ ਆਗਾਸ ਕਉ ਕਿਉ ਪੁੰਚੇ ਬਾਣੁ ॥
 ਅਗੈ ਉਹੁ ਅਗੰਮੁ ਹੈ ਵਾਹੇਦੜ ਜਾਣੁ ॥

(ਵਾਰ ਮਾਤਰ ਅ: ੧, ਪੰਜਾ ੧੪੮)

ਦੂਸਰੇ ਨੂੰ ਪਰਖਣ ਵਾਲਾ ਵਿਗਿਆਨੀ ਹੈ, ਆਪਣੇ ਆਪ ਨੂੰ ਪਰਖਣ ਵਾਲਾ ਧਰਮੀ ਹੈ। ਐਸੇ ਪਾਰਖੂ ਬਹੁਤ ਹਨ। ਪਸੂਆਂ ਦੇ ਪਾਰਖੂ ਵੇਖ ਕੇ ਦੱਸ ਦੇਣਗੇ ਇਹ ਘੋੜਾ ਕੈਸਾ ਹੈ, ਇਹ ਹਾਬੀ ਕੈਸਾ ਹੈ, ਇਹ ਉਠ ਕੈਸਾ ਹੈ, ਇਹ ਸੱਪ ਕੈਸਾ ਹੈ, ਇਹ ਤੇਤਾ ਕੈਸਾ ਹੈ। ਪਸੂ ਪੰਛੀਆਂ ਦੇ ਪਾਰਖੂ ਬਹੁਤ ਹਨ। ਧਾਤਾਂ ਦੇ ਪਾਰਖੂ ਬਹੁਤ ਹਨ। ਸੌਨੇ ਦੇ, ਚਾਂਦੀ ਦੇ, ਹੋਰ ਧਾਤਾਂ ਦੇ ਪਾਰਖੂ ਬਹੁਤ ਹਨ। ਹੀਰਿਆਂ ਦੇ ਪਾਰਖੂ ਵੀ ਬਹੁਤ ਹਨ। ਰੁਖਾਂ ਦੇ, ਧਰਤੀ ਦੇ ਪਾਰਖੂ ਬਹੁਤ ਹਨ ਜੋ ਮਿੱਟੀ ਦੀ ਪਰਖ ਕਰਦੇ ਹਨ। ਵੇਖ ਕੇ ਦੱਸ ਦਿੰਦੇ ਹਨ ਕਿ ਇਥੇ ਕਿਹੜਾ ਬੂਟਾ ਹੋਵੇਗਾ। ਇਥੋਂ ਪਾਣੀ ਨਿਕਲੇਗਾ ਕਿ ਨਹੀਂ। ਪਦਾਰਥ ਦੇ ਪਾਰਖੂ ਤਾਂ ਬਹੁਤ ਹਨ ਪਰ ਆਪਣੇ ਆਪ ਦਾ ਪਾਰਖੂ ਤਾਂ ਕੋਈ ਵਿਰਲਾ ਹੀ ਹੈ।

ਸਤਿਗੁਰੂ ਫੁਰਮਾਉਂਦੇ ਹਨ ਕਿ ਆਪਣੇ ਆਪ ਨੂੰ ਜੋ ਪਰਖੇ ਉਸਨੂੰ ਹੀ ਸਿਆਣਾ ਪਾਰਖੂ ਸਮਝਣਾ ਚਾਹੀਦਾ ਹੈ। ਰੋਗ ਵੀ ਸਮਝੇ ਅਤੇ ਦਵਾਈ ਵੀ ਜਾਣਦਾ ਹੋਵੇ ਤਾਂ ਹੀ ਵੈਦ ਸੁਜਾਣ ਹੈ। ਇਕ ਵਾਰ ਇਕ ਵੈਦ ਬੱਚੇ ਨੂੰ ਵੈਦਗੀ ਸਿਖਾ ਰਿਹਾ ਸੀ ਪਰ ਬੱਚਾ ਚੰਚਲ ਸੀ। ਪਿਤਾ ਕਿਤੇ ਬਾਹਰ ਗਿਆ ਸੀ। ਉਸ ਨੇ ਕਿਸੇ ਮਰੀਜ਼ ਨੂੰ ਜੁਲਾਬ ਲਾਉਣ ਦੀ ਗੋਲੀ ਦੇ ਦਿੱਤੀ। ਮਰੀਜ਼ ਨੂੰ ਜੁਲਾਬ

ਬਹੁਤ ਆ ਗਏ। ਉਹ ਆ ਕੇ ਕਹਿਣ ਲੱਗਾ ਵੈਦ ਸਾਹਿਬ, ਮੈਨੂੰ ਕੋਈ ਗੋਲੀ ਦਿਉ ਜਿਸ ਨਾਲ ਇਹ ਬੰਦ ਹੋਣ। ਉਹ ਲੜਕਾ ਕਹਿਣ ਲੱਗਾ ਮੈਨੂੰ ਲਗਾਉਣੇ ਆਉਂਦੇ ਹਨ, ਹਟਾਉਣੇ ਤਾਂ ਪਿਤਾ ਜੀ ਨੂੰ ਆਉਂਦੇ ਹਨ। ਐਸੇ ਧਾਰਮਿਕ ਵੈਦ ਬਹੁਤ ਸਨ ਜਿਨ੍ਹਾਂ ਨੂੰ ਮਰਜ਼ ਦਾ ਤਾਂ ਪਤਾ ਸੀ ਕਿ ਹਉਮੈ ਹੈ ਪਰ ਇਲਾਜ ਦਾ ਪਤਾ ਨਹੀਂ ਸੀ। ਕਈਆਂ ਵੈਰਾਗ ਦੀ ਗੋਲੀ ਤਾਂ ਦੇ ਦਿੱਤੀ ਪਰ ਅਗੋਂ ਰੱਬ ਨਾਲ ਮੇਲ ਕਿਵੇਂ ਹੋਵੇ, ਇਹ ਪਤਾ ਨਹੀਂ ਸੀ।

ਕਈ ਵਿਵਾਦ ਵਿਚ ਹੀ ਜ਼ਿੰਦਗੀ ਬਿਤਾ ਦੇਂਦੇ ਸਨ। ਸਤਿਗੁਰੂ ਕਹਿੰਦੇ ਹਨ ਇਹ ਮੁਸਾਫਰ ਰਸਤੇ ਵਿਚ ਝਗੜਾ ਨਾ ਕਰੋ, ਆਪਣੇ ਆਪ ਨੂੰ ਮਹਿਮਾਨ ਸਮਝੋ। ਮੂਲ ਮੁੱਦਾ ਜੀਵਨ ਦਾ ਸਮਝ ਕੇ ਗੱਲਾਂ ਕਰੋ ਭਾਵ ਜੋ ਵੀਚਾਰਾਂ ਕਹੇ ਜੀਵਨ ਮਨੋਰਥ ਦੀਆਂ ਹੋਣ, ਘਾਟੇ ਨੂੰ ਘਾਟਾ ਸਮਝੋ, ਵਾਧੇ ਘਾਟੇ ਨੂੰ ਵਿਚਾਰੇ ਕਿ ਮੈਂ ਕੀ ਖੱਟਿਆ ਹੈ ਕੀ ਗਵਾਇਆ ਹੈ। ਦੁਨੀਆਂ ਦੇ ਚਸਕਿਆਂ ਵਿਚ ਵੀ ਫਸਿਆ ਹੋਵੇ। ਜੀਵਨ ਸ਼ਹੁ ਸੋਹਾਗਣਿ ਵਾਲਾ ਹੋਵੇ ਤੇ ਧਾਰਮਿਕ ਵਿਚੋਲਾ ਵੀ ਬਣੇ, ਉਹ ਠੀਕ ਨਹੀਂ। ਬਲਕਿ ਰਸਾਂ ਕਸਾਂ ਤੋਂ ਉਪਰ ਹੋਵੇ, ਸੱਚ ਵਿਚ ਟਿਕਿਆ ਰਹੇ ਐਸਾ ਵਿਚੋਲਾ ਹੀ ਪ੍ਰਵਾਨ ਹੈ। ਪ੍ਰਮਾਣੀਕ ਵਿਚੋਲਾ ਹੈ। ਗੁਰਮੁਖਾਂ ਨਾਲ ਵੈਰ ਕਰਨ ਵਾਲਾ ਤਾਂ ਆਕਾਸ਼ ਨੂੰ ਤੀਰ ਚਲਾ ਰਿਹਾ ਹੈ। ਆਕਾਸ਼ ਤਾਂ ਅਪਹੁੰਚ ਹੈ। ਵਾਪਸ ਆ ਕੇ ਤੀਰ, ਤੀਰ ਚਲਾਉਣ ਵਾਲੇ ਨੂੰ ਹੀ ਵੱਜਦੇ ਹਨ।

ਸਤਿਗੁਰੂ ਇਸ ਸਲੋਕ ਵਿਚ ਜੀਵਨ ਦੇ ਖਾਸ ਨੁਕਤਿਆਂ 'ਤੇ ਵੀਚਾਰ ਕਰਦੇ ਹਨ। ਪਹਿਲਾ ਕਿ ਆਪਣੇ ਆਪ ਨੂੰ ਪਰਖ ਕਿ ਤੇਰੇ ਵਿਚ ਘਾਟਾਂ ਕਮੀਆਂ ਕਿਹੜੀਆਂ-ਕਿਹੜੀਆਂ ਹਨ। ਤੇਰੇ ਵਿਚ ਬੂਬੀਆਂ ਕਿਹੜੀਆਂ ਹਨ। ਬੰਦੇ ਨੂੰ ਆਪਣੀਆਂ ਘਾਟਾਂ ਨਹੀਂ ਦਿਸਦੀਆਂ। ਸ਼ਾਇਦ ਏਸੇ ਵਾਸਤੇ ਸ਼ੇਖ ਸਾਅਦੀ ਨੇ ਕਿਹਾ ਸੀ। ਮੈਂ ਮਿੱਤਰਾਂ ਤੋਂ ਤੰਗ ਹਾਂ ਕਿਉਂਕਿ ਇਹ ਮੇਰੀ ਵਡਿਆਈ ਕਰਦੇ ਏਥੋਂ ਤਕ ਚਲੇ ਜਾਂਦੇ ਹਨ ਕਿ ਮੇਰੇ ਕੰਡਿਆਂ ਨੂੰ ਵੀ ਛੁੱਲ ਕਹਿੰਦੇ ਹਨ। ਮੈਂ ਲੱਭਦਾ ਹਾਂ ਉਸ ਸ਼ੋਖ ਚਸ਼ਮ ਦੁਸ਼ਮਣ ਨੂੰ ਜਿਹੜਾ ਮੇਰੇ ਸਾਹਮਣੇ ਮੇਰੇ ਐਬ ਬਿਆਨ ਕਰੇ। ਮਿਤ੍ਰ ਤਾਂ ਮੇਰੇ ਐਬਾਂ ਨੂੰ ਹੁਨਰ ਕਹਿੰਦੇ ਹਨ

ਅਜ ਸੋਹਬਤੇ ਦੋਸਤ ਰੰਜਮ ਕਿ ਇਸ਼ਲਾਕੇ ਬਦਮ ਹੁੱਸਨ ਨੁਮਾਇਦ।
ਅੰਬ, ਹੁਨਰੇ ਕਮਾਲ ਬੀਨਦ।
ਕੌਂ ਦੁਸ਼ਮਨ ਸ਼ੋਖ ਚਸ਼ਮ ਬੇਬਾਕ,
ਤਾ ਐਬੇ ਮਗਾ ਬਾ ਮਨ ਨੁਮਾਇਦ।
ਸਾਅਦੀ ਨੂੰ ਪਤਾ ਨਹੀਂ ਐਬ ਵਿਖਾਉਣ ਵਾਲਾ ਕੋਈ ਮਿਲਿਆ ਹੈ ਕਿ ਨਹੀਂ
ਪਰ ਸਿੱਖ ਨੂੰ ਐਸਾ ਸਤਿਗੁਰੂ ਮਿਲ ਗਿਆ ਹੈ ਜੋ ਸ਼ੀਸ਼ੇ ਦੀ ਤਰ੍ਹਾਂ ਹੈ, ਜਿਸਦੇ

ਸਾਹਮਣੇ ਆਉਂਦਿਆਂ ਹੀ ਸਾਰੇ ਅਵਗੁਣ ਦਿੱਸਣ ਲੱਗ ਪੈਂਦੇ ਹਨ।

ਸਤਿਗੁਰੂ ਕਹਿੰਦੇ ਹਨ ਆਪਣੇ ਆਪ ਨੂੰ ਸਿੱਧਾ ਆਪ ਹੀ ਵੇਖ, ਦੂਸਰੇ ਦੀ ਨਜ਼ਰ ਵਿਚੋਂ, ਦੂਸਰੇ ਦੀਆਂ ਅੱਖਾਂ ਵਿਚੋਂ ਆਪਣਾ ਆਪਾ ਨਾ ਵੇਖ। ਤੂੰ ਆਪਣੇ ਅੰਤਸ਼ਕਰਨ ਵਿਚੋਂ ਹੀ ਆਪਣਾ ਆਪਾ ਵੇਖ। ਜਿਨ੍ਹਾਂ ਵੇਖਿਆ ਉਨ੍ਹਾਂ ਕਹਿ ਦਿਤਾ ਕਿ :

ਹਉ ਅਪਰਾਧੀ ਗੁਨਹਗਾਰੁ ਹਉ ਬੇਮੁਖ ਮੰਦਾ॥

ਚੌਰੁ ਜਾਰੁ ਜੂਆਰਿ ਹਉ ਪਰ ਘਰਿ ਜੋਹੰਦਾ॥

ਨਿੰਦਕੁ ਦੁਸ਼ਟੁ ਹਰਾਮ ਖੋਰੁ ਠੱਗ ਦੇਸ਼ ਠੰਗੰਦਾ॥

ਕਾਮ ਕ੍ਰੋਧੁ ਮਦੁ ਲੋਭ ਮੇਹ ਅਹੰਕਾਰ ਕਰੰਦਾ॥

ਬਿਸਵਾਸਘਾਤੀ ਅਕਿਤਘਨ ਮੈ ਕੋ ਨਾ ਰਬੰਦਾ॥

ਸਿਮਰਿ ਮੁਗੰਦਾ ਢਾਢੀਆ ਸਤਿਗੁਰੂ ਬਖਸੰਦਾ॥

(ਵਾਰ ੨੬, ਪਉੜੀ ੨੧)

ਅਪਣੀ ਕਰਣੀ ਕਰਿ ਨਰਕਹੋ ਨਾ ਪਾਵਉ ਠਉਰਿ।

ਤੁਮਰੇ ਬਿਰਦ ਕਰਿ ਆਸਰੋ ਸਮਾਰ ਹੋ॥

ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ॥

(ਗਊੜੀ ਬੇਗਗਣਿ ਮ: ੪, ਪੰਨਾ ੧੬੭)

ਜਦੋਂ ਕੋਈ ਇਨ੍ਹਾਂ ਘਾਟਾਂ ਨੂੰ ਵੇਖ ਲੈਂਦਾ ਹੈ ਤਾਂ ਫਿਰ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਵੀ ਕੋਈ ਉਪਰਾਲਾ ਹੋ ਜਾਂਦਾ ਹੈ। ਭੁੱਲ ਕੇ ਬੰਦਾ ਅਵਗੁਣਾਂ ਨੂੰ ਗੁਣ ਨਾ ਸਮਝ ਬੈਠੇ, ਗੁਣ ਅਵਗੁਣ ਦਾ ਪਾਰਖੂ ਹੋਣਾ ਚਾਹੀਦਾ ਹੈ।

ੴ ੴ ੴ

ਮ: ੨ ॥ ਨਿਹਫਲੰ ਤਸਿ ਜਨਮਸ ਜਾਵਤੁ ਬਹਮ ਨ ਬਿਦਤੇ ॥
 ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
 ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
 ਕਾਰਣੁ ਕਰਤੇ ਵਸਿ ਹੈ ਜਿਨ ਕਲ ਰਖੀ ਧਾਰਿ ॥

(ਵਾਰ ਮਾਝ ਮ: ੧, ਪੰਨਾ ੧੪੮)

ਮਨੁੱਖਾ ਜਨਮ ਦਾ ਮੰਤਵ ਕੀ ਹੈ ? ਮਨੋਰਥ ਕੀ ਹੈ ? ਇਸ ਵਿਸ਼ੇ 'ਤੇ ਅੱਜ
 ਤੱਕ ਬਹੁਤ ਕੁਝ ਲਿਖਿਆ ਗਿਆ ਹੈ। ਕੁਝ ਬੰਦਿਆਂ ਨੇ ਤਾਂ ਇਹੀ ਕਿਹਾ ਹੈ
 ਕਿ ਇਹ ਜਗ ਮਿੱਠਾ ਅਗਲਾ ਕਿਨ ਛਿੱਠਾ। ਬਾਬਰ ਦਾ ਇਹ ਕੌਲ ਪ੍ਰਸਿੱਧ ਹੈ—
 ਟੁੱਚੇ ਨੇ ਬਹਾਰੋਂ ਮੈਂ ਦਿਲਰੂਬਾ ਮੁਸ਼ ਅਸਤ ।
 ਬਾਬਰ ਬਾ ਐਸ਼ ਕੋਸ਼ ਕਿ ਆਲਮ ਦੁਬਾਰਾ ਨੇਸਤ ।
 ਧੁਰ ਕੀ ਬਾਣੀ ਵਿਚ ਮਨੁੱਖਾ ਜਨਮ ਨੂੰ ਗੋਬਿੰਦ ਮਿਲਣ ਦੀ ਵਾਰੀ ਕਿਹਾ
 ਹੈ।

ਭਈ ਪਰਾਪਤਿ ਮਾਨੁਖ ਦੇਹੁਰੀਆ ॥
 ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

(ਆਸਾ ਮ: ੫, ਪੰਨਾ ੧੨)

ਕਬੀਰ ਸਾਹਿਬ ਫੁਰਮਾਉਂਦੇ ਹਨ ਕਿ ਜੇ ਤੂੰ ਗੁਰੂ ਦੀ ਸੇਵਾ ਕੀਤੀ ਹੈ, ਭਗਤੀ
 ਕਮਾਈ ਹੈ ਤਾਂ ਹੀ ਮਨੁੱਖਾ ਦੇਹੀ ਪ੍ਰਾਪਤ ਹੋਈ ਸਮਝ।

ਭਾਈ ਨੰਦ ਲਾਲ ਜੀ ਬੜਾ ਸੁੰਦਰ ਲਿਖਦੇ ਹਨ—
 ਹਵਾ-ਏ ਬੰਦਰੀ ਆਫੁਰਦ ਦਰ ਵਜੂਦ ਮਰਾ ॥
 ਵਗਰਨਹ ਜੋਕਿ ਚੁਨੀ ਆਮਦਨ ਨਾਬੂਦ ਮਰਾ ॥
 ਬੰਦਰੀ ਦੀ ਲਾਲਸਾ ਹੀ ਇਸ ਸਰੀਰਕ ਵਜੂਦ ਵਿਚ ਲੈ ਆਈ ਹੈ, ਨਹੀਂ
 ਤਾਂ ਮੈਨੂੰ ਇਥੇ ਆਉਣ ਦਾ ਕੋਈ ਚਾਅ ਨਹੀਂ ਸੀ।

ਖਸ਼ ਬਵੱਦ ਉਮਰ ਕਿ ਦਰ ਯਾਦ ਬਗੁਜ਼ਰਦ,
ਚਿ ਹਾਸਲ ਅਜੀ ਗੁਬਦੇ ਕਬੂਦ ਮਰਾ।

ਉਹੀ ਉਮਰ ਖੁਸ਼ਨਸੀਬ ਹੁੰਦੀ ਹੈ ਜੋ ਰੱਬ ਦੀ ਯਾਦ ਵਿਚ ਗੁਜ਼ਰੇ ਨਹੀਂ ਤਾਂ
ਸਾਨੂੰ ਇਸ ਨੀਲੇ ਗੁਬਦ ਆਕਾਸ਼ ਬੱਲੇ ਰਹਿਣ ਦਾ ਕੀ ਲਾਭ ਹੈ ? ਕੀ ਹਾਸਲ
ਹੋਇਆ ਹੈ ?

ਸਾਰ ਕੁਤਾਵਲੀ ਵਿਚ ਲਿਖਿਆ ਹੈ—ਨੀਦਰ, ਖਾਣਾ-ਭੋਗ-ਭੈ ਇਹ ਪਸੂ
ਵਿਚ ਵੀ ਹਨ। ਜੇ ਮਨੁੱਖ ਵਿਚ ਵੀ ਇਹੋ ਗੱਲਾਂ ਹਨ ਤਾਂ ਦੋਹਾਂ ਵਿਚ ਕੀ ਫਰਕ
ਹੋਇਆ ? ਮਨੁੱਖ ਵਿਚ ਰੱਬੀ ਗਿਆਨ ਦਾ ਵਾਧਾ ਹੈ। ਜੇ ਗਿਆਨ ਨਹੀਂ ਤਾਂ
ਇਹ ਪਸੂ ਦੇ ਸਮਾਨ ਹੈ।

ਨਿੰਦਾ ਭੋਜਨ ਭੋਗ ਭੈ ਇਹ ਪਛੂ ਪੁਰਖ ਸਮਾਨ ॥

ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਛੂ ਜਾਨ ॥

ਸਤਿਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ ਕਿ ਉਸ ਮਨੁੱਖ ਦਾ ਜਨਮ
ਵਿਅਰਥ ਚਲਾ ਗਿਆ ਹੈ ਜੋ ਗਿਆਨ ਵਿਹੂਣਾ ਹੈ। ਜਦੋਂ ਤਕ ਬ੍ਰਹਮ ਨਾਲ ਸਾਂਝ
ਨਹੀਂ ਪਈ, ਬ੍ਰਹਮ ਗਿਆਨ ਨਹੀਂ, ਮਨੁੱਖਾ ਜਨਮ ਵਿਅਰਥ ਹੈ। ਇਹ ਜਨਮ
ਮਿਲਿਆ ਹੀ ਉਸ ਦੇ ਗਿਆਨ ਵਾਸਤੇ ਹੈ। ਫਿਰ ਇਹ ਗਿਆਨ ਕਿਥੋਂ ਹੋਵੇ ?
ਇਸ ਸੰਸਾਰ ਸਮੁੰਦਰ ਤੋਂ ਗੁਰੂ ਦੀ ਕਿਰਪਾ ਨਾਲ ਕਈ ਤਰ ਗਏ ਹਨ। ਉਹ ਕਿਹੜਾ
ਗਿਆਨ ਹੈ ਜੋ ਗੁਰੂ ਬਖਸ਼ਿਸ਼ ਕਰਦਾ ਹੈ ਤੇ ਜਿਸ ਗਿਆਨ ਨਾਲ ਸਿੱਖ ਤਰ ਜਾਂਦਾ
ਹੈ ? ਉਸ ਗਿਆਨ ਦਾ ਜ਼ਿਕਰ ਅਗਲੀਆਂ ਪੰਗਤੀਆਂ ਵਿਚ ਹੈ।

ਸਾਹਿਬ ਕਹਿੰਦੇ ਹਨ ਕਿ ਉਸਦੀ ਵਿਚਾਰ ਕਹੁ, ਉਸਦਾ ਚਰਚਾ ਕਰ ਜੋ
ਸਿਸ਼ਟੀ ਨੂੰ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇਥੇ ਜੋ ਹੁੰਦਾ ਹੈ ਉਸਦੀ ਜੜ੍ਹ
ਮੂਲ ਉਹ ਪਰਮਾਤਮਾ ਹੈ। ਸਾਰੇ ਜਗਤ ਵਿਚ ਉਸ ਨੇ ਆਪਣੀ ਸੱਤਾ ਟਿਕਾਈ
ਹੋਈ ਹੈ। ਜਗਤ ਦਾ ਕਾਰਨ ਆਪ ਹੈ, ਕਰਤਾ ਆਪ ਹੈ। ਸੱਤਾ ਕਲਾ ਉਸਦੀ
ਹੈ। ਇਹ ਗਿਆਨ ਸਿੱਖ ਦਾ ਨਿਸਤਾਰਾ ਕਰਦਾ ਹੈ। ਮੂਲ ਤੋਂ ਜੋ ਪੈਦਾ ਹੋਇਆ
ਹੈ ਇਹ ਸਾਰੇ ਫੁੱਲ ਪੱਤੇ ਉਸਦੇ ਹੀ ਹਨ। ਜੋ ਸੱਤਾ ਵਰਤ ਰਹੀ ਹੈ ਇਹ ਸਭ
ਉਸਦੀ ਹੀ ਹੈ।

ਇਕ ਬੜੀ ਸੁੰਦਰ ਕਥਾ ਹੈ ਕਿ ਇਕ ਫ਼ਕੀਰ ਜਾ ਰਿਹਾ ਸੀ ਤੇ ਕਹਿ ਰਿਹਾ
ਸੀ ਸਭ ਕੁਝ ਪਰਮਾਤਮਾ ਹੀ ਪਰਮਾਤਮਾ ਹੈ। ਸਭ ਉਸਦੀ ਹੀ ਲੀਲਾ ਹੈ। ਉਹ
ਸਭ ਕੁਝ ਆਪ ਹੀ ਕਰਦਾ ਹੈ। ਇਕ ਸ਼ਰਾਰਤੀ ਨੇ ਉਸਦੇ ਸਿਰ ਵਿਚ ਲਾਠੀ
ਮਾਰ ਦਿੱਤੀ। ਚੋਟ ਲੱਗੀ, ਖੂਨ ਵਹਿ ਤੁਰਿਆ। ਮੂੰਹੋਂ ਉਸ ਮਾਰਨ ਵਾਲੇ ਨੂੰ ਕੁਝ
ਨਹੀਂ ਕਿਹਾ। ਲਾਠੀ ਮਾਰਨ ਵਾਲੇ ਨੇ ਕਿਹਾ ਫ਼ਕੀਰਾ, ਤੂੰ ਕਹਿ ਰਿਹਾ ਸੀ ਸਭ

ਕੁਝ ਰੱਬ ਹੀ ਕਰਦਾ ਹੈ। ਹੁਣ ਮੇਰੇ ਵੱਲ ਕਿਉਂ ਵੇਖ ਰਿਹਾ ਹੈ। ਹੁਣ ਵੀ ਕਹਿ ਕਿ ਲਾਠੀ ਵੀ ਰੱਬ ਨੇ ਹੀ ਮਾਰੀ ਹੈ।

ਫ਼ਕੀਰ ਨੇ ਇਕ ਗੱਲ ਕਹੀ। ਕਹਿਣ ਲੱਗਾ ਮੈਂ ਹੁਣ ਵੀ ਕਹਿੰਦਾ ਹਾਂ ਸਭ
ਕੁਝ ਰੱਬ ਹੀ ਕਰਦਾ ਹੈ। ਮੈਨੂੰ ਲਾਠੀ ਵੀ ਰੱਬ ਨੇ ਹੀ ਮਾਰੀ ਹੈ। ਮੈਂ ਤੇਰੇ ਵੱਲ
ਸਿਰਫ਼ ਇਸ ਲਈ ਵੇਖ ਰਿਹਾ ਹਾਂ ਕਿ ਲਾਠੀ ਤਾਂ ਰੱਬ ਨੇ ਹੀ ਮਾਰੀ ਹੈ ਪਰ ਵਿਚ
ਵਿਚਾਲੇ ਮੰਹ ਕਾਲਾ ਕਿਸ ਦਾ ਹੋਇਆ ਹੈ।

ਜਦੋਂ ਕੋਈ ਕਿਸੇ ਦਾ ਭਲਾ ਕਰਦਾ ਹੈ ਤਾਂ ਭਲਾ ਕਰਵਾਇਆ ਤਾਂ ਉਸਨੇ ਹੀ ਹੈ ਪਰ ਭਲਾ ਕਰਨ ਵਾਲੇ ਦਾ ਮੂੰਹ ਉਝਲ ਹੋ ਗਿਆ ਹੈ। ਜਦੋਂ ਕਿਸੇ ਦਾ ਕੋਈ ਬੁਰਾ ਕਰਦਾ ਹੈ ਤਾਂ ਕਰਵਾਇਆ ਤਾਂ ਉਸ ਨੇ ਹੀ ਹੈ ਪਰ ਕਰਨ ਵਾਲੇ ਨੇ ਕਰਤਾ ਬਣ ਕੇ ਆਪਣਾ ਮੂੰਹ ਕਾਲਾ ਕਰਵਾ ਲਿਆ ਹੈ। ਉਸ ਕਰਤੇ ਨੂੰ ਸਿੱਖ ਜਦੋਂ ਕਰਤਾ ਮੰਨਦਾ ਹੈ ਤਾਂ ਫਿਰ ਕਾਠ ਕੀ ਪੁਤਰੀ ਬਣ ਕੇ ਕੰਮ ਕਰਦਾ ਹੈ। ਭਲਾ ਤਾਂ ਸਾਰੇ ਸੰਸਾਰ ਦਾ ਹੁੰਦਾ ਹੈ, ਬੁਰਾ ਕਿਸੇ ਦਾ ਨਹੀਂ ਹੁੰਦਾ। ਮਨਮੁਖ ਛੁਬਦਾ ਹੈ ਕਿਉਂਕਿ ਉਹ ਕਰਤਾ ਆਪਣੇ ਆਪ ਨੂੰ ਮੰਨਦਾ ਹੈ। ਗੁਰਮੁਖ ਤਰਦਾ ਹੈ। ਉਹ ਮੰਨਦਾ ਹੈ ਜਗਤ ਦਾ ਮੂਲ ਉਹ ਹੈ। ਉਸਨੇ ਜਗਤ ਵਿਚ ਆਪਣੀ ਸੱਤਾ ਟਿਕਾਈ ਹੈ।

ਸਾਡੀ ਉਸੇ ॥ ਪੁਰਖ ਜਿਨ੍ਹੇ ਲਾਭ ਮਨੁਸ਼ ਦਿੱਤੇ ਨਾ ਸ਼ਾਮਲੇ ਕਿ ਪਾਂਚ ਮੁਹੱਲਾਂ
ਵਿੱਚੋਂ ਹਿੱਤ ਛੱਲੇ ਲਾਠੇ ਸੰਗੇ ਚੜ੍ਹੇ ਬੁਝੇ ਦਿੱਤੇ ਬਣਾਵੇ ਅਥਵਾ ਸੁਣ੍ਹੇ ਸੀਵੇਂ
ਪੱਧਰ ਵਿੱਚੋਂ ਹੋਰੇ ਹੋਰੇ ਕਾਗ ਟੱਕੇ ਹਾਥ ਚੁਪ ਕੀਏ ਜਿਥੋਂ ਉਮਰੀ
ਸਾਰੇ ਦੇਖਾ ਗਏ ਹਨ। ਬਾਬੇ ਪਾਂਚ ਮੁਹੱਲਾਂ ਵਿੱਚੋਂ ਚੌਥੀ ਰੁਕ੍ਤੀ ਲੈ ਨਿਵਾਰ
ਸਾਰੇ ਦੇਖਾ ਗਏ ਹਨ। ਬਾਬੇ ਪਾਂਚ ਮੁਹੱਲਾਂ ਵਿੱਚੋਂ ਚੌਥੀ ਰੁਕ੍ਤੀ ਲੈ ਨਿਵਾਰ

ਮ: ੨ ॥ ਅਗੀ ਪਾਲਾ ਕਿ ਕਰੇ ਸੁਰਜ ਕੇਹੀ ਰਾਤਿ ॥
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
ਧਰਤੀ ਚੀਜ਼ੀ ਕਿ ਕਰੇ ਜਿਸੁ ਵਿਚਿ ਸਭ ਕਿਛੁ ਹੋਇ ॥
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥

(ਵਾਰ ਮਾਝ ਮ: ੧, ਪੰਨਾ ੧੪੯)

ਸਾਰੀ ਦੁਨੀਆਂ ਦੀ ਇਕ ਦੌੜ ਹੈ ਕਿ ਸੁਖ ਮਿਲੇ। ਸੁਖ ਤੋਂ ਬਾਅਦ ਦੌੜ
ਹੈ ਕਿ ਸ਼ੋਭਾ ਮਿਲੇ, ਇੱਜ਼ਤ ਮਿਲੇ। ਦੁਨੀਆਂ ਦਾ ਸੁਖ ਵੀ ਮਾਇਆ ਨਾਲ ਹੈ।
ਇਸਦੀ ਸ਼ੋਭਾ ਵੀ ਮਾਇਆ ਨਾਲ ਹੈ। ਏਹੀ ਕਾਰਨ ਹੈ ਕਿ ਏਥੇ ਹਰ ਸੁਖ ਦੁੱਖ
ਬਣ ਜਾਂਦਾ ਹੈ, ਹਰ ਇੱਜ਼ਤ ਬੇਇੱਜਤੀ ਬਣ ਜਾਂਦੀ ਹੈ। ਸੁਖ ਆਉਂਦਾ ਹੈ ਤਾਂ
ਮਨੁੱਖ ਬੜਾ ਪ੍ਰਸੰਨ ਹੁੰਦਾ ਹੈ ਪਰ ਸੁਖ ਜਦੋਂ ਦੁੱਖ ਬਣਦਾ ਹੈ ਤਾਂ ਮਨੁੱਖ ਬੜਾ
ਦੁੱਖੀ ਹੁੰਦਾ ਹੈ। ਇੱਜ਼ਤ ਆਉਂਦੀ ਹੈ ਤਾਂ ਮਨੁੱਖ ਬੜਾ ਪ੍ਰਸੰਨ ਹੈ ਪਰ ਜਿਨ੍ਹਾਂ ਇੱਜ਼ਤ
ਦਿੱਤੀ ਹੈ ਕੱਲ੍ਹੁ ਉਹੀ ਜਦੋਂ ਬੇਇੱਜਤੀ ਕਰਦੇ ਹਨ ਤਾਂ ਬੰਦਾ ਬੜਾ ਦੁੱਖੀ ਹੁੰਦਾ
ਹੈ। ਜਿਹੜਾ ਸੁਖ ਮਾਇਆ ਨਾਲ ਮਿਲਿਆ ਹੈ ਇਹ ਦੁੱਖ ਬਣੇਗਾ ਹੀ। ਇਸ
ਪ੍ਰਛਾਵੇਂ ਨੇ ਜ਼ਰੂਰ ਢਲਣਾ ਹੈ। ਜਿਨ੍ਹਾਂ ਮਨੁੱਖਾਂ ਨੇ ਅੱਜ ਇੱਜ਼ਤ ਦਿੱਤੀ ਹੈ ਉਨ੍ਹਾਂ
ਕੱਲ੍ਹੁ ਬੇਇੱਜਤੀ ਕਰਨੀ ਹੀ ਹੈ। ਬੰਦਾ ਬੰਦੇ ਦੀ ਇੱਜ਼ਤ ਕਰਦਾ ਹੈ ਪਰ ਜਦੋਂ
ਜ਼ਿਆਦਾ ਲੋਕ ਇੱਜ਼ਤ ਕਰਨ ਲੱਗ ਪੈਣ ਤਾਂ ਈਰਖਾ ਜਾਗਦੀ ਹੈ। ਫਿਰ ਬੰਦਾ
ਜਿਸਨੂੰ ਕੱਲ੍ਹੁ ਇੱਜ਼ਤ ਦਿੱਤੀ ਸੀ ਉਸਦੀ ਬੇਪਤੀ ਕਰਨ ਤੇ ਤੁਲ ਪੈਂਦਾ ਹੈ।

ਪਰਮਾਤਮਾ ਸੁਖ ਦੇਵੇ ਤਾਂ ਉਹ ਕਦੀ ਦੁੱਖ ਨਹੀਂ ਬਣੇਗਾ। ਉਸ ਮਾਲਕ ਦੇ
ਨਾਮ ਸਦਕਾ ਇੱਜ਼ਤ ਮਿਲੇ ਤਾਂ ਪਤ ਨੂੰ ਕੋਈ ਖਤਰਾ ਨਹੀਂ, ਕਿਉਂਕਿ ਇਹ ਸੁਖ,
ਇਹ ਇੱਜ਼ਤ ਬੰਦੇ ਦੀ ਦਿੱਤੀ ਨਹੀਂ, ਇਹ ਪਰਮਾਤਮਾ ਦੀ ਬਖਸ਼ਿਸ਼ ਹੈ।

ਚੁਪ ਹੋ ਗਏ ਹੋ ਰਿਹਾ ਹੈ ਰਾਹਿਂ ਰਾਹਿਂ ਰਾਹਿਂ ਰਾਹਿਂ ਰਾਹਿਂ ਰਾਹਿਂ ਰਾਹਿਂ ਰਾਹਿਂ

ਕਿਉਂਕਿ ਇਨ ਦੱਤਾਂ ਵਿੱਚੋਂ ੧੫ ਵੀਂ ਵੀਂ

ਪਰਮਾਤਮਾ ਦੀ ਬਖਸ਼ਿਸ਼ ਨੂੰ ਕੋਈ ਮਨੁੱਖ ਟਾਲ ਨਹੀਂ ਸਕਦਾ। ਜਦੋਂ ਉਸ ਨੇ ਕਿਸੇ ਨੂੰ ਸੁਖ ਤੇ ਇੱਜਤ ਦੇਣੀ ਹੈ ਤਾਂ ਉਹ ਕਿਸੇ ਨਾਲ ਸਲਾਹ ਨਹੀਂ ਕਰਦਾ। ਉਸਦੇ ਬਾਪੇ ਪੰਚ ਹਰ ਥਾਂ 'ਤੇ ਮਾਣ ਪਾਊਂਦੇ ਹਨ :

ਪੰਚ ਪਰਵਾਣ ਪੰਚ ਪਰਧਾਨ ॥ ਪੰਚੇ ਪਾਵਹਿ ਦਰਗਹ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੂ ਏਕ ਧਿਆਨੁ ॥

(ਜਪੁ, ਪੰਨਾ ੩)

ਇਹ ਇੱਜਤ ਪਰਮਾਤਮਾ ਵੱਲੋਂ ਬਖਸ਼ੀ ਹੋਈ ਹੈ। ਇਸਦੇ ਮਗਰ ਸੰਸਾਰ ਦੀ ਬੈਪਤੀ ਦਾ ਡਰ ਨਹੀਂ। ਸੰਸਾਰ ਇਕ ਨਿੰਦਾ ਉਸਤਤ ਦਾ ਤਮਾਸ਼ਾ ਹੈ। ਲੋਕ ਦੂਸਰੇ ਦੀ ਸਿਫਤ ਕਰਕੇ ਉਸ ਕੋਲੋਂ ਨਾ ਕਰਾਉਣ ਵਾਲੇ ਕੰਮ ਕਰਵਾ ਲੈਂਦੇ ਹਨ। ਨਿੰਦਾ ਦਾ ਭੈ ਦੇ ਕੇ ਨਾ ਹੋਣ ਵਾਲੇ ਕੰਮ ਕਰਵਾ ਲੈਂਦੇ ਹਨ। ਪੰਜਾਬ ਵਿਚ ਇਕ ਅਖਾਣ ਆਮ ਪ੍ਰਚੱਲਤ ਹੈ ਕਿ ਬਦ ਨਾਲੋਂ ਬਦਨਾਮ ਬੁਰਾ। ਇਹੀ ਕਾਰਨ ਹੈ ਕਿ ਨਾਮ ਵਿਹੂਣਾ ਦੁਨੀਆਦਾਰ ਬੰਦਾ ਬਦੀ ਤੋਂ ਨਹੀਂ ਡਰਦਾ, ਬਦਨਾਮੀ ਤੋਂ ਡਰਦਾ ਹੈ।

ਇਸੇ ਕਿਆਲ ਤੋਂ ਕੂਟ ਨੀਤੀ ਪੈਦਾ ਹੋਈ ਹੈ ਕਿ ਆਪਣੀ ਸਿਫਤ ਕਰਵਾਉ, ਦੂਸਰੇ ਦੀ ਨਿੰਦਾ ਕਰਵਾਉ। ਰਾਜਨੀਤੀ ਵਿਚ ਕੀ ਹੋ ਰਿਹਾ ਹੈ, ਖਰੀਦੇ ਬੰਦੇ ਹੱਥਾਂ ਵਿਚ ਮਾਈਕ ਫੜ ਕੇ ਵਿਰੋਧੀ ਦੀ ਬਦਨਾਮੀ ਕਰਦੇ ਹਨ। ਜਿਸ ਕੋਲੋਂ ਪੈਸੇ ਲਏ ਹਨ ਉਸ ਦੀ ਸਿਫਤ ਕਰਦੇ ਹਨ। ਉਹ ਨਿੰਦਾ ਵੀ ਗਲਤ ਹੁੰਦੀ ਹੈ, ਉਹ ਸਿਫਤ ਵੀ ਗਲਤ ਹੁੰਦੀ ਹੈ। ਕੂਟਨੀਤੀ ਇਹੀ ਹੈ ਕਿ ਜੇ ਚਾਰ ਬੰਦੇ ਤੁਹਾਡੀ ਵਿਰੋਧਤਾ ਕਰ ਰਹੇ ਹਨ, ਬਦਨਾਮੀ ਕਰਦੇ ਹਨ ਤਾਂ ਅੱਠ ਬੰਦੇ ਸਿਫਤ ਕਰਨ ਲਈ ਲਾ ਦਿਉ। ਆਮ ਲੋਕ ਭਾਵੇਂ ਸੱਚੀ ਗੱਲ ਹੋਵੇ, ਚੌਂਗ ਦੀ ਨਹੀਂ ਮੰਨਣਗੇ, ਅੱਠਾਂ ਦੀ ਮੰਨਣਗੇ, ਬਹੁਤਿਆਂ ਦੀ ਹੀ ਮੰਨਣਗੇ।

ਸੰਸਾਰ ਵਿਚ ਬੰਦਾ ਬਦੀ ਤੋਂ ਨਹੀਂ ਡਰਦਾ, ਬਦਨਾਮੀ ਤੋਂ ਡਰਦਾ ਹੈ। ਕੁਝ ਬੰਦੇ ਤਾਂ ਐਸੇ ਢੀਠ ਹੋ ਗਏ ਹਨ ਕਿ ਨਾ ਹੀ ਬਦੀ ਤੋਂ ਡਰਦੇ ਹਨ ਨਾ ਹੀ ਬਦਨਾਮੀ ਤੋਂ ਡਰਦੇ ਹਨ। ਧਾਰਮਿਕ ਬੰਦਿਆਂ ਦਾ ਇਕ ਸ਼ਬਦ ਇਨ੍ਹਾਂ ਚੁਰਾ ਲਿਆ ਹੈ। ਵੈਸੇ ਤਾਂ ਇਨ੍ਹਾਂ ਕੋਲ ਸਭ ਕੁਝ ਹੀ ਚੋਰੀ ਦਾ ਹੈ, ਪਰ ਚੋਰੀ ਤੇ ਬਦਨਾਮੀ ਤੋਂ ਬਚਣ ਲਈ ਇਕ ਸ਼ਬਦ ਚੁਰਾਇਆ ਹੈ ਕਿ ਮੈਂ ਨਿੰਦਾ ਦੀ ਪ੍ਰਵਾਹ ਨਹੀਂ ਕਰਦਾ। ਨਿੰਦਾ ਕਰਨ ਵਾਲੇ ਮੇਰੀ ਮੈਲ ਹੋ ਰਹੇ ਹਨ। ਬਦ ਤੇ ਢੀਠ ਬੰਦੇ ਦੀ ਮੈਲ ਨਹੀਂ ਪੁਪਦੀ। ਜੋ ਹੋ ਹੀ ਮੈਲ ਰੂਪ ਹੋ ਰਿਗਾ ਹੈ ਉਹ ਕਿਵੇਂ ਪੁਪੇਗਾ ?

ਰਿਦੇ ਸੁਧ ਜਾਉ ਨਿੰਦਾ ਹੋਇ ॥
ਹਮਰੈ ਕਪਰੈ ਨਿੰਦਕ ਧੋਇ ॥

ਹਿਰਦਾ ਸ਼ੁੱਧ ਹੋਵੇ, ਫਿਰ ਨਿੰਦਾ ਹੋਵੇ ਤਾਂ ਨਿੰਦਕ ਕੱਪੜੇ ਧੋ ਰਿਹਾ ਹੈ ਪਰ ਮਲੀਨ ਹਿਰਦੇ ਵਾਲੇ ਦੀ ਇਹ ਢੀਠਤਾ ਹੈ। ਉਸਦੀ ਇੱਜਤ ਨਹੀਂ ਬਚਦੀ।

ਗੁਰੂ ਅੰਗਦ ਦੇਵ ਜੀ ਇਸ ਸਲੋਕ ਵਿਚ ਫੁਰਮਾ ਰਹੇ ਹਨ ਕਿ ਪਾਲਾ ਅੱਗ ਦੀ ਕੀ ਬੇਪਤੀ ਕਰ ਸਕਦਾ ਹੈ। ਰਾਤ ਸੂਰਜ ਦੀ ਕੀ ਬੇਪਤੀ ਕਰ ਸਕਦੀ ਹੈ। ਹਨੇਰਾ ਚੰਦ ਦਾ ਕੀ ਵਿਗਾੜ ਸਕਦਾ ਹੈ। ਜਾਤਾਂ ਪਉਣ ਪਾਣੀ ਦਾ ਕੀ ਵਿਗਾੜ ਸਕਦੀਆਂ ਹਨ। ਚੀਜ਼ਾਂ ਧਰਤੀ 'ਤੇ ਸੁੱਟ ਦੇਈਏ ਤਾਂ ਧਰਤੀ ਦਾ ਕੀ ਵਿਗਾੜ ਸਕਦੀਆਂ ਹਨ। ਧਰਤੀ ਵਿਚੋਂ ਹੀ ਸਭ ਕੁਝ ਨਿਕਲਦਾ ਹੈ, ਫੇਰ ਮਿੱਟੀ ਹੋ ਜਾਂਦਾ ਹੈ। ਇੱਜਤ ਤਾਂ ਹੀ ਸਮਝੋ ਜੇ ਪਰਮਾਤਮਾ ਇੱਜਤ ਪਤ ਰੱਖ ਲਵੇ। ਫਿਰ ਮਨਮੁਖ ਬੰਦੇ ਗੁਰਮੁਖ ਦੀ ਇੱਜਤ ਦਾ ਕੀ ਵਿਗਾੜ ਸਕਦੇ ਹਨ। ਜਿਨ੍ਹਾਂ ਨੂੰ ਪਰਮਾਤਮਾ ਨੇ ਇੱਜਤ ਬਖਸ਼ੀ ਹੈ ਉਨ੍ਹਾਂ ਦੀ ਇੱਜਤ ਹਰ ਥਾਂ 'ਤੇ ਹਰ ਹਾਲਤ ਵਿਚ ਚੜ੍ਹਦੀ ਕਲਾ ਵਿਚ ਰਹਿੰਦੀ ਹੈ; ਕਿਉਂਕਿ ਰਖਵਾਲਾ ਆਪ ਹੈ :

ਜੀਉ ਪਾਇ ਪਿੰਡੁ ਜਿਨਿ ਸਾਜਿਆ

ਦਿਤਾ ਪੈਨਣੁ ਖਾਣੁ ॥

ਅਪੁਨੇ ਦਾਸ ਕੀ ਆਪਿ ਪੈਜ ਰਾਖੀ

ਨਾਨਕ ਸਦ ਕੁਰਬਾਣੁ ॥

(ਸੋਰਠ ਮ: ੫, ਪੰਨਾ ੬੧੯)

ੴ ੴ ੴ

ਮ: ੨ ॥ ਦੀਖਿਆ ਆਖਿ ਬੁਝਾਇਆ ਸਿਫਤੀ ਸਚ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ॥

(ਵਾਰ ਮਾਝ ਮ: ੧, ਪੰਨਾ ੧੫੦)

ਸਤਿਗੁਰੂ ਨਾਨਕ ਦੇਵ ਜੀ ਦਾ ਧਰਮ ਪਰਮਾਤਮਾ ਦੀ ਸਿਫਤ ਸਾਲਾਹ ਦਾ ਧਰਮ ਹੈ। ਪਰਮਾਤਮਾ ਦੀ ਵਡਿਆਈ ਕਰਨੀ ਹੈ ਅਤੇ ਵਡਿਆਈ ਵਿਚ ਉਸ ਦੇ ਗੁਣ ਗਾਉਣੇ ਹਨ। ਉਸਨੂੰ ਬੇਅੰਤ ਬੇਅੰਤ ਕਹਿਣਾ ਹੈ। ਵਡਿਆਈ ਕਰਕੇ ਵੀ ਇਹ ਕਦੀ ਨਹੀਂ ਕਹਿਣਾ ਕਿ ਮੈਂ ਉਸਦੀ ਪੂਰੀ ਵਡਿਆਈ ਕਰ ਲਈ ਹੈ ਸਗੋਂ ਐਸਾ ਕਹਿਣਾ ਹੈ—

ਤੂ ਸੁਲਭਾਨੁ ਕਹਾਂ ਹਉ ਮੀਆ ਤੇਰੀ ਕਵਨ ਵਡਾਈ ॥

(ਬਿਲਾਵਲ ਮ: ੧, ਪੰਨਾ ੨੪੫)

ਕਬੀਰ ਸਾਹਿਬ ਐਸਾ ਕਹਿਦੇ ਹਨ ਕਿ ਜੇ ਮੈਂ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਵਾਂ, ਸਾਰੀ ਬਨਾਸਪਤੀ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਦਾ ਕਾਗਜ਼ ਬਣਾ ਲਵਾਂ ਤਾਂ ਵੀ ਪਰਮਾਤਮਾ ਦਾ ਜਸ ਪੂਰਾ ਨਹੀਂ ਲਿਖਿਆ ਜਾ ਸਕਦਾ—

ਕਬੀਰ ਸਾਤ ਸਮੁੰਦਰਿ ਮਸਿ ਕਰਉ ਕਲਮ ਕਰਉ ਬਨਰਾਇ ॥

ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨਾ ਜਾਇ ॥੯॥

ਗੁਰੂ ਗੋਬਿੰਦ ਸਿੰਘ ਜੀ ਫੁਰਮਾਉਂਦੇ ਹਨ—

ਕਾਗਦ ਦੀਪ ਸਡੈ ਕਰਕੈ ਅਰ ਸਾਤ ਸਮੁੰਦਰਨ ਕੀ ਮਸਿ ਕੈਹੋ ॥

ਕਾਟ ਬਨਾਸਪਤੀ ਸਗਰੀ ਲਿਖਬੇ ਹੂ ਕੇ ਲੇਖਣ ਕਾਜ ਬਨੈ ਹੋ ॥

ਸਾਰੁਸਤੀ ਬਕਤਾ ਬਨਕੈ ਜੁਗ ਕੌਟ ਗਨੇਸ਼ ਕੇ ਹਾਬ ਲਿਖੈ ਹੋ ॥

ਕਾਲ ਕਿਪਾਣ ਬਿਨਾ ਬਿਨਤੀ ਨਾ ਤਉ ਭੁਮਕੋ ਪ੍ਰਭ ਨੈਕ ਰਿਝੈ ਹੈ ॥

ਸਤਿਗੁਰਾਂ ਨੇ ਕਿਹਾ ਹੈ ਪਰਮਾਤਮਾ ਦੀ ਸਿਫਤ ਕਰੋ। ਸਿਫਤ ਕਰਦੇ ਕਰਦੇ ਉਸ ਵਿਚ ਲੀਨ ਹੋ ਜਾਉਗੇ। ਇਹ ਯਾਦ ਰੱਖਣਾ ਕਿ ਤੁਹਾਡੇ ਸਿਫਤ ਕੀਤਿਆਂ ਪਰਮਾਤਮਾ ਵੱਡਾ ਨਹੀਂ ਹੋ ਜਾਏਗਾ ਅਤੇ ਤੁਹਾਡੀ ਨਿੰਦਾ ਕੀਤਿਆਂ ਉਹ ਛੋਟਾ ਨਹੀਂ ਹੋ ਜਾਵੇਗਾ। ਬਾਣੀ ਵਿਚ ਐਸਾ ਲਿਖਿਆ ਹੈ—

ਜੇ ਸਭਿ ਮਿਲਿਕੈ ਆਖਣ ਪਾਹਿ॥ ਵਡਾ ਨਾ ਹੋਵੈ ਘਾਟ ਨਾ ਜਾਇ॥

ਪਰ ਉਸਦੀਆਂ ਵਡਿਆਈਆਂ ਕਰਨ ਵਾਲਾ ਆਪ ਜ਼ਰੂਰ ਵੱਡਾ ਹੋ ਜਾਂਦਾ ਹੈ:

ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦੇਉ ਮਨੁ ਲੀਣਾ॥
ਆਦ ਦਾਮ ਕੌ ਛੀਪਰੋ ਹੋਇਓ ਲਾਬੀਣਾ॥ ੧॥ ਰਹਾਉ॥
ਬੁਨਨਾ ਤਨਨਾ ਤਿਆਗ ਕੈ ਪ੍ਰੀਤਿ ਚਰਨ ਕਬੀਰਾ॥
ਨੀਚ ਤੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥ ੨॥
ਰਵਿਦਾਸ ਦੇਵੰਤਾ ਢੇਰ ਨੀਤਿ ਤਿਆਗੀ ਮਾਇਆ॥
ਪਰਗਟ ਹੋਆ ਸਾਧ ਸੰਗ ਹਰਿ ਦਰਸਨੁ ਪਾਇਆ॥ ੩॥
ਸੈਨ ਨਾਈ ਬੁਤਕਾਰੀਆ ਓਹ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮ ਭਗਤਾ ਮਹਿ ਗਨਿਆ॥ ੪॥
ਇਹ ਬਿਧਿ ਸੁਨਿਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪॥

(ਆਸਾ ਮ: ੫, ਪੰਨਾ ੪੮੮)

ਸਿਫਤ ਕਰਨ ਵਾਲਾ ਸਿਫਤ ਵਿਚ ਅਭੇਦ ਹੋ ਜਾਂਦਾ ਹੈ, ਉਹ ਗਿਣਤੀ ਨਹੀਂ ਕਰਦਾ। ਜਦੋਂ ਤਕ ਗਿਣਤੀ ਹੈ ਅਜੇ ਦੁਬਿਧਾ ਕਾਇਮ ਹੈ। ਇਕ ਬੜੀ ਸੁੰਦਰ ਕਥਾ ਹੈ ਕਿ ਨਾਰਦ ਭਗਵਾਨ ਦੇ ਦਰਸਨ ਲਈ ਜਾ ਰਹੇ ਸਨ ਕਿ ਇਕ ਤਪੱਸਵੀ ਨਾਲ ਰਸਤੇ ਵਿਚ ਮੇਲ ਹੋ ਗਿਆ। ਨਾਰਦ ਨੂੰ ਤਪੱਸਵੀ ਨੇ ਕਿਹਾ ਉਮਰ ਬਤੀਤ ਹੋ ਗਈ ਹੈ ਤਪ ਕਰਦਿਆਂ, ਮੇਰੇ ਬਾਰੇ ਭਗਵਾਨ ਨੂੰ ਪੁੱਛਣਾ ਕਿ ਮੈਨੂੰ ਦਰਸਨ ਕਦੋਂ ਕੁ ਹੋਣਗੇ। ਅਗੇ ਇਕ ਭਗਤ ਕੀਰਤਨੀਆ ਮਿਲ ਪਿਆ। ਉਸਨੇ ਤਾਂ ਪੁੱਛਣ ਲਈ ਨਹੀਂ ਕਿਹਾ ਪਰ ਨਾਰਦ ਨੇ ਕਿਹਾ ਭਗਤਾ ਮੈਂ ਤੇਰੇ ਲਈ ਵੀ ਪੁੱਛਾਂਗਾ ਕਿ ਤੈਨੂੰ ਦਰਸਨ ਕਦੋਂ ਹੋਣਗੇ।

ਨਾਰਦ ਵਾਪਸ ਆਇਆ। ਤਪੱਸਵੀ ਨੂੰ ਕਿਹਾ ਤੂੰ ਜਿਸ ਰੁੱਖ ਬੱਲੇ ਬੈਠ ਕੇ ਤਪ ਕਰ ਰਿਹਾ ਹੈਂ ਜਿਨੇ ਇਸ ਰੁੱਖ ਦੇ ਪੱਤੇ ਹਨ ਇਨ੍ਹੇ ਜਨਮ ਤਪ ਕਰੇਂਗਾ ਤਾਂ ਦਰਸਨ ਹੋਣਗੇ। ਤਪੱਸਵੀ ਇਨ੍ਹੇ ਗੁੱਸੇ ਵਿਚ ਆਇਆ ਕਿ ਉਸਨੇ ਕਮੰਡਲ ਦਾ ਪਾਣੀ ਧੂਣੇ 'ਤੇ ਪਾ ਦਿੱਤਾ। ਅੱਗ ਬੁਝਾ ਦਿੱਤੀ। ਆਸਣ ਇਕ ਪਾਸੇ ਸੁੱਟ ਦਿੱਤਾ। ਲਾਲ ਪੀਲਾ ਹੋਇਆ ਕਹਿਣ ਲੱਗਾ ਕਿ ਇਹ ਕੋਈ ਇਨਸਾਫ਼ ਹੈ? ਜੇ ਉਹ ਨਹੀਂ

ਮਿਲਣਾ ਚਾਹੁੰਦਾ ਤਾਂ ਮੈਨੂੰ ਵੀ ਤਪ ਕਰਨ ਦੀ ਲੋੜ ਨਹੀਂ। ਹਜ਼ਾਰਾਂ ਬਰਸਾਂ ਦਾ ਤਪ, ਇੰਨੀ ਉਡੀਕ, ਫਿਰ ਵੀ ਉਹ ਦਰਸ਼ਨ ਦੇਣ ਲਈ ਤਿਆਰ ਨਹੀਂ ਤਾਂ ਉਸਦੀ ਮਰਜ਼ੀ। ਅਸੀਂ ਤਪ ਛੱਡਿਆ। ਇਹ ਕਹਿੰਦਾ ਹੋਇਆ ਤਪੱਸਵੀ ਦੌੜ ਗਿਆ। ਨਾਰਦ ਹੱਸਦਾ ਹੋਇਆ ਕੀਰਤਨੀਏ ਭਗਤ ਕੋਲ ਗਿਆ ਤੇ ਕਿਹਾ ਭਗਤਾ, ਭਗਵਾਨ ਨੇ ਕਿਹਾ ਹੈ ਕਿ ਜਿਸ ਰੁੱਖ ਥੱਲੇ ਬੈਠਾ ਹੈ ਇਸ ਦੇ ਪੱਤੇ ਗਿਣ। ਏਨੇ ਜਨਮ ਕੀਰਤਨ ਕਰ ਫਿਰ ਦਰਸ਼ਨ ਹੋਣਗੇ।

ਭਗਤ ਹੱਸਿਆ ਤੇ ਕਹਿਣ ਲੱਗਾ ਕਿਨੇ ਦਇਆਲੂ ਹਨ ਭਗਵਾਨ। ਮੇਰੇ ਵਰਗੇ ਨਿਗੂਣੇ 'ਤੇ ਇੰਨੀ ਮਿਹਰ। ਇਹ ਪੱਤੇ ਕੀ ਹਨ, ਕਿਤੇ ਸਾਰੇ ਰੁੱਖਾਂ ਦੇ ਪੱਤੇ ਨਹੀਂ ਕਹਿ ਦਿੱਤੇ। ਮੈਨੂੰ ਗਿਣਨ ਦੀ ਲੋੜ ਨਹੀਂ, ਉਹ ਆਪੇ ਗਿਣਦਾ ਰਹੇ। ਉਸਦਾ ਕੀਰਤਨ ਕਰਦਿਆਂ ਇਹ ਸਮਾਂ ਬਤੀਤ ਹੋ ਜਾਵੇਗਾ। ਅਤੇ ਨਾਰਦ ਮੁਨੀ, ਤੈਨੂੰ ਤਾਂ ਮੈਂ ਆਖਿਆ ਵੀ ਨਹੀਂ ਕਿ ਪੁੱਛੀਂ। ਸੱਚ ਤਾਂ ਇਹ ਹੈ ਕਿ ਮੈਂ ਤਾਂ ਕੀਰਤਨ ਵਿਚ ਨਿੱਤ ਹੀ ਉਸਦੇ ਦਰਸ਼ਨ ਕਰਦਾ ਹਾਂ। ਹਾਂ ਇੰਨੇ ਲੰਮੇ ਦਰਸ਼ਨ, ਇਹ ਰੁੱਖ ਦੇ ਪੱਤਿਆਂ ਜਿੰਨੇ ਜਨਮ ਤੇ ਕੀਰਤੀ ਦਾ ਸਮਾਂ ਉਸ ਨੇ ਦੇ ਦਿੱਤਾ, ਮੈਂ ਕਿੰਨਾ ਕੁ ਉਸ ਦਾ ਧੰਨਵਾਦ ਕਰਾਂ।

ਨਾਰਦ ਦੇ ਅੱਖਰੂ ਵਹਿ ਗਏ ਤੇ ਹੱਥ ਜੋੜੇ, ਸਿਰ ਝੁਕਾਇਆ ਤੇ ਕਹਿਣ ਲੱਗਾ ਮੈਂ ਭਗਤ ਦੇ ਦਰਸ਼ਨ ਕਰ ਰਿਹਾ ਹਾਂ ਕਿ ਭਗਵਾਨ ਦੇ ਦਰਸ਼ਨ ਕਰ ਰਿਹਾ ਹਾਂ। ਅੱਗੇ ਐਵੇਂ ਹੀ ਗਿਆ। ਮੈਨੂੰ ਹੁਣ ਪਤਾ ਲੱਗਾ ਹੈ ਕਿ ਉਹ ਤਾਂ ਸਿਫਤ ਦੇ ਰੂਪ ਵਿਚ ਤੇਰੇ ਅੰਦਰ ਹੀ ਬੈਠਾ ਹੈ।

ਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ ਕਿ ਗੁਰੂ ਨੇ ਜਿਨ੍ਹਾਂ ਮਨੁੱਖਾਂ ਨੂੰ ਸਿੱਖਿਆ ਦੇ ਕੇ ਸਿਫਤ ਸਾਲਾਹ ਨਾਲ ਜੋੜ ਦਿੱਤਾ ਤੇ ਸਿਫਤ ਰਾਹੀਂ ਸਿਫਤੀ ਪਰਮਾਤਮਾ ਵਿਚ ਅਭੇਦ ਕਰ ਦਿੱਤਾ ਉਨ੍ਹਾਂ ਨੂੰ ਹੋਰ ਕੀ ਉਪਦੇਸ਼ ਕਰੀਏ? ਉਨ੍ਹਾਂ ਦਾ ਉਪਦੇਸ਼ ਪੂਰਾ ਹੋ ਗਿਆ ਹੈ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਦੇਵ ਹੈ। ਜਿਸਨੂੰ ਸੋਝੀ ਮਿਲ ਗਈ ਕਿ ਸਿਫਤੀ ਦੀ ਸਿਫਤ ਹੀ ਮਿਲਣ ਦੀ ਅਸਲ ਸਾਧਨਾ ਹੈ, ਉਨ੍ਹਾਂ ਨੂੰ ਮਾਰਗ ਮਿਲ ਗਿਆ ਤੇ ਉਹ ਪ੍ਰਭੂ ਪਾਸ ਪੁੱਜ ਗਏ ਹਨ।

ੴ ੩ ੩

ਮ: ੨ ॥ ਜੇ ਸਉ ਚੰਦਾ ਉਗਵਹਿ ਸੁਰਜ ਚੜਹਿ ਹਜਾਰ ॥
ਏਤੇ ਚਾਨਣ ਹੋਇਆਂ ਗੁਰ ਬਿਨੁ ਘੋਰ ਅੰਧਾਰ ॥

(ਵਾਰ ਆਸਾ ਮ: ੧, ਪੰਨਾ ੪੯੩)

ਨੇਤ੍ਰ ਰੱਬ ਦੀ ਦਾਤ ਹਨ। ਇਨ੍ਹਾਂ ਨਾਲ ਸੰਸਾਰ ਵੇਖਦੇ ਹਾਂ। ਰੂਪ ਅੱਖਾਂ ਦਾ ਵਿਸ਼ਾ ਹੈ। ਅੱਖਾਂ ਤੋਂ ਬਿਨਾਂ ਰੂਪ ਰੰਗ ਨਹੀਂ ਵੇਖਿਆ ਜਾ ਸਕਦਾ। ਨੇਤ੍ਰਹੀਨ ਬੰਦਾ ਕਿੰਨਾ ਅਧੂਰਾ ਹੈ। ਭੂਤ ਕਾਲ ਵਿਚ ਇਕ ਘਟੀ ਘਟਨਾ ਤੋਂ ਅੰਦਾਜ਼ਾ ਲਗਾਵਾਂਗੇ।

ਇਕ ਨੇਤ੍ਰਹੀਨ ਨੂੰ ਕੁਝ ਮਿੱਤ੍ਰ ਇਕ ਸਾਧੂ ਪਾਸ ਲੈ ਆਏ ਤੇ ਆ ਕੇ ਬੇਨਤੀ ਕੀਤੀ ਕਿ ਸਾਡੇ ਸਾਹਮਣੇ ਇਕ ਮੁਸ਼ਕਿਲ ਆ ਖੜ੍ਹੀ ਹੋਈ ਹੈ। ਸਾਡੇ ਪਾਸ ਇਸ ਦਾ ਹੱਲ ਕੋਈ ਨਹੀਂ। ਤੁਸੀਂ ਜੇ ਹੱਲ ਕਰ ਦਿਓ ਤਾਂ ਤੁਹਾਡੇ ਧੰਨਵਾਦੀ ਹੋਵਾਂਗੇ। ਸਾਡਾ ਇਹ ਮਿੱਤ੍ਰ ਅੰਨ੍ਹਾ ਹੈ। ਅਸੀਂ ਕਹਿੰਦੇ ਹਾਂ ਕਿ ਪ੍ਰਕਾਸ਼ ਹੈ। ਇਹ ਕਹਿੰਦਾ ਹੈ ਕਿ ਨਹੀਂ ਪ੍ਰਕਾਸ਼ ਨਹੀਂ, ਤੁਸੀਂ ਝੂਠ ਬੋਲਦੇ ਹੋ। ਜੇ ਪ੍ਰਕਾਸ਼ ਹੈ ਤਾਂ ਮੈਂ ਹੱਥ ਲਗਾ ਕੇ ਛੋਹ ਕੇ ਵੇਖਣਾ ਚਾਹੁੰਦਾ ਹਾਂ। ਮੈਂ ਜੁਥਾਨ ਨਾਲ ਚੱਖ ਕੇ ਵੇਖਣਾ ਚਾਹੁੰਦਾ ਹਾਂ। ਮੈਂ ਨੱਕ ਨਾਲ ਸੁਝ ਕੇ ਵੇਖਣਾ ਚਾਹੁੰਦਾ ਹਾਂ। ਮੈਂ ਕੰਨਾਂ ਨਾਲ ਸੁਣਨਾ ਚਾਹੁੰਦਾ ਹਾਂ। ਪਰ ਅਸੀਂ ਅਸਮਰਥ ਹਾਂ। ਸਾਧੂ ਨੇ ਕਿਹਾ ਮੇਰਾ ਇਕ ਮਿੱਤ੍ਰ ਵੈਦ ਹੈ, ਉਸ ਦੇ ਪਾਸ ਲੈ ਜਾਓ। ਉਸ ਤੋਂ ਬਾਅਦ ਮੇਰੇ ਪਾਸ ਲੈ ਆਉਣਾ। ਵੈਦ ਪਾਸ ਗਏ, ਅੱਖਾਂ ਠੀਕ ਹੋ ਗਈਆਂ। ਵੈਦ ਸਿਆਣਾ ਸੀ, ਉਸਦੀ ਦਵਾਈ ਕੰਮ ਕਰ ਗਈ। ਵਾਪਸ ਸਾਧੂ ਕੌਲ ਆਏ। ਉਸ ਨੇ ਅੰਨ੍ਹੇ ਨੂੰ ਕਿਹਾ ਪ੍ਰਕਾਸ਼ ਹੈ? ਉਸਨੇ ਕਿਹਾ ਹੈ। ਮਹਾਤਮਾ ਨੇ ਕਿਹਾ ਚੱਖਿਆ ਜਾ ਸਕਦਾ ਹੈ? ਸੁਝਿਆ ਜਾ ਸਕਦਾ ਹੈ? ਛੋਹਿਆ ਜਾ ਸਕਦਾ ਹੈ? ਸੁਣਿਆ ਜਾ ਸਕਦਾ ਹੈ? ਅੰਨ੍ਹੇ ਨੇ ਕਿਹਾ ਨਹੀਂ, ਸਿਰਫ਼ ਵੇਖਿਆ ਜਾ ਸਕਦਾ ਹੈ। ਮੈਂ ਝਗੜਾ ਤਾਂ ਕਰ ਰਿਹਾ ਸਾਂ ਕਿਉਂਕਿ ਮੇਰੇ ਪਾਸ ਅੱਖਾਂ ਨਹੀਂ ਸਨ।

ਪਰਮਾਤਮਾ ਹੈ, ਉਸਦਾ ਪ੍ਰਕਾਸ਼ ਹੈ, ਪਰ ਝਗੜਾ ਹੈ ਉਨ੍ਹਾਂ ਮਨ ਦੇ ਅੰਨ੍ਹਿਆਂ ਦਾ ਜੋ ਅੰਨ੍ਹਿਆਂ ਨੂੰ ਪ੍ਰਕਾਸ਼ ਦੇ ਸਬੰਧ ਵਿਚ ਸਮਝਾ ਰਹੇ ਹਨ। ਪ੍ਰਕਾਸ਼ ਸਮਝਾਇਆ ਨਹੀਂ ਜਾ ਸਕਦਾ, ਵਿਖਾਇਆ ਜਾ ਸਕਦਾ ਹੈ। ਅੰਨ੍ਹਿਆਂ ਦੀਆਂ ਅੱਖਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਸੁਰਤ ਵਿਹੂਣੇ ਨਿਗਰਿਆਂ ਨੂੰ ਕੋਈ ਵੇਦ ਪੜ੍ਹ ਕੇ, ਕੋਈ ਕਤੇਬ ਪੜ੍ਹ ਕੇ ਉਸ ਪ੍ਰਕਾਸ਼ ਦੀ ਗੱਲ ਸਮਝਾ ਰਿਹਾ ਹੈ। ਕੋਈ ਬਾਹਰ ਦੇ ਸੂਰਜ ਦੀ ਪੂਜਾ ਕਰਵਾ ਰਿਹਾ ਹੈ, ਕੋਈ ਚੰਦਰਮਾ ਦੀ ਪੂਜਾ ਕਰਵਾ ਰਿਹਾ ਹੈ। ਅੰਨ੍ਹੇ ਨੂੰ ਪ੍ਰਕਾਸ਼ ਦੇ ਸਬੰਧ ਵਿਚ ਸਮਝਾਇਆਂ ਸਮਝ ਨਹੀਂ ਆਉਣੀ।

ਸੈਂਕੜੇ ਚੰਦਰਮਾ ਚੜ੍ਹ ਪੈਣ, ਹਜ਼ਾਰਾਂ ਸੂਰਜ ਚੜ੍ਹ ਪੈਣ, ਬਾਹਰ ਦਾ ਏਨਾ ਪ੍ਰਕਾਸ਼ ਹੋ ਜਾਏ, ਏਨੇ ਚਾਨਣ ਦੇ ਹੁੰਦਿਆਂ ਵੀ ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ। ਭਾਈ ਗੁਰਦਾਸ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਸੂਰਜ ਕਿਹਾ ਹੈ :

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੱਪ ਜਗਿ ਚਾਨਣ ਹੋਆ।

ਜਿਉ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ।

ਸਤਿਗੁਰਾਂ ਨੇ ਮਨੁੱਖ ਨੂੰ ਅੰਤਰਮੁਖੀ ਬਣਾਇਆ ਹੈ ਅਤੇ ਕਿਹਾ ਹੈ ਕਿ ਥੋੜਾ ਦਾ ਕੇਂਦਰ ਆਪਣੇ ਆਪੇ ਨੂੰ ਬਣਾ। ਧਿਆਨ ਦੂਸਰੇ ਵੱਲ ਨਹੀਂ, ਧਿਆਨ ਆਪਣੇ ਵੱਲ ਰੱਖ।

ਇਕ ਬਜ਼ੁਰਗ ਦੇ ਦਸ ਪੁੱਤਰ ਸਨ। ਉਸਦੀਆਂ ਦਸ ਨੂੰਹਾਂ ਸਨ। ਸਾਰੇ ਹੀ ਬੜੇ ਪਿਆਰੇ ਸਨ। ਬਜ਼ੁਰਗ ਦੀਆਂ ਅੱਖਾਂ ਅੱਗੇ ਮੌਤੀਆ ਆ ਗਿਆ। ਸਿਆਣਿਆਂ ਨੇ ਕਿਹਾ ਕਿ ਅੱਖਾਂ ਦਾ ਇਲਾਜ ਕਰਵਾ ਲਵੇ। ਉਹ ਕਹਿਣ ਲੱਗਾ, ਇਹ ਚਾਲੀ ਅੱਖਾਂ ਮੇਰੀਆਂ ਹੀ ਹਨ। ਮੈਨੂੰ ਇਲਾਜ ਦੀ ਕੀ ਲੋੜ ਹੈ। ਇਕ ਦਿਨ ਘਰ ਨੂੰ ਅੱਗ ਲੱਗ ਗਈ। ਅੱਖਾਂ ਵਾਲੇ ਦੌੜ ਕੇ ਬਾਹਰ ਆ ਗਏ। ਅੰਦਰ ਸੜ ਰਿਹਾ ਉਹ ਬਜ਼ੁਰਗ ਕਹਿ ਰਿਹਾ ਸੀ ਦੁਹਾਈ ਰੱਬ ਦੀ, ਕਿਸੇ ਦੀਆਂ ਅੱਖਾਂ ਕਿਸੇ ਦੇ ਕੰਮ ਨਹੀਂ ਆਉਂਦੀਆਂ, ਆਪਣੀਆਂ ਅੱਖਾਂ ਹੀ ਠੀਕ ਕਰੋ।

ਸੂਰਜ ਚੰਦਰਮਾ ਨੇ ਬਾਹਰ ਹੀ ਕੁਝ ਵਿਖਾਇਆ ਹੈ, ਆਪਣਾ ਆਪਾ ਤਾਂ ਨਹੀਂ ਵਿਖਾਇਆ। ਸੂਰਜ ਚੰਦਰਮਾ ਦੀ ਰੋਸ਼ਨੀ ਵਿਚ ਪਦਾਰਥ ਹੀ ਮਿਲੇ ਹਨ। ਅੰਦਰੋਂ ਤਾਂ ਮਨੁੱਖ ਠੇਡੇ ਹੀ ਖਾਂਦਾ ਰਿਹਾ ਹੈ। ਕੀ ਇਸ ਪ੍ਰਕਾਸ਼ ਵਿਚ ਮਨੁੱਖ ਜਾਣ ਗਿਆ ਹੈ ਕਿ ਮੈਂ ਕਿਧਰੋਂ ਆਇਆ ਹਾਂ ਤੇ ਅੱਗੋਂ ਕਿਧਰ ਜਾਵਾਂਗਾ?

ਹਜ਼ਾਰਾਂ ਸੂਰਜਾਂ ਦੀ ਲੋੜ ਨਹੀਂ। ਸੈਂਕੜੇ ਚੰਦਰਮਾ ਦੀ ਲੋੜ ਨਹੀਂ। ਜਿਵੇਂ ਬਾਹਰ ਇਕ ਸੂਰਜ ਹੀ ਕਾਫ਼ੀ ਹੈ, ਇਸੇ ਤਰ੍ਹਾਂ ਅੰਦਰ ਰੋਸ਼ਨੀ ਦੇਣ ਵਾਲਾ ਵੀ

ਇਕ ਗੁਰੂ ਨਾਨਕ ਦੇਵ ਹੀ ਕਾਫ਼ੀ ਹੈ। ਕਦੀ ਉਹ ਸੂਰਜ ਬਣ ਜਾਂਦਾ ਹੈ। ਕਦੀ ਹਨੇਰ ਕੋਠੜੀਆਂ ਵਿਚ ਪ੍ਰਕਾਸ਼ ਕਰਨ ਲਈ ਚਰਾਗ ਵੀ ਬਣ ਜਾਂਦਾ ਹੈ। ਬਾਹਰ ਦੇ ਸੂਰਜ ਨੇ ਤਾਂ ਭਗਤ ਦਾ ਕੁਝ ਨਹੀਂ ਸਵਾਰਿਆ ਪਰ ਗੁਰੂ ਚਰਾਗ ਐਸਾ ਬਲਿਆ ਹੈ ਕਿ—

ਬਲਿਉ ਚਰਾਗੁ ਅੰਧਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੂ ਪਾਰਬ੍ਰਹਮੁ ॥

(ਪੰਨਾ ੧੩੮)

ਗੁਰ ਦਾਤਾ ਗੁਰੂ ਹਿਵੈ ਘਰੁ ਗੁਰੂ ਦੀਪਕੁ ਤਿਹ ਲੋਇ ॥
ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥

(ਪੰਨਾ ੧੩੯)

ਬਾਹਰ ਦੇ ਸੂਰਜ ਤੇ ਚੰਦਰਮਾ ਦਾ ਅਤੇ ਸਤਿਗੁਰੂ ਸੂਰਜ ਦਾ ਏਨਾ ਹੀ ਫਰਕ ਹੈ ਕਿ ਬਾਹਰਲੇ ਸੂਰਜ ਨੇ ਸੰਸਾਰ ਵਿਖਾਇਆ ਹੈ, ਪਰ ਸਤਿਗੁਰੂ ਸੂਰਜ ਨੇ ਕਰਤਾਰ ਵਿਖਾਇਆ ਹੈ। ਗੁਰੂ ਐਸਾ ਪ੍ਰਕਾਸ਼ ਹੈ ਜੋ ਤਿੰਨਾਂ ਲੋਕਾਂ ਵਿਚ ਪ੍ਰਕਾਸ਼ ਕਰਦਾ ਹੈ।

ਗੁਰੂ ਮਨੁੱਖ ਨੂੰ ਆਪਣਾ ਆਪਾ ਵਿਖਾਉਂਦਾ ਹੈ। ਜਿਸਨੂੰ ਆਪਣਾ ਆਪ ਪਛਾਣਨਾ ਆ ਗਿਆ ਉਸਦੀ ਭਰਮ ਦੀ ਕਾਈ ਮੁੱਕ ਜਾਂਦੀ ਹੈ। ਸਤਿਗੁਰੂ ਅੰਗਦ ਦੇਵ ਜੀ ਇਸ ਸਲੋਕ ਰਾਹੀਂ ਸਾਨੂੰ ਉਸ ਪਰਮ ਪ੍ਰਕਾਸ਼ ਦੀ ਦੱਸ ਪਾਉਂਦੇ ਹਨ ਜਿਸ ਨਾਲ ਅਗਿਆਨਤਾ ਦਾ ਅੰਧਕਾਰ ਮਿਟ ਜਾਂਦਾ ਹੈ। ਮਨੁੱਖ ਗਿਆਨ ਦੇ ਪ੍ਰਕਾਸ਼ ਨਾਲ ਨੂਰ ਹੀ ਨੂਰ ਹੋ ਜਾਂਦਾ ਹੈ।

❻ ❻ ❻

ਮ: ੨ ॥ ਇਹੁ ਜਗੁ ਸਚੈ ਕੀ ਹੈ ਕੌਠੜੀ ਸਚੈ ਕਾ ਵਿਚਿ ਵਾਸੁ ॥
 ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ ॥
 ਇਕਨਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ ॥
 ਏਵ ਭਿ ਆਖਿ ਨਾ ਜਾਪਈ ਜਿ ਕਿਸੈ ਆਣੇ ਰਸਿ ॥
 ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥

(ਆਸਾ ਕੀ ਵਾਰ, ਪੰਨਾ ੪੬੩)

ਇਹ ਜਗਤ ਸੱਚੇ ਪ੍ਰਭੂ ਦਾ ਘਰ ਹੈ ਅਤੇ ਪਰਮਾਤਮਾ ਦਾ ਰਚਿਆ ਹੋਇਆ
 ਇਹ ਜੀਵ ਵੀ ਇਸ ਜਗਤ ਦੇ ਵਿਚ ਹੀ ਰਹਿੰਦਾ ਹੈ। ਜੀਵ ਤੇ ਈਸ਼ ਇਕੋ ਹੀ
 ਘਰ ਵਿਚ ਰਹਿੰਦੇ ਹਨ। ਪਰ ਅਸਚਰਜ ਇਹ ਹੈ ਕਿ ਜੀਵ ਪੁੱਛਦਾ ਹੈ ਕਿ
 ਪਰਮਾਤਮਾ ਕਿੱਥੇ ਹੈ? ਮੈਂ ਪਰਮਾਤਮਾ ਨੂੰ ਕਿਵੇਂ ਮਿਲਾਂ? ਮੈਂ ਪਰਮਾਤਮਾ ਨੂੰ ਕਿਥੇ
 ਹੋਜਾਂ?

ਬਸਰੇ ਦੇ ਰਹਿਣ ਵਾਲੀ ਇਕ ਇਸਤਰੀ ਜਿਸ ਦਾ ਨਾਂ ਰਾਵੀਆ ਸੀ, ਇਹ
 ਸੂਫੀ ਸੰਤਾਂ ਵਿਚੋਂ ਸੀ। ਇਕ ਦਿਨ ਇਹ ਸ਼ਾਮ ਨੂੰ ਆਪਣੀ ਝੋੜਪੜੀ ਤੋਂ ਬਾਹਰ
 ਕੁਝ ਢੂੰਡ ਰਹੀ ਸੀ। ਬਜ਼ੁਰਗ ਫ਼ਕੀਰ ਇਸਤਰੀ ਨੂੰ ਕੁਝ ਲੱਭਦਿਆਂ ਵੇਖ ਕੇ ਲੋਕ
 ਆ ਗਏ। ਲੋਕ ਕਹਿਣ ਲੱਗੇ ਮਾਤਾ ਕੀ ਲੱਭਦੀ ਹੈਂ। ਰਾਵੀਆ ਕਹਿਣ ਲੱਗੀ
 ਮੇਰੀ ਸੂਇੀ ਗੁਆਚ ਰਾਈ ਹੈ। ਲੋਕ ਪੁੱਛਣ ਲੱਗੇ ਸੂਇੀ ਕਿਥੇ ਗੁਆਚੀ ਹੈ? ਰਾਵੀਆ
 ਕਹਿਣ ਲੱਗੀ ਗੁਆਚੀ ਤਾਂ ਅੰਦਰ ਹੈ। ਲੋਕ ਹੱਸੇ, ਕਹਿਣ ਲੱਗੇ ਗੁਆਚੀ ਅੰਦਰ
 ਹੈ ਤੇ ਤੂੰ ਲੱਭਦੀ ਬਾਹਰ ਹੈਂ। ਉਹ ਕਹਿਣ ਲੱਗੀ ਬਾਹਰ ਰੋਸ਼ਨੀ ਹੈ। ਅੰਦਰ ਹਨੇਰਾ
 ਹੈ। ਮੈਂ ਸੋਚਿਆ ਬਾਹਰ ਪ੍ਰਕਾਸ਼ ਹੈ, ਬਾਹਰ ਹੀ ਲੱਭ ਲਵਾਂ। ਭੀੜ ਵਿਚੋਂ ਇਕ
 ਸਿਆਣੇ ਨੇ ਕਿਹਾ, ਮਾਤਾ ਹਨੇਰਾ ਹੈ ਤਾਂ ਅੰਦਰ ਰੋਸ਼ਨੀ ਕਰ ਲੈ ਪਰ ਸੂਇੀ ਤਾਂ
 ਅੰਦਰੋਂ ਹੀ ਲੱਭੇਗੀ।

ਹੁਣ ਰਾਵੀਆ ਹੱਸੀ ਤੇ ਕਹਿਣ ਲੱਗੀ, ਗੱਲ ਸੂਈ ਦੀ ਨਹੀਂ, ਗੱਲ ਉਸ ਪਰਮ ਅਨੰਦ ਨਾਲ ਜੋੜਨ ਵਾਲੇ ਨਾਮ ਦੀ ਹੈ। ਉਹ ਹੈ ਤੁਹਾਡੇ ਅੰਦਰ ਹੀ ਪਰ ਤੁਸੀਂ ਲੱਭਦੇ ਬਾਹਰ ਹੋ। ਬਾਹਰ ਸੂਰਜ ਦਾ ਪ੍ਰਕਾਸ਼ ਹੈ, ਅੰਦਰ ਹਨੇਰਾ ਹੈ ਪਰ ਹੈ ਉਹ ਅੰਦਰ ਹੀ। ਜੇ ਤੁਹਾਨੂੰ ਅੰਦਰ ਨਜ਼ਰ ਆ ਗਿਆ ਤਾਂ ਬਾਹਰ ਵੀ ਉਸੇ ਦਾ ਪਸਾਰਾ ਦਿੱਸੇਗਾ।

ਸਤਿਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ—ਹੇ ਮੇਰੇ ਨੇਤਰੇ, ਤੁਸੀਂ ਵੇਖਣ ਦੀ ਸੁਗਤੀ ਸਿੱਖੋ। ਇਹ ਸਾਰਾ ਵਿਸ਼ ਸੰਸਾਰ ਜੋ ਤੁਹਾਨੂੰ ਦਿੱਸ ਰਿਹਾ ਹੈ ਇਹ ਪਰਮਾਤਮਾ ਦਾ ਰੂਪ ਹੈ।

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨ ਅਵਰੁ ਨ ਦੇਖਹੁ ਕੋਈ ॥
ਹਰਿ ਬਿਨ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ਇਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥

(ਅਨੰਦ ਸਾਹਿਬ)

ਜੇ ਜਗਤ ਰੱਬ ਦੀ ਕੋਠੜੀ ਹੈ ਤਾਂ ਮਨੁੱਖ ਵੀ ਇਸ ਕੋਠੜੀ ਵਿਚ ਛੋਟੀ ਕੋਠੜੀ ਹੈ। ਇਹ ਵੀ ਰੱਬ ਦਾ ਘਰ ਹੈ। ਭਾਈ ਨੰਦ ਲਾਲ ਜੀ ਬੜਾ ਹੀ ਸੁੰਦਰ ਫੁਰਮਾਉਂਦੇ ਹਨ ਕਿ ਮੈਂ ਪਹਿਲੇ ਨਹੀਂ ਸਾਂ ਜਾਣਦਾ ਕਿ ਇਹ ਸਰੀਰ ਕੀ ਹੈ। ਮੈਨੂੰ ਹੁਣ ਪਤਾ ਲੱਗਾ ਹੈ ਕਿ ਪਰਮਾਤਮਾ ਨੇ ਇਹ ਆਪਣੇ ਰਹਿਣ ਵਾਸਤੇ ਘਰ ਬਣਾਇਆ ਹੈ।

ਨਾ ਦਾਨਿਸਤਮ ਮਨ ਅੜ ਰੋਜੇ ਅਜਲ ਈਂ ਨਕਬੇ ਆਦਮਰਾ।

ਕਿ ਨੱਕਾਸ਼ ਅੜ ਬਰਾਏ ਮਾਂਦਨੇ ਝੂਦ ਖਾਨਾ ਮੇ ਸਾਜ਼ਦ।

ਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ ਕਿ ਇਹ ਸੱਚੇ ਦਾ ਘਰ ਇਹ ਜਗਤ ਹੈ। ਜਿਸ ਵਿਚ ਸੱਚੇ ਦਾ ਵਾਸਾ ਹੈ ਇਸ ਵਿਚ ਏਨਾ ਝੂਠ ਦਾ ਪ੍ਰਵਾਹ ਕਿਉਂ ਚਲ ਰਿਹਾ ਹੈ? ਸਤਿਗੁਰੂ ਫੁਰਮਾਉਂਦੇ ਹਨ ਕਈਆਂ ਨੂੰ ਹੁਕਮ ਵਿਚ ਹੀ ਸਮਾਈ ਪ੍ਰਾਪਤ ਹੁੰਦੀ ਹੈ। ਹੁਕਮ ਰਜ਼ਾ ਤੋਂ ਟੁੱਟ ਕੇ ਕਈਆਂ ਦਾ ਵਿਨਾਸ਼ ਹੋ ਜਾਂਦਾ ਹੈ। ਕਈਆਂ ਨੂੰ ਭਾਣੇ ਵਿਚ ਹੀ ਇਸ ਸੰਸਾਰ ਵਿਚੋਂ ਫੁਬਦਿਆਂ ਨੂੰ ਕੱਢ ਲੈਂਦਾ ਹੈ। ਕਈਆਂ ਦਾ ਚਿਤ ਜਗਤ ਵਿਚ ਹੀ ਗਲਤਾਨ ਰਹਿੰਦਾ ਹੈ। ਉਨ੍ਹਾਂ ਦਾ ਨਿਵਾਸ ਰੱਬ ਦੀ ਕੋਠੜੀ ਨਹੀਂ ਸਗੋਂ ਮਾਇਆ ਦੀ ਕੋਠੀ, ਝੂਠ ਦਾ ਮਹੱਲ ਹੀ ਉਨ੍ਹਾਂ ਦਾ ਨਿਵਾਸ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸੂੰ ਸਫਲਤਾ ਮਿਲੇਗੀ। ਸਾਹਿਬ ਕਹਿੰਦੇ ਹਨ ਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ। ਜਿਸੂੰ ਉਹ ਗੁਰਮਤ ਦਾ ਪ੍ਰਕਾਸ਼ ਕਰ ਦੇਵੇ ਉਸ ਨੂੰ ਇਹ ਸਮਝ ਆ ਜਾਂਦੀ ਹੈ। ਭਾਈ ਲਹਿਣਾ ਜੀ ਇਸ ਗੱਲ ਨੂੰ ਸਮਝ ਗਏ ਸਨ ਕਿ ਸੱਚੇ ਦੀ ਸ਼ਰਣ ਵਿਚ ਰਿਹਾਂ ਹੀ ਜਗਤ ਸੱਚੇ ਕੀ ਕੋਠੜੀ ਹੈ ਸ਼ਰਣ ਤੋਂ ਬਾਹਰ ਹੋਇਆਂ ਇਹ ਭਿਆਨਕ ਉਜਾੜ ਹੈ, ਇਹ

ਭਵਜਲ ਹੈ। ਮਾਂ ਦੀ ਉੱਗਲੀ ਛੱਡਣ ਨਾਲ ਹੀ ਬੱਚੇ ਲਈ ਸਾਰੀਆਂ ਮੁਸੀਬਤਾਂ ਹਨ। ਸੱਚੇ ਦੀ ਸ਼ਰਣ ਵਿਚ ਰਿਹਾਂ ਇਹ ਜਗਤ ਸੱਚੇ ਦੀ ਕੋਠੜੀ ਹੈ ਤੇ ਰਹਿਣ ਵਿਚ ਅਨੁਦ ਹੈ।

ਇਕ ਬੜੀ ਸੁੰਦਰ ਕਬਾਹਾ ਹੈ ਕਿ ਪੈਗ਼ਿੱਬਰ ਸੁਲੇਮਾਨ ਨੂੰ ਪਰੀਆਂ ਦੀ ਰਾਣੀ ਇਕ ਬੁਝਾਰਤ ਪਾਉਂਦੀ ਹੈ। ਉਸਨੇ ਇਕ ਸੌ ਗੁਲਦਸਤਾ ਰੱਖ ਦਿੱਤਾ ਤੇ ਸੁਲੇਮਾਨ ਨੂੰ ਕਿਹਾ ਮੈਨੂੰ ਦੱਸ ਕਿ ਨਕਲੀ ਗੁਲਦਸਤਿਆਂ ਵਿਚੋਂ ਅਸਲੀ ਕਿਹੜਾ ਹੈ। ਸੌ ਗੁਲਦਸਤਿਆਂ ਵਿਚੋਂ ਇਕ ਹੀ ਅਸਲੀ ਹੈ। ਸੁਲੇਮਾਨ ਨੇ ਅਸਲੀ ਪਛਾਣ ਲਿਆ। ਪਰੀਆਂ ਦੀ ਰਾਣੀ ਕਹਿੰਦੀ ਹੈ ਤੁੰ ਕਿਵੇਂ ਪਛਾਣਿਆ ਹੈ।

ਸੁਲੇਮਾਨ ਕਹਿਣ ਲੱਗਾ ਰਾਣੀ ਬੰਦਾ ਭੁਲੇਖਾ ਖਾ ਸਕਦਾ ਹੈ ਪਸੂ ਪੰਛੀ ਭੁਲੇਖਾ
ਨਹੀਂ ਖਾਂਦੇ, ਇਹ ਅਸਲੀ ਜੀਵਨ ਜਿਉਂਦੇ ਹਨ। ਭਵਰਾ ਭੁਲੇਖਾ ਨਹੀਂ ਖਾਂਦਾ,
ਉਹ ਅਸਲੀ ਛੁੱਲਾਂ 'ਤੇ ਬੈਠਦਾ ਹੈ। ਜਿਸ ਗੁਲਦਸਤੇ 'ਤੇ ਭਵਰਾ ਬੈਠਾ ਹੈ ਉਹੀ
ਅਸਲੀ ਹੈ। ਅਸੀਂ ਕਾਗਜ਼ਾਂ ਦੇ ਛੁੱਲਾਂ ਦੇ ਆਦੀ ਹੋ ਗਏ ਹਾਂ। ਸਾਡਾ ਸਾਰਾ ਹੀ
ਜੀਵਨ ਪ੍ਰਭਾਵ ਨਾਲ ਹੈ। ਅਸੀਂ ਸੁਭਾਅ ਗੁਆ ਬੈਠੇ ਹਾਂ। ਸਾਡਾ ਜੀਵਨ ਝੂਠ
ਦੇ ਆਸਰੇ ਹੈ। ਇਹ ਸੱਚ ਹੈ ਕਿ ਅਸੀਂ ਬਾਣੀ ਪੜ੍ਹਦੇ ਸੁਣਦੇ ਜ਼ਰੂਰ ਹਾਂ ਪਰ ਬਾਣੀ
ਨੂੰ ਜਿਉਂਦੇ ਨਹੀਂ। ਜੇ ਬਾਣੀ ਨੂੰ ਜੀਵੀਏ ਤਾਂ ਇਹ ਸੱਚ ਹੈ ਕਿ ਪਹਿਲਾ ਜੀਵਨ
ਦੁਫ਼ਨ ਕਰਨਾ ਪਵੇਗਾ। ਇਸੇ ਨੂੰ ਹੀ ਜੀਵਤ ਮਰਣਾ ਕਹਿੰਦੇ ਹਨ।

ਅਸੀਂ ਆਪਣੇ ਹੁਕਮ ਵਿਚ ਜਿਉਂਦੇ ਹਾਂ। ਅਸੀਂ ਆਪਣੇ ਹੰਕਾਰ ਵਿਚ ਜਿਉਂਦੇ ਹਾਂ। ਤਕੜਾ ਬਲਸ਼ਾਲੀ ਮਨੁੱਖ ਗਰਦਨ ਅਕੜਾ ਕੇ ਹੁਕਮ ਕਰਦਾ ਹੈ। ਗਰੀਬ ਕਮਜ਼ੋਰ ਹੱਥ ਜੋੜ ਕੇ ਸਿਰ ਝੁਕਾ ਕੇ ਹੁਕਮ ਕਰਦਾ ਹੈ। ਹੁਕਮ ਦਾ ਨਾਂ ਇਸ ਨੇ ਬੇਨਤੀ, ਜੋਦੜੀ, ਅਰਜ਼ ਰੱਖ ਲਿਆ ਹੈ। ਪਰ ਇਸਦੀ ਮੰਗ ਇਸਦਾ ਹੁਕਮ ਹੈ। ਇਹ ਆਪਣੇ ਹੁਕਮ ਵਿਚ ਜੀਵੇਗਾ ਜੋ ਕਿ ਬਿਲਕੁਲ ਝੂਠ ਹੈ। ਤਾਂ ਜਗਤ ਸੱਚੇ ਕੀ ਕੋਠੜੀ ਨਹੀਂ ਦਿੱਸੇਗਾ। ਪਰ ਜਦੋਂ ਕੋਈ ਗੁਰੂ ਅੰਗਰੇ ਦੇਵ ਜੀ ਵਾਂਗ ਹੁਕਮ ਦਾ ਜੀਵਨ ਜੀਉਂਦਾ ਹੈ ਤਾਂ ਉਸ ਰੱਖ ਦਾ ਹਰ ਕਰਮ ਭਾਵੇਂ ਉਹ ਤਾਰੇ ਭਾਵੇਂ ਛੋਬੇ, ਭਾਵੇਂ ਆਪਣੇ ਵਿਚ ਸਮਾਈ ਕਰੇ; ਭਾਵੇਂ ਧੱਕਾ ਦੇਵੇ; ਉਸਦਾ ਹੁਕਮ ਲਗਦਾ ਹੈ, ਪਿਆਰਾ ਲਗਦਾ ਹੈ। ਸੁਖਦਾਈ ਲਗਦਾ ਹੈ। ਇਹ ਹੁਕਮ ਰਜਾਈ ਦਿਸ਼ਟੀ ਹੈ ਅਤੇ ਸੱਚੀ ਤੇ ਸੁਖਦਾਈ ਦਿਸ਼ਟੀ ਹੈ, ਜੋ ਗੁਰੂ ਹੀ ਬਣਾ ਸਕਦਾ ਹੈ।

三

ਮ: ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
 ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
 ਹਉਮੈ ਕਿਥਹੁ ਉਪਜੈ ਕਿਤ ਸੰਜਮਿ ਇਹ ਜਾਇ ॥
 ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
 ਹਉਮੈ ਦੀਰਘੁ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
 ਕਿਰਪਾ ਕਰੋ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
 ਨਾਨਕ ਕਹੈ ਸਨਹੁ ਜਨਹੁ ਇਭੁ ਸੰਜਮਿ ਦੁਖ ਜਾਹਿ ॥

(ਆਸਾ ਕੀ ਵਾਰ, ਪੰਨਾ ੪੬੩)

ਸਤਿਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਦਰ ਦੇ ਦਰਸ਼ਨਾਂ ਵਾਸਤੇ ਉਹ
 ਕਰਮ ਕਾਂਡ ਨਹੀਂ ਦਸਦੇ ਜੋ ਆਮ ਲੋਕ ਕਰ ਰਹੇ ਸਨ। ਉਨ੍ਹਾਂ ਨੇ ਸਵੈ-ਪੜ੍ਹੋਲ
 ਲਈ ਆਪਣਾ ਆਪਾ ਖੋਜਣ ਲਈ ਕਿਹਾ ਹੈ। ਅਪੇ ਵਿਚ ਸਭ ਤੋਂ ਜਿਆਦਾ
 ਖੋਜ ਵਾਲੀ ਗੱਲ ਹੈ ਹਉਮੈ। ਸਤਿਗੁਰਾਂ ਇਥੇ ਤਕ ਕਹਿ ਦਿੱਤਾ ਹੈ ਕਿ ਹਉਮੈ
 ਨੂੰ ਜੋ ਬੁਝ ਲੈਂਦਾ ਹੈ ਉਸਨੂੰ ਪਰਮਾਤਮਾ ਦੇ ਦਰ ਦੇ ਦਰਸ਼ਨ ਹੋ ਜਾਂਦੇ ਹਨ।

ਹਉਮੈ ਬੂਝੈ ਤਾਂ ਦਰੁ ਸੂਝੈ ॥ ਗਿਆਨ ਵਿਹੁਣਾ ਕਥਿ ਕਥਿ ਲੂਝੈ ॥

(ਆਸਾ ਕੀ ਵਾਰ)

ਸਤਿਗੁਰੂ ਸਿਧ ਗੋਸਟ ਵਿਚ ਸਿਧਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਂਦੇ ਹਨ। ਸਿਧ
 ਪੁੱਛਦੇ ਹਨ ਜਗਤ ਪੈਦਾ ਕਿਸ ਬਿਧਿ ਹੁੰਦਾ ਹੈ? ਉਹ ਕਿਹੜੀ ਬਿਧਿ ਹੈ ਜਿਸ
 ਨਾਲ ਦੁਖੀ ਹੁੰਦਾ ਹੈ ਤੇ ਮਰ ਜਾਂਦਾ ਹੈ? ਸਤਿਗੁਰੂ ਉੱਤਰ ਦਿੰਦੇ ਹਨ :

ਪ੍ਰਸ਼ਨ—ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥
 ਉੱਤਰ—ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥

(ਸਿਧ ਗੋਸਟ, ਪੰਨਾ ੯੪੬)

ਜਗਤ ਚਲਾਉਣ ਲਈ ਮੈਂ ਦੀ ਲੋੜ ਹਾਂ। ਮੈਂ ਬਿਲਕੁਲ ਸੁਨ ਹੋ ਜਾਏ ਤਾਂ
 ਇਹ ਜਗਤ ਨਹੀਂ ਰਹੇਗਾ। ਨਿਸ ਪ੍ਰਯੋਜਨ ਇਥੇ ਕੁਝ ਨਹੀਂ, ਪਰਮਾਤਮਾ ਗਲਤੀਆਂ

ਨਹੀਂ ਕਰਦਾ। ਜੇ ਹਉਮੈ ਗਲਤ ਹੈ ਤਾਂ ਪਰਮਾਤਮਾ ਗਲਤ ਹੈ। ਨਹੀਂ ਸਾਨੂੰ ਵਰਤਣਾ ਨਹੀਂ ਆਇਆ। ਅਸੀਂ ਅੰਮ੍ਰਿਤ ਨੂੰ ਜ਼ਹਿਰ ਬਣਾ ਦਿੱਤਾ ਹੈ। ਹਉਮੈ ਤਾਂ ਇਕ ਪਛਾਣ ਸੀ। ਹਉਮੈ ਵਿਲੱਖਣਤਾ ਸੀ, ਸੰਸਾਰ ਚਲਾਉਣ ਵਾਸਤੇ ਸੀ। ਪਰ ਪਛਾਣ ਛੱਡ ਕੇ ਮਨੁੱਖ ਰੱਬ ਦਾ ਸ਼ਰੀਕ ਬਣ ਕੇ ਬੈਠ ਗਿਆ। ਇਹ ਗਲਤ ਹੈ। ਇਹ ਸਭ ਤੋਂ ਵੱਡਾ ਬਣ ਕੇ ਬੈਠ ਗਿਆ। ਮੈਂ ਪਛਾਣ ਹੈ ਇਹ ਤਾਂ ਠੀਕ ਸੀ, ਪਰ ਮੈਂ ਸਭ ਤੋਂ ਵੱਡਾ ਹਾਂ, ਮੇਰੇ ਵਰਗਾ ਕੋਈ ਨਹੀਂ। ਮੈਂ ਮਾਲਕ ਹਾਂ, ਸਭ ਤੋਂ ਵੱਡਾ ਮਾਲਕ ਹਾਂ। ਇਹ ਗਲਤ ਸੀ, ਇਸ ਨਾਲ ਨੁਕਸਾਨ ਹੋ ਗਿਆ ਹੈ।

ਮੇਰੀ ਮੈਂ ਮੇਰੀ ਪਛਾਣ ਹੈ। ਉਸ ਮਾਲਕ ਨੇ ਇਹ ਪਛਾਣ ਦਿੱਤੀ ਹੈ, ਸਭ ਨੂੰ ਦਿੱਤੀ ਹੈ। ਮੇਰਾ ਜੋ ਹੈ ਉਹ ਸਭ ਦਾ ਹੈ। ਸਿਰਫ਼ ਮੇਰੇ ਕੋਲ ਹੀ ਨਹੀਂ ਸਭ ਕੌਲ ਹੈ। ਮੇਰੇ ਵਰਗਾ ਕੋਈ ਨਹੀਂ ਤੇ ਮੈਂ ਆਪਣੇ ਆਪ ਨੂੰ ਆਪ ਕਾਇਮ ਕੀਤਾ ਹੈ। ਇਹ ਹਉਮੈ ਗਲਤ ਹੈ। ਪਰ ਮੈਨੂੰ ਮੇਰੇ ਵਰਗਾ ਬਣਾਇਆ ਹੈ। ਮੇਰੇ ਜੈਸਾ ਕੋਈ ਨਹੀਂ ਅਤੇ ਹਰ ਇਕ ਮਨੁੱਖ ਵਿਲੱਖਣ ਹੈ। ਕਿਸੇ ਵਰਗਾ ਕੋਈ ਨਹੀਂ ਪਰ ਇਹ ਮੇਰੀ ਕਲਾ ਨਹੀਂ, ਇਹ ਉਸਦੀ ਕਲਾ ਹੈ—

ਮੇਰੈ ਪ੍ਰਭੂ ਸਾਚੈ ਇਕ ਖੇਲੁ ਰਚਾਇਆ॥

ਕੋਇ ਨਾ ਕਿਸ ਹੀ ਜੇਹਾ ਉਪਾਇਆ॥

ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੈ।

(ਮਾਰੂ ਮ: ੩, ਪੰਨਾ ੧੦੫੬)

ਕਈ ਸੱਜਣਾਂ ਨੇ ਮੈਂ ਤੋਂ ਬਚਣ ਲਈ ਮੈਂ ਸ਼ਬਦ ਬੋਲਣਾ ਛੱਡ ਦਿੱਤਾ ਹੈ ਉਹ ਮੈਂ ਦੀ ਬਜਾਏ ਦਾਸ ਸ਼ਬਦ ਵਰਤਦੇ ਹਨ। ਦਾਸ ਏਥੇ ਗਿਆ, ਦਾਸ ਉਥੇ ਗਿਆ, ਦਾਸ ਨੇ ਏਹ ਕੀਤਾ, ਦਾਸ ਨੇ ਉਹ ਕੀਤਾ। ਇਹ ਦਾਸ ਸ਼ਬਦ ਮੈਂ ਤੋਂ ਵੀ ਖਤਰਨਾਕ ਹੈ। ਇਹ ਇਕ ਨਵਾਂ ਭਰਮ ਪੈਦਾ ਕਰ ਰਿਹਾ ਹੈ। ਦਾਸ ਦਾ ਅਰਥ ਵੀ ਮੈਂ ਹੀ ਹੋ ਗਿਆ ਹੈ, ਸੇਵਕ ਨਹੀਂ ਰਹਿ ਗਿਆ।

ਗੁਰੂ ਸਾਹਿਬ ਬਾਣੀ ਵਿਚ ਮੈਂ ਸ਼ਬਦ ਵਰਤਦੇ ਹਨ :

ਹਉ ਆਪਹੁ ਬੋਲਿ ਨਾ ਜਾਣਦਾ ਮੈਂ ਕਹਿਆ ਸਭੁ ਹੁਕਮਾਉ ਜੀਓ॥

(ਸੂਹੀ ਮ: ੫, ਗੁਣਵੰਤੀ ਪੰਨਾ ੨੬੩)

ਸਤਿਗੁਰੂ ਕਹਿਦੇ ਹਨ ਆਖ ਮੈਂ ਹਾਂ ਪਰ ਮੇਰਾ ਕੁਝ ਨਹੀਂ ਕਿਉਂਕਿ ਮੈਂ ਹੀ ਆਪਣਾ ਨਹੀਂ, ਮੈਂ ਤੇਰਾ ਹਾਂ ਸਭ ਕੁਝ ਤੇਰਾ ਹੈ। ਮੈਂ ਹਾਂ, ਮੇਰਾ ਕੁਝ ਹੈ ਤਾਂ ਤੇਰੇ ਅਗੇ ਰੱਖਣਾ ਮੁਸ਼ਕਿਲ ਹੋ ਜਾਵੇਗਾ। ਪਰ ਮੈਂ ਤੇਰਾ ਹਾਂ, ਸਭ ਕੁਝ ਤੇਰਾ ਹੈ ਤਾਂ ਸੌਂਪਣ ਲੱਗਿਆਂ ਕੋਈ ਖੇਚਲ ਨਹੀਂ ਹੋਵੇਗੀ। ਸਤਿਗੁਰੂ ਫੁਰਮਾਉਂਦੇ ਹਨ ਕਿ ਮੈਂ ਦਾ ਭਾਵ ਕਿ ਮੈਂ ਹਾਂ ਤੇ ਸੁਤੰਤਰ ਹਾਂ, ਇਹ ਬੜਾ ਲੰਮਾ ਰੋਗ ਹੈ। ਪਰ ਇਹ

ਲਾਇਲਾਜ਼ ਨਹੀਂ, ਇਸਦਾ ਦਾਰੂ ਹੈ। ਜਿਸ ਮਨੁੱਖ 'ਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ। ਇਸ ਸੰਜਮ ਪ੍ਰਹੇਜ਼ ਨਾਲ ਇਹ ਦੁੱਖ ਚਲਾ ਜਾਂਦਾ ਹੈ। ਸ਼ਬਦ ਦਾ ਭਾਵ ਹੈ—

ਕਬੀਰ ਮੇਰਾ ਮੁੜ ਮਹਿ ਕਿਛੁ ਨਹੀਂ ਜੋ ਕੁਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥

ਸੁਕਰਾਤ ਦੇ ਕੋਲ ਇਕ ਬਹੁਤ ਵੱਡਾ ਧਨਵਾਨ ਬੰਦਾ ਆਇਆ। ਆ ਕੇ ਕਹਿਣ ਲੱਗਾ ਮੈਂ ਇਸ ਸ਼ਹਿਰ ਦਾ ਸਭ ਤੋਂ ਵੱਡਾ ਬੰਦਾ ਹਾਂ ਅਤੇ ਮੇਰੇ ਕੋਲ ਸਭ ਕੁਝ ਆਪਣਾ ਹੈ, ਮੈਂ ਕਿਸੇ ਦਾ ਕੁਝ ਨਹੀਂ ਦੇਣਾ।

ਸੁਕਰਾਤ ਅੰਦਰ ਗਏ ਤੇ ਦੁਨੀਆਂ ਦਾ ਨਕਸ਼ਾ ਲੈ ਆਏ ਤੇ ਕਿਹਾ ਦੱਸੋਗੇ ਇਸ ਵਿਚ ਸਾਡਾ ਦੇਸ਼ ਕਿਥੇ ਹੈ ? ਸਾਡਾ ਸ਼ਹਿਰ ਕਿਥੇ ਹੈ ਅਤੇ ਤੁਸੀਂ ਕਿਥੇ ਹੋ ? ਉਹ ਧਨਵਾਨ ਹੈਰਾਨ ਹੋ ਗਿਆ ਕਹਿਣ ਲੱਗਾ ਏਥੇ ਤਾਂ ਮੈਂ ਨਹੀਂ ਦਿਸਦਾ। ਸੁਕਰਾਤ ਕਹਿਣ ਲੱਗਾ ਇਹ ਇਕ ਧਰਤੀ ਦਾ ਨਕਸ਼ਾ ਹੈ। ਧਰਤੀਆਂ ਬਹੁਤ ਹਨ। ਜਦੋਂ ਮੈਂ ਮੇਰੀ ਦਾ ਖਿਆਲ ਆਵੇ ਜ਼ਰਾ ਸੋਚ ਕੇ ਗੱਲ ਕਰਨੀ। ਅਤੇ ਇਹ ਨਕਸ਼ਾ ਤੁਸੀਂ ਲੈ ਹੀ ਜਾਓ। ਜੇ ਕਿਤੇ ਦੁਬਾਰਾ ਹੰਕਾਰ ਦਾ ਦੌਰਾ ਪਵੇ ਤਾਂ ਇਸ ਨਕਸੇ ਦੇ ਦਰਸ਼ਨ ਕਰ ਲੈਣੇ, ਸ਼ਾਂਤੀ ਆ ਜਾਵੇਗੀ।

ਇਕ ਅਦੀਬ ਕਹਿੰਦੇ ਹਨ ਤੂੰ ਕਿਸ ਗੱਲ ਦਾ ਹੰਕਾਰ ਕਰਦਾ ਹੈਂ ? ਹੇ ਮੁਸਾਫਰ, ਸਫਰ ਦੀ ਤਿਆਰੀ ਕਰ—

ਹਯਾਤੇ ਚੰਦ ਰੋਜ਼ਾ ਮੈਂ ਅਕੜ ਮਤ ਜ਼ੋਰੇ ਜ਼ਰ ਪਰ ਤੂ,
ਸਰਾਏ ਛਾਨੀ ਮੈਂ ਰਹਿ ਕਰ ਤੂ ਕਿਉ ਮਗਰੂਰ ਹੋਤਾ ਹੈ।
ਜਵਾਨੀ ਮੈਂ ਅਦਮ ਕੇ ਵਾਸਤੇ ਸਾਮਾਨ ਕਰ ਗਾਫਿਲ,
ਮੁਸਾਫਿਰ ਸ਼ਬ ਕੋ ਉਠਤੇ ਹੈਂ ਜੋ ਜਾਨਾ ਦੂਰ ਹੋਤਾ ਹੈ।

ਸਾਹਿਬ ਗੁਰ-ਸ਼ਬਦ ਰਾਹੀਂ ਹਉਮੈ ਨੂੰ ਜਲਾ ਦਿੰਦੇ ਹਨ :
ਮੇਰੇ ਸਾਹਿਬ ਹਉ ਕੀਤਾ ਤੇਰਾ॥ ਜਾ ਤੂ ਦੇਹਿ ਜਪੀਂ ਨਾਉ ਤੇਰਾ॥

* * *

ਤੂ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ॥

(ਆਜਾ ਮ: ੧, ਪੰਨਾ ੩੫੭)

ਸਿੱਖ ਲਈ ਸਿੱਖਿਆ ਇਹੀ ਹੈ ਕਿ ਤੂੰ ਹਉ ਨੂੰ ਹਰੀ ਦੇ ਚਰਨਾਂ ਵਿਚ ਰੱਖ ਦੇ। ਹਉ ਨਹੀਂ ਰਹੇਗੀ ਤੂੰ ਹਰੀ ਦਾ ਰੂਪ ਹੋ ਜਾਵੇਗਾ।

ਸਤਿਗੁਰੂ ਫਰਮਾਉਂਦੇ ਹਨ ਕਿ ਹਉਮੈ ਦਾ ਅਸਲਾ ਇਹੀ ਹੈ ਕਿ ਜਦੋਂ ਜੀਵਾਂ ਅੰਦਰ ਇਹ ਭਾਵ ਹੁੰਦਾ ਹੈ ਤਾਂ ਵੱਖਰੀ ਹੋਂਦ ਕਾਇਮ ਰੱਖਣ ਵਾਲੇ ਕੰਮ ਜੀਵ

ਕਰਦੇ ਹਨ। ਇਸ ਹਉਮੈ ਦੇ ਇਹੀ ਬੰਧਨ ਹਨ ਕਿ ਜਨਮ ਮਰਨ ਦਾ ਗੋੜ ਨਹੀਂ ਮੁੱਕਦਾ। ਜੀਵ ਵਾਰ-ਵਾਰ ਜੂਨਾਂ ਵਿਚ ਪੈਂਦੇ ਹਨ। ਫਿਰ ਇਹ ਹਉਮੈ ਦਾ ਵਖੇਵਾ ਕਿਥੋਂ ਪੈਦਾ ਹੁੰਦਾ ਹੈ ਤੇ ਕਿਸ ਬਿਧਿ ਨਾਲ ਇਹ ਮੁੱਕ ਸਕਦਾ ਹੈ। ਇਹ ਹਉਮੈ ਦਾ ਭਾਵ ਬੜਾ ਲੰਮਾ ਰੋਗ ਹੈ ਪਰ ਇਸਦਾ ਦਾਰੂ ਵੀ ਹੈ। ਕਿਸ ਬਿਧਿ ਵਿਚ ਇਸਦਾ ਦਾਰੂ ਹੈ, ਉਹ ਬਿਧੀ ਕੀ ਹੈ? ਜੇ ਪੜ੍ਹੀ ਕਿਰਪਾ ਕਰੇ ਤਾਂ ਜੀਵ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ। ਇਸ ਸ਼ਬਦ ਦੀ ਕਮਾਈ, ਇਸ ਢੰਗ ਨਾਲ ਹਉਮੈ ਦਾ ਦੁੱਖ ਜੀਵਨ ਵਿਚੋਂ ਚਲਾ ਜਾਂਦਾ ਹੈ।

ਇਹ ਜੀਵ ਆਪਣਾ ਮੂਲ ਮੁੱਢ ਅਰੰਭਤਾ ਨੂੰ ਵੇਖਦਾ ਹੈ। ਜਾਂ ਫਿਰ ਆਪਣਾ ਅੰਤ ਵੇਖਦਾ ਹੈ ਤਾਂ ਹਉਮੈ ਮੁੱਕਦੀ ਹੈ। ਪਰ ਇਹ ਆਦਿ ਤੇ ਅੰਤ ਵੀ ਸਤਿਗੁਰੂ ਦੇ ਸ਼ਬਦ ਵਿਚੋਂ ਹੀ ਦਿਸਦਾ ਹੈ। ਸਤਿਗੁਰੂ ਫੁਰਮਾਉਂਦੇ ਹਨ—

ਪ੍ਰਭ ਜੀ ਮੋਹਿ ਕਵਨੁ ਅਨਾਖੁ ਬਿਚਾਰਾ ॥

ਕਵਨ ਮੂਲ ਤੇ ਮਾਨੁਖ ਕਰਿਆ ਇਹੁ ਪਰਤਾਪੁ ਤੁਹਾਰਾ ॥

(ਸਾਰੰਗ ਮ: ੫, ਪੰਨਾ ੧੨੨੦)

ਮਾਈ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ।

ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸ਼ਟੇਹ।

(ਬਿਲਾਵਲ ਮ: ੫, ਪੰਨਾ ੯੧੨)

ਕਬੀਰਾ ਪੁਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ।

ਦਿਵਸ ਚਾਰਿ ਕੌ ਪੇਖਣਾ ਅੰਤਿ ਖੇਹ ਕੀ ਖੇਹ।

(ਪੰਨਾ ੧੩੨੮)

ਜੀਵਨ ਵਿਚੋਂ ਹੰਕਾਰ ਦੀ ਧੁੰਦ ਪਾਸੇ ਹੁੰਦਿਆਂ ਹੀ ਕਰਤਾਰ ਸੂਰਜ ਦੇ ਦਰਸ਼ਨ ਹੁੰਦੇ ਹਨ ਤੇ ਜੀਵਨ ਪ੍ਰਕਾਸ਼ ਨਾਲ ਭਰ ਜਾਂਦਾ ਹੈ।

❻ ❻ ❻

ਮ: ੨ ॥ ਜੋਗ ਸਬਦੇ ਗਿਆਨ ਸਬਦੇ ਬੇਦ ਸਬਦੇ ਬ੍ਰਹਮਣਹ ॥
 ਖੜੀ ਸਬਦੇ ਸੂਰ ਸਬਦੇ ਸੂਦ ਸਬਦੇ ਪਰਾਕ੍ਰਿਤਹ ॥
 ਸਰਬ ਸਬਦੇ ਏਕ ਸਬਦੇ ਜੇ ਕੋ ਜਾਣੈ ਭੇਉ ॥
 ਨਾਨਕੁ ਤਾਕਾ ਦਾਸ ਹੈ ਸੋਈ ਨਿਰਜਨ ਦੇਉ ॥

(ਆਸਾ ਕੀ ਵਾਰ, ਪੰਨਾ ੪੬੩)

ਪੁਰਾਤਨ ਪਰੰਪਰਾ ਜੋ ਵਰਨ ਵੰਡ 'ਤੇ ਖੜ੍ਹੀ ਸੀ ਉਹ ਇਹ ਕਹਿੰਦੀ ਸੀ ਕਿ ਜੋਗੀ ਦਾ ਧਰਮ ਹੈ ਗਿਆਨ ਪ੍ਰਾਪਤ ਕਰਨਾ। ਬ੍ਰਾਹਮਣ ਦਾ ਧਰਮ ਹੈ ਵੇਦ ਪੜ੍ਹਨਾ ਤੇ ਵਿਚਾਰਨਾ। ਖੜੀ ਦਾ ਧਰਮ ਹੈ ਸੂਰਮਿਆਂ ਵਾਲੇ ਕਰਮ ਕਰਨੇ, ਸੂਰਬੀਰ ਹੋਣਾ। ਅਤੇ ਸੂਦਾਂ ਦਾ ਧਰਮ ਹੈ ਦੂਸਰੇ ਵਰਨਾਂ ਦੀ ਸੇਵਾ ਕਰਨੀ। ਪਰ ਸਤਿਗੁਰੂ ਇਸ ਵੰਡ ਨਾਲ ਸਹਿਮਤ ਨਹੀਂ, ਕਿਉਂਕਿ ਜ਼ਰੂਰੀ ਨਹੀਂ ਹਰ ਜੋਗੀ ਦਾ ਚੇਲਾ ਅਰੋਂ ਉਨਾਂ ਹੀ ਗਿਆਨਵਾਨ ਹੋਵੇਗਾ। ਐਸਾ ਵੇਖਿਆ ਗਿਆ ਹੈ ਕਿ ਗਿਆਨਵਾਨ ਗੁਰੂਆਂ ਦਾ ਨਾਂ ਵੇਚ-ਵੇਚ ਕੇ ਅਗਿਆਨੀ ਚੇਲੇ ਖਾ ਰਹੇ ਹਨ। ਬ੍ਰਾਹਮਣਾਂ ਦੇ ਘਰ ਉਹ ਬੱਚੇ ਪੈਦਾ ਹੋ ਸਕਦੇ ਹਨ ਅਤੇ ਹੋਏ ਹਨ ਜਿਨ੍ਹਾਂ ਦਾ ਵੇਦ ਪਾਠ ਨਾਲ ਕੋਈ ਵਾਹ ਨਹੀਂ ਸੀ। ਐਸੀ ਉਨ੍ਹਾਂ ਦੀ ਰੁਚੀ ਨਹੀਂ ਸੀ। ਛੜੀਆਂ ਦੇ ਘਰ ਡਰਾਕਲ ਬੱਚੇ ਪੈਦਾ ਹੋਏ ਹਨ। ਸੂਦਾਂ ਦੇ ਘਰ ਰਵਿਦਾਸ, ਕਬੀਰ ਤੇ ਨਾਮਦੇਵ ਵਰਗੇ ਬ੍ਰਹਮ ਗਿਆਨੀ ਪੈਦਾ ਹੋਏ ਅਤੇ ਭੀਲਾਂ ਦੇ ਘਰ ਏਕਲਵਜ ਵਰਗਾ ਬਹਾਦਰ ਪੈਦਾ ਹੋਇਆ।

ਭੀਲਾਂ ਸੂਦਰਾਂ ਦੇ ਘਰ ਭੀਲਣੀ ਵਰਗੀ ਬ੍ਰਹਮ ਗਿਆਨੀ ਤੇ ਪ੍ਰੇਮੀ ਔਰਤ ਪੈਦਾ ਹੋਈ। ਬਾਲਮੀਕ ਵਰਗਾ ਬਹਾਦਰ ਤੇ ਬ੍ਰਹਮ ਰਿਸ਼ੀ ਪੈਦਾ ਹੋਇਆ। ਇਸ ਲਈ ਗੁਰੂ ਅੰਗਰ ਦੇਵ ਜੀ ਦੀ ਦਿਸ਼ਟੀ ਵਿਚ ਸ਼ੁਭ ਗੁਣ ਕਿਸੇ ਜਾਤ ਵਰਨ ਦੇ ਮੁਹਤਾਜ ਨਹੀਂ। ਸਤਿਗੁਰੂ ਧਰਮ ਸਭ ਦਾ ਮੰਨਦੇ ਹਨ। ਸਾਰੇ ਮਨੁੱਖਾਂ ਦਾ ਇਕ

ਹੀ ਧਰਮ ਹੈ ਕਿ ਉਹ ਧਰਮੀ ਬਣਨ। ਸਿਮਰਨ ਸੇਵਾ ਕਰਨ। ਸੇਵਾ ਸਿਮਰਨ ਦਾ ਜੋੜ ਹੀ ਮਨੁੱਖ ਨੂੰ ਧਰਮੀ ਬਣਾਉਂਦਾ ਹੈ। ਸਤਿਗੁਰੂ ਚਾਹੁੰਦੇ ਹਨ ਹਰ ਸੂਦਰ ਵੀ ਸਿਮਰਨ ਕਰੇ ਅਤੇ ਹਰ ਬ੍ਰਾਹਮਣ ਵੀ ਸੇਵਾ ਕਰੇ। ਹਰ ਛੜੀ ਵੀ ਬ੍ਰਾਹਮ ਗਿਆਨੀ ਹੋਵੇ। ਜਦੋਂ ਤੀਰਥਾਂ ਤੇ ਗੁਰੂ ਗੋਬਿੰਦ ਸਿੰਘ ਨੂੰ ਬਚਪਨ ਵਿਚ ਹੀ ਪੁੱਛਿਆ ਗਿਆ ਕਿ ਗੁਰੂ ਛੜੀ ਹੋ ਕੇ ਪੂਜਾ ਕਿਉਂ ਕਰਵਾਉਂਦੇ ਹਨ ਤਾਂ ਸਤਿਗੁਰਾਂ ਕਿਹਾ ਸੀ ਕੀ ਰਾਮ ਤੇ ਕਿਸ਼ਨ ਜੀ ਖੜੀ ਸਨ ਜਾਂ ਬ੍ਰਾਹਮਣ ਸਨ।

ਸਤਿਗੁਰੂ ਫੁਰਮਾਉਂਦੇ ਹਨ ਕਿ ਜੇ ਕੋਈ ਮਨੁੱਖ ਇਸ ਭੇਦ ਨੂੰ ਸਮਝ ਲਵੇ ਉਹ ਭੇਦ ਕਿਹੜਾ ਹੈ ਕਿ ਹਰ ਮਨੁੱਖ ਮਨੁੱਖੀ ਗੁਣਾਂ ਦਾ ਅਧਿਕਾਰੀ ਹੈ। ਮਨੁੱਖ ਬ੍ਰਾਹਮ ਵਿਚਾਰ ਕਰ ਸਕਦਾ ਹੈ ਤਾਂ ਹਰ ਇਕ ਮਨੁੱਖ ਕਰੇ। ਮਨੁੱਖ ਜੇ ਸੂਰਬੀਰ ਹੋ ਸਕਦਾ ਹੈ ਤਾਂ ਹਰ ਮਨੁੱਖ ਹੋਵੇ। ਮਨੁੱਖ ਜੇ ਵਪਾਰ ਕਰ ਸਕਦਾ ਹੈ ਤਾਂ ਹਰ ਮਨੁੱਖ ਕਰੇ। ਮਨੁੱਖ ਜੇ ਸੇਵਾ ਕਰ ਸਕਦਾ ਹੈ ਤਾਂ ਹਰ ਇਕ ਮਨੁੱਖ ਸੇਵਾ ਕਰੇ।

ਤੁਲਸੀ ਨੇ ਇਕ ਦੋਹਰਾ ਲਿਖਿਆ ਹੈ—

ਜਨਨੀ ਜਨੈ ਤਾਂ ਭਗਤ ਜਨ ਕੈ ਦਾਤਾ ਕੈ ਸੂਰ ॥
ਨਹੀ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ ॥

ਤੁਲਸੀ ਅਨੁਸਾਰ ਮਨੁੱਖ ਵਿਚ ਤਿੰਨਾਂ ਵਿਚੋਂ ਇਕ ਗੁਣ ਜ਼ਰੂਰ ਹੋਣਾ ਚਾਹੀਦਾ ਹੈ। ਜਾਂ ਦਾਨੀ ਹੋਵੇ ਜਾਂ ਸੂਰਮਾ ਹੋਵੇ ਜਾਂ ਫਿਰ ਭਗਤ ਹੋਵੇ। ਤੁਲਸੀ ਤਿੰਨਾਂ ਗੁਣਾਂ ਨੂੰ ਵੱਖ-ਵੱਖ ਵੰਡਦਾ ਹੈ। ਪਰ ਸਤਿਗੁਰੂ ਇਕ ਮਨੁੱਖ ਵਿਚ ਸਾਰੇ ਹੀ ਗੁਣ ਚਾਹੁੰਦੇ ਹਨ। ਸਿਰਫ ਐਸਾ ਕਿਹਾ ਹੈ ਗੁਣ ਦਾ ਗਾਹਕ ਬਣ। ਜਿੱਥੋਂ ਵੀ ਗੁਣ ਮਿਲਣ ਗ੍ਰਹਿਣ ਕਰ। ਅਵਗੁਣਾਂ ਨੂੰ ਛੱਡਣਾ ਹੈ, ਗੁਣ ਧਾਰਨ ਕਰਨੇ ਹਨ।

ਗੁਣਾਂ ਕਾ ਹੋਵੈ ਵਾਸੂਲਾ ਕਢਿ ਵਾਸੂ ਲਈਜੈ ॥
ਜੇ ਗੁਣ ਹੋਵਨਿ ਸਾਜਨਾ ਮਿਲਿ ਸਾਂਝ ਕਰੀਜੈ ॥
ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲਾਏ ॥

(ਸੂਹੀ ਮ: ੪, ਪੰਨਾ ੨੬੬)

ਸਤਿਗੁਰਾਂ ਨੇ ਸਮੇਂ ਦੇ ਵਿਦਵਾਨ ਅਤੇ ਸੰਗੀਤਕਾਰ ਕਵੀ ਜਨ ਇਕੱਠੇ ਕੀਤੇ ਜੋ ਰਚਨਾਵਾਂ ਰਚਦੇ ਸਨ, ਪੁਰਾਤਨ ਗ੍ਰੰਥਾਂ ਦੇ ਉਲਥੇ ਕਰਦੇ ਸਨ। ਉਨ੍ਹਾਂ ਨੇ ਮਹਾਨ ਸੂਰਬੀਰ ਜੋ ਸ਼ਸਤ੍ਰ ਵਿੱਦਿਆ ਦੇ ਮਾਹਰ ਸਨ, ਘੋੜ ਸਵਾਰ ਸਨ, ਉਹ ਰੱਖੇ। ਸਿੱਖਿਆ ਲੈਣ ਵਾਲੇ ਵਿੱਦਿਆ ਵੀ ਪੜ੍ਹਦੇ ਸਨ, ਕੀਰਤਨ ਵੀ ਸਿੱਖਦੇ ਸਨ। ਕਵਿਤਾ ਸਿੱਖਦੇ ਸਨ। ਘੋੜ ਸਵਾਰੀ ਸਿੱਖਦੇ ਸਨ। ਸ਼ਸਤ੍ਰ ਚਲਾਉਣੇ ਸਿੱਖਦੇ ਸਨ। ਸਿੱਖਾਂ ਵਿਚ ਤਨ ਮਨ ਧਨ ਸਭ ਕੁਝ ਦੇਣ ਵਾਲੇ ਸਨ। ਸਿੱਖਾਂ ਵਿਚ ਉਹ ਸਾਰੇ ਗੁਣ ਸਨ ਜੋ ਇਕ ਪੂਰਨ ਮਨੁੱਖ ਵਿਚ ਹੋਣੇ ਚਾਹੀਦੇ ਹਨ।

ਜਿੱਥੇ ਵਰਨਵੰਡ ਅਨੁਸਾਰ ਆਪਣੇ ਕਿੱਤੇ ਤੋਂ ਬਿਨਾਂ ਹੋਰ ਕਿਸੇ ਕੰਮ ਨੂੰ ਹੱਥ ਪਾਉਣਾ ਧਾਰਮਿਕ ਅਪਰਾਧ ਸਮਝਿਆ ਜਾਂਦਾ ਸੀ। ਸਰਬ ਕਲਾ ਕੇ ਗਿਆਤਾ ਸਤਿਗੁਰੂ ਨੇ ਸਿੱਖਾਂ ਨੂੰ ਸਮਝਾ ਦਿੱਤਾ ਕਿ ਉਹ ਦਿਨ ਬਤੀਤ ਹੋ ਗਏ ਹਨ ਜਦੋਂ ਆਖਿਆ ਜਾਂਦਾ ਸੀ ਕਿ ਜੋਗੀ ਸਿਰਫ਼ ਗਿਆਨ ਪੈਦਾ ਕਰੇ। ਬ੍ਰਾਹਮਣ ਵੇਦ ਪੜ੍ਹੇ। ਛੜ੍ਹੀ ਲੜ੍ਹੇ, ਸੂਦਰ ਸੇਵਾ ਕਰੇ। ਨਹੀਂ ਹੁਣ ਲੋੜ ਅਨੁਸਾਰ ਜਿਹੜੀ ਸੇਵਾ ਮਿਲੇ, ਸਿੱਖ ਖਿੜੇ ਮੱਥੇ ਕਰੇ।

ਸਿਮਰਨ ਹਰ ਇਕ ਦਾ ਅਧਿਕਾਰ ਹੈ ਉਹ ਕਰੇ। ਬ੍ਰਾਹਮਣ ਨੇ ਮਰਯਾਦਾ ਬਣਾ ਦਿੱਤੀ ਸੀ ਸੂਦਰ ਵੇਦ ਨਾ ਪੜ੍ਹੇ ਨਾ ਸੁਣੋ। ਜੇ ਸੁਣੇ ਤਾਂ ਕੰਨਾਂ ਵਿਚ ਸਿੱਕਾ ਢਾਲ ਕੇ ਪਾਇਆ ਜਾਏ। ਜੇ ਵੇਦ ਪੜ੍ਹੇ ਤਾਂ ਜੁਬਾਨ ਕਟ ਦਿੱਤੀ ਜਾਏ। ਕਬੀਰ ਸਾਹਿਬ ਨੇ ਕਹਿ ਦਿੱਤਾ :

ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਭੁ ਲਾਇ॥

ਕਹੁ ਕਬੀਰ ਸੰਸਾ ਨਹੀਂ ਅੰਤਿ ਪਰਮਗਤਿ ਪਾਇ॥

(ਗਊੜੀ ਕਬੀਰ ਜੀ, ਪੰਨਾ ੩੩੫)

ਇਸ ਲਈ ਸਾਰਿਆਂ ਲਈ ਇਹੀ ਧਰਮ ਹੈ ਕਿ—

ਸਰਬ ਧਰਮ ਮਹਿ ਸ੍ਰੇਸ਼ਟ ਧਰਮ॥

ਹਰਿ ਕੋ ਨਾਮੁ ਜਪਿ ਨਿਰਮਲ ਕਰਮ॥

(ਸੁਖਮਨੀ, ਪੰਨਾ ੨੬੬)

❻ ❻ ❻

ਮ: ੨ ॥ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
 ਆਤਮਾ ਬਾਸ ਦੇਵਸਿ ਜੇਕੋ ਜਾਣੈ ਭੇਉ ॥
 ਨਾਨਕੁ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ ॥

ਸਤਿਗੁਰੂ ਫੁਰਮਾਉਂਦੇ ਹਨ ਕਿ ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦੀ ਆਤਮਾ ਹੈ। ਦੇਵਤਿਆਂ ਦੇ ਦੇਵਤਿਆਂ ਦੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੀ ਆਤਮਾ ਦਾ ਭੇਦ ਜਾਣ ਲੈਂਦਾ ਹੈ, ਸਤਿਗੁਰੂ ਕਹਿੰਦੇ ਹਨ ਮੈਂ ਉਸ ਮਨੁੱਖ ਦਾ ਦਾਸ ਹਾਂ। ਉਹ ਨਿਰਲੇਪ ਪ੍ਰਭੂ ਦਾ ਰੂਪ ਹੈ।

ਮਨੁੱਖ ਇਕ ਅਕਾਲ ਪੁਰਖ ਨੂੰ ਭੁੱਲ ਕੇ ਅਨੇਕਾਂ ਸ਼ਕਤੀਆਂ ਦਾ ਪੁਜਾਰੀ ਬਣ ਗਿਆ ਸੀ। ਸਾਡੇ ਦੇਸ਼ ਵਿਚ ਸਭ ਤੋਂ ਨਖਿਧ ਆਤਮਾਵਾਂ ਭੂਤਾਂ ਪ੍ਰੇਤਾਂ ਦੀਆਂ ਮੰਨੀਆਂ ਗਈਆਂ। ਉਸ ਤੋਂ ਉਪਰ ਦਾਨਵ ਸਨ, ਯੱਖ ਸਨ। ਦੇਵ ਰੂਹਾਂ ਵਿਚ ਵੀ ਨੀਵੀਆਂ ਆਤਮਾਵਾਂ, ਫਿਰ ਉੱਤਾਂ ਆਤਮਾਵਾਂ, ਫਿਰ ਦੇਵਤਿਆਂ ਦੇ ਦੇਵਤੇ ਬ੍ਰਹਮਾ ਬਿਸ਼ਨ ਮਹੋਸੂਸ ਸਨ। ਸ਼ਿਵ ਨੂੰ ਸੁਗ ਸ਼ਿਵ ਕਿਹਾ ਗਿਆ, ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਅਮਰ ਕਹਿ ਕੇ ਪੂਜਿਆ ਗਿਆ। ਚੌਪਈ ਜੋ ਰੋਜ਼ਾਨਾ ਪੜ੍ਹਦੇ ਹਾਂ ਉਸ ਵਿਚ ਲਿਖਿਆ ਹੈ—

ਮਹਾਦੇਵ ਕੇ ਕਹਤ ਸਦਾ ਸ਼ਿਵ। ਨਿਰੰਕਾਰ ਕਾ ਚੀਨਤ ਨਹਿ ਭਿਵ।

ਆਪ ਆਪਨੀ ਬੁਧ ਹੈ ਜੇਤੀ। ਬਰਨਤ ਭਿੰਨ ਭਿੰਨ ਭੁਹਿ ਤੇਤੀ।

ਭੁਮਰਾ ਲਖਾ ਨਾ ਜਾਇ ਪਸਾਰਾ। ਕਿਹ ਬਿਧਿ ਸਜਾ ਪ੍ਰਭਮ ਸੰਸਾਰਾ।

ਅਵਤਾਰਾਂ ਨੂੰ ਕਿਤੇ ਅੰਸ਼ ਅਵਤਾਰ ਕਿਹਾ। ਕੋਈ ਬਾਰਾਂ ਕਲਾਂ, ਕੋਈ ਸੋਲਾਂ ਕੋਈ ਚੌਦਾਂ। ਤੇ ਕਿਹਾ ਇਹ ਆਪ ਭਗਵਾਨ ਆਇਆ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਬੜਾ ਸੁੰਦਰ ਲਿਖਿਆ ਹੈ—

ਹਿੰਦੂ ਕਹਤ ਜਿਨ੍ਹੇ ਅਵਤਾਰੁ॥

ਪ੍ਰਮੇਸ਼ੁਰ ਤਨ ਧਰੇ ਸਾਰੁ॥

ਪਰਮੇਸ਼ੁਰ ਬੱਧ ਪੂਜਤ ਮਾਨਤੁ॥

ਭਜਨ ਧਿਆਨ ਉਨਹੀ ਕਾ ਠਾਨਤੁ॥

ਸਿਖ ਉਨ੍ਹੇ ਪਰਮੇਸ਼ੁਰ ਨਾ ਮਾਨੈ॥

ਪਰਮੇਸਰ ਕੇ ਸੇਵਕ ਜਾਨੈ॥

ਸਤਿਗੁਰੂ ਉਸ ਪਰਮਾਤਮਾ ਨੂੰ ਇਨਾ ਸੀਮਤ ਨਹੀਂ ਮੰਨਦੇ ਕਿ ਉਹ ਕੇਵਲ ਇਕ ਸਰੀਰ ਤਕ ਸੀਮਤ ਹੋਵੇ, ਕੇਵਲ ਇਕ ਥਾਂ 'ਤੇ ਹੀ ਹੋਵੇ, ਆਮ ਮਨੁੱਖ ਵਾਂਗ ਹੋਵੇ। ਸਤਿਗੁਰੂ ਫੁਰਮਾਉਂਦੇ ਹਨ—

ਹਸਤ ਕੀਟ ਕੇ ਬੀਚ ਸਮਾਨਾ॥ ਰਾਵ ਰੰਕ ਜਿਹ ਇਕਸਰ ਜਾਨਾ॥

ਸਭ ਕੋ ਕਾਲ ਸਭਨ ਕੋ ਕਰਤਾ॥ ਰੋਗ ਸੋਗ ਦੇਖਨ ਕੋ ਹਰਤਾ॥

ਉਹ ਪਰਮਾਤਮਾ ਤਾਂ ਐਸਾ ਹੈ ਜਿਵੇਂ ਨਦੀ ਤੋਂ ਲਹਿਰਾਂ ਉਠਦੀਆਂ ਹਨ। ਨਦੀ ਨੂੰ ਲਹਿਰਾਂ ਪੈਦਾ ਕਰਨ ਲਈ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਕੋਈ ਜਤਨ ਨਹੀਂ ਕਰਨਾ ਪੈਂਦਾ, ਸੁਤੇ ਹੀ ਲਹਿਰਾਂ ਉਠਦੀਆਂ ਹਨ।

ਏਸੇ ਤਰ੍ਹਾਂ ਉਸ ਪ੍ਰਭੂ ਤੋਂ ਜੀਵ ਪੈਦਾ ਹੁੰਦੇ ਹਨ, ਲੀਣ ਹੁੰਦੇ ਹਨ।

ਜੈਸੇ ਏਕ ਨੱਦ ਤੇ ਤਰੰਗ ਕੋਟ ਉਪਜਤ ਹੈ।

ਪਾਨ ਕੇ ਤਰੰਗ ਸਡੈ ਪਾਨ ਹੀ ਕਹਾਹਿਗੇ।

ਤੈਸੇ ਬਿਸੂ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ,

ਤਾਹੀ ਤੇ ਉਪਜ ਸਡੈ ਤਾਹੀ ਮੈ ਸਮਾਹਿਗੇ॥

ਉਸ ਬੇਅੰਤ ਪ੍ਰਭੂ ਨੂੰ ਸੀਮਤ ਕਰ ਕੇ ਵਰਣਨ ਕਰਨਾ ਸ਼ਰਧਾ ਨਹੀਂ ਸਗੋਂ ਇਕ ਅਗਿਆਨਤਾ ਹੈ। ਭਾਈ ਗੁਰਦਾਸ ਜੀ ਤਾਂ ਕਹਿੰਦੇ ਹਨ—

ਜਾਨਤ ਹੈ ਉਸਤਤ ਅਰ ਕਰਤ ਹੈ ਨਿੰਦਾ ਮੁੜ

ਐਸੇ ਹੀ ਅਗਧੇ ਤੇ ਮੌਨ ਸੁਖਦਾਈ ਹੈ।

ਉਹ ਏਨਾ ਬੇਅੰਤ ਹੈ ਕਿ ਉਸ ਦਾ ਪਾਰਾਵਾਰ ਨਹੀਂ। ਉਹ ਅਲੇਖ ਹੈ, ਪਰ ਜਿਨ੍ਹਾਂ ਬੰਦਿਆਂ ਨੂੰ ਆਪਣੇ ਗਿਆਨ ਦਾ ਗੁਮਾਨ ਸੀ ਕੋਈ ਗੱਲ ਵੀ ਕੋਈ ਪੁੱਛੇ ਉਹ ਕਹਿੰਦੇ ਸਨ ਅਸੀਂ ਜਾਣਦੇ ਹਾਂ। ਬਲਕਿ ਅਸੀਂ ਹੀ ਠੀਕ ਜਾਣਦੇ ਹਾਂ। ਬਾਕੀ ਸਭ ਗਲਤ ਜਾਣਦੇ ਹਨ। ਐਸੇ ਬੰਦਿਆਂ ਲਈ ਕਿਤੇ ਵੀ ਅਸਚਰਜ ਨਹੀਂ। ਉਹ ਤਾਂ ਹਰ ਚੀਜ਼ ਦੀ ਪਰਿਭਾਸ਼ਾ ਕਰਦੇ ਹਨ। ਉਨ੍ਹਾਂ ਵਿਆਖਿਆ ਕਰ ਦਿੱਤੀ ਕਿ ਆਮ ਬੰਦਿਆਂ ਦੀਆਂ ਦੋ ਬਾਹਵਾਂ ਹਨ। ਭਗਵਾਨ ਨੂੰ ਉਨ੍ਹਾਂ ਚਾਰ ਬਾਹਵਾਂ ਲਗਾ ਦਿੱਤੀਆਂ। ਆਮ ਔਰਤਾਂ ਦੀਆਂ ਦੋ ਬਾਹਵਾਂ ਹਨ, ਦੇਵੀ ਨੂੰ ਜ਼ਿਆਦਾ ਲਗਾ ਦਿੱਤੀਆਂ ਇਹ ਤਾਂ ਇਕ ਕਲਪਨਾ ਸੀ ਪਰ ਕਲਪਨਾ ਵੀ ਸੀਮਤ ਹੈ। ਵੱਡੀ

ਕਲਪਨਾ ਕਰਨ ਵਾਲੇ ਗਿਆਨਵਾਨ ਬਣ ਕੇ ਬੈਠ ਗਏ। ਜਿਆਦਾ ਜਾਣਦੇ ਸਨ ਪਰ ਸਭ ਕੁਝ ਨਹੀਂ ਸਨ ਜਾਣਦੇ। ਇਕ ਬੜਾ ਸੁੰਦਰ ਦਿਸ਼ਟਾਂਤ ਹੈ—

ਇਕ ਛੋਟਾ ਬੱਚਾ ਇਨਾਮ ਲੈ ਕੇ ਆਇਆ। ਮਾਤਾ ਨੂੰ ਕਿਹਾ ਅੱਜ ਟੀਚਰ ਨੇ ਪੁੱਛਿਆ ਸੀ ਗਾਂ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਹਨ। ਮੈਂ ਕਿਹਾ ਤਿੰਨ ਤੇ ਮੈਨੂੰ ਪਹਿਲਾ ਇਨਾਮ ਮਿਲ ਗਿਆ। ਮਾਂ ਹੈਰਾਨ ਹੋਈ ਕਿ ਜਵਾਬ ਗਲਤ ਹੈ। ਉਹ ਟੀਚਰ ਕੋਲ ਗਈ। ਕਹਿਣ ਲੱਗੀ ਬੱਚੇ ਨੇ ਜਵਾਬ ਗਲਤ ਦਿੱਤਾ ਹੈ। ਤੁਸੀਂ ਇਨਾਮ ਦੇ ਦਿੱਤਾ ਹੈ। ਟੀਚਰ ਨੇ ਕਿਹਾ ਅਸਲ ਵਿਚ ਸਾਰੇ 30 ਬੱਚੇ ਹਨ। 10 ਨੇ ਕਿਹਾ ਹੈ ਸਾਨੂੰ ਪਤਾ ਨਹੀਂ, 10 ਨੇ ਕਿਹਾ ਹੈ ਇਕ ਲੱਤ, 9 ਨੇ ਕਿਹਾ ਦੋ ਲੱਤਾਂ। ਇਸ ਇਕੱਲੇ ਨੇ ਕਹਿ ਦਿੱਤਾ ਗਾਂ ਦੀਆਂ ਤਿੰਨ ਲੱਤਾਂ। ਸੋ ਸਭ ਤੋਂ ਅੱਗੇ ਇਹ ਹੀ ਸੀ ਮੈਂ ਪਹਿਲਾ ਇਨਾਮ ਇਸਨੂੰ ਦੇ ਦਿੱਤਾ ਹੈ।

ਗਾਂ ਦੀਆਂ ਲੱਤਾਂ ਤਾਂ ਕੋਈ ਚਾਰ ਕਹਿ ਵੀ ਦੇਵੇ। ਤਿੰਨ ਤੋਂ ਅੱਗੇ ਚਾਰ ਹਨ ਪਰ ਪਰਮਾਤਮਾ ਬਾਰੇ ਕੌਣ ਜਾਣੇਗਾ। ਬਸ ਜਿਸਨੇ ਤਿੰਨ ਕਹਿ ਦਿੱਤਾ ਸਾਨੂੰ ਪਤਾ ਨਹੀਂ ਸੀ ਅਸੀਂ ਕਹਿ ਦਿੱਤਾ ਇਹ ਮਹਾਨ ਵਿਦਵਾਨ ਹੈ।

ਪਰ ਜਿਨ੍ਹਾਂ ਈਮਾਨਦਾਰ ਤੇ ਸਚਿਆਰ ਵਿਦਵਾਨਾਂ ਨੇ ਜੀਵਨ ਦੇ ਰਹਸ਼ਨੂੰ ਮਾਣਿਆ ਹੈ ਉਨ੍ਹਾਂ ਕਹਿ ਦਿੱਤਾ ਹੈ ਕਿ ਮਾਣਿਆ ਜਾ ਸਕਦਾ ਹੈ, ਜਾਣਿਆ ਨਹੀਂ ਜਾ ਸਕਦਾ। ਜਿਉਂ-ਜਿਉਂ ਅੱਗੇ ਗਏ ਹਾਂ, ਸਿਰਫ ਅਗਿਆਨਤਾ ਦੇ ਵਿਸ਼ਾਲ ਘੇਰੇ ਨੂੰ ਵੇਖਿਆ ਹੈ—

ਹਮ ਨੇ ਜਾਨਾ ਥਾ ਕਿ ਇਲਮ ਸੇ ਕੁਝ ਜਾਨੋਂਗੇ
ਜਾਨਾ ਤੋ ਯੇ ਜਾਨਾ ਕਿ ਨਾ ਜਾਨਾ ਕੁਛ ਭੀ।

ਉਸਨੂੰ ਬੇਅੰਤ ਬੇਅੰਤ ਕਹਿੰਦੇ ਇਥੇ ਤੱਕ ਪੁੱਜ ਗਏ ਕਿ ਬੇਅੰਤ ਆਤਮਾਵਾਂ ਹਨ ਪਰ ਸਾਰੀਆਂ ਆਤਮਾਵਾਂ ਦੀ ਆਤਮਾ ਪਰਮ ਆਤਮਾ ਪਰਮਾਤਮਾ ਤੂੰ ਹੈਂ। ਤੇਰੀ ਉਪਮਾ ਕਰਦੇ ਹਾਂ ਪਰ ਆਖੀ ਨਹੀਂ ਜਾ ਸਕਦੀ। ਇੰਨਾ ਨਹੀਂ ਕਹਿ ਸਕਦੇ ਕਿ ਇਸ ਤੋਂ ਅੱਗੇ ਉਪਮਾ ਕੋਈ ਨਹੀਂ।

ਉਪਮਾ ਕਰਨ ਵਾਲੇ ਬ੍ਰਹਮਾ ਵਿਸ਼ਨੂੰ ਸ਼ਿਵ ਤੱਕ ਪੁੱਜ ਗਏ। ਸਤਿਗੁਰੂ ਕਹਿੰਦੇ ਹਨ ਕਿ—

ਕੋਟਿ ਮਹੇਸੂ ਉਪਾਇ ਸਮਾਇ ॥
ਕੋਟਿ ਬ੍ਰਹਮੇ ਜਗ ਸਾਜਣ ਲਾਇ ॥
ਐਸੇ ਧਣੀ ਗੋਬਿੰਦੁ ਹਮਾਰਾ ॥
ਬਰਨਿ ਨ ਸਾਕਉ ਗੁਣ ਬਿਸਥਾਰਾ ॥

(ਭੈਰਉ ਮ: ੫, ਪੰਨਾ ੧੧੫੬)

ਸਤਿਗੁਰੂ ਅੰਗਦ ਦੇਵ ਜੀ ਇਸ ਸਲੋਕ ਵਿਚ ਫੁਰਮਾਉਂਦੇ ਹਨ ਕਿ ਮੈਂ ਉਸ
ਮਨੁੱਖ ਦਾ ਸੇਵਕ ਹਾਂ ਜਿਹੜਾ ਇਹ ਸਮਝ ਲਵੇ ਕਿ ਸਭ ਦਾ ਮੁੱਢ ਉਹੋ ਹੈ, ਉਸਤੋਂ
ਅੱਗੇ ਕੁਝ ਨਹੀਂ।

ਤੂ ਪੇਣੁ ਸਾਖ ਤੇਰੀ ਕੁਲੀ॥
ਤੂ ਸੂਖਮੁ ਹੋਆ ਅਸਥੂਲੀ॥
ਤੂ ਜਲਨਿਧਿ ਤੂ ਫੇਨੁ ਬੁਦਬੁਦਾ॥
ਤੂਧੁ ਬਿਨੁ ਅਵਰੁ ਨਾ ਭਾਲੀਐ ਜੀਉ॥

(ਮਾਝ ਮ: ੫, ਪੰਨਾ ੧੦੨)

ਆਦਿ ਅੰਤ ਏਕੈ ਅਵਤਾਰਾ॥
ਸੋਈ ਗੁਰੂ ਸਮਝੀਉ ਹਮਾਰਾ॥

ਏਕੈ ਏਕੈ ਏਕ ਤੁਹੀ ਏਕੈ ਏਕੈ ਤੂ ਰਾਇਆ॥
ਤਉ ਕਿਰਪਾ ਤੇ ਸੁਖੁ ਪਾਇਆ॥

(ਰਾਮਕਲੀ ਮ: ੫, ਪੰਨਾ ੮੮੪)

❻ ❻ ❻

ਮ: ੨ ॥ ਏਹ ਕਿਨੇਹੀ ਆਸਕੀ ਢੂਜੈ ਲਗੈ ਜਾਇ ॥
 ਨਾਨਕ ਆਸਕੁ ਕਾਢੀਐ ਸਦ ਹੀ ਰਹੈ ਸਮਾਇ ॥
 ਚੰਗੈ ਚੰਗਾ ਕਰ ਮੰਨੈ ਮੰਦੈ ਮੰਦਾ ਹੋਇ ॥
 ਆਸਕੁ ਇਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥

(ਆਸਾ ਕੀ ਵਾਰ, ਪੰਨਾ ੪੨੪)

ਸਤਿਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ ਕਿ ਜੋ ਕੋਈ ਪ੍ਰੇਮੀ ਪ੍ਰੇਮ ਦਾ
 ਦਾਅਵਾ ਵੀ ਕਰੇ ਅਤੇ ਚਿਤ ਕਿਸੇ ਹੋਰ ਪਾਸੇ ਵੀ ਜੋੜੀ ਰੱਖੇ ਤਾਂ ਇਹ ਸੱਚਾ
 ਪ੍ਰੇਮ ਨਹੀਂ। ਇਹ ਕੈਸਾ ਪ੍ਰੇਮ ਹੈ। ਸੱਚਾ ਪ੍ਰੇਮੀ ਤਾਂ ਉਹ ਹੈ ਜੋ ਹਮੇਸ਼ਾ ਪਿਆਰੇ ਦੀ
 ਯਾਦ ਵਿਚ ਹੀ ਲੀਨ ਰਹੇ। ਜੋ ਆਪ ਨੂੰ ਸੁਖਦਾਈ ਲੱਗੇ ਪਿਆਰੇ ਦੇ ਉਸ ਕੰਮ
 ਨੂੰ ਤਾਂ ਚੰਗਾ ਆਖੇ, ਪਰ ਜੋ ਆਪ ਨੂੰ ਨਾ ਜੱਚੇ ਉਸਨੂੰ ਮਾੜਾ ਆਖੇ, ਇਹ ਤਾਂ
 ਲੱਖੇ ਦੀ ਮੁਹੱਬਤ ਹੋਈ, ਇਹ ਪ੍ਰੇਮ ਨਹੀਂ।

ਮ: ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
 ਨਾਨਕ ਦੋਵੈ ਕੁੜੀਆ ਬਾਇ ਨ ਕਾਈ ਪਾਇ ॥

(ਪੰਨਾ ੪੨੪)

ਜਿਹੜਾ ਮਨੁੱਖ ਪ੍ਰੇਮੀ ਬਣ ਕੇ ਮਾਲਕ ਅਗੇ ਸਿਰ ਵੀ ਝੁਕਾਂਦਾ ਹੈ ਅਤੇ ਕਦੀ
 ਉਸਦੇ ਹੁਕਮ ਨੂੰ ਗਲਤ ਵੀ ਕਹਿੰਦਾ ਹੈ, ਮੰਨਣ ਤੋਂ ਇਨਕਾਰ ਵੀ ਕਰਦਾ ਹੈ,
 ਉਸ ਦਾ ਸਿਰ ਝੁਕਾਣਾ ਅਤੇ ਜਵਾਬ ਦੇਣਾ ਦੋਵੇਂ ਹੀ ਵਿਅਰਥ ਹਨ।

ਜਿਸਨੇ ਸਿੱਖ ਬਣਨਾ ਹੈ ਉਸਨੂੰ ਗੁਰੂ ਦੀ ਇਹ ਸ਼ਰਤ ਮੰਨਣੀ ਪੈਂਦੀ ਹੈ ਤਾਂ
 ਹੀ ਗੁਰੂ ਦੇ ਘਰ ਦਾਖਲਾ ਮਿਲਦਾ ਹੈ। ਉਹ ਸ਼ਰਤ ਹੈ—

ਜਉ ਤਉ ਪ੍ਰੇਮ ਖੇਲਨ ਕਾ ਚਾਉ ॥
 ਸਿਰੁ ਧਰਿ ਤਲੀ ਗਲੀ ਮੇਰੀ ਆਉ ॥
 ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣ ਨ ਕੀਜੈ ॥

(ਮ: ੧, ਪੰਨਾ ੧੪੧੨)

ਸਿੱਖ ਨੇ ਗੁਰੂ ਨੂੰ ਪਰਮਾਤਮਾ ਦਾ ਰੂਪ ਮੰਨਣਾ ਹੈ ਅਤੇ ਗੁਰੂ ਦੀ ਵੀਚਾਰ ਨੂੰ ਸਭ ਤੋਂ ਉਪਰ ਮੰਨਣਾ ਹੈ। ਗੁਰੂ ਦੀ ਵੀਚਾਰ 'ਤੇ ਬਹਿਸ ਨਹੀਂ ਕਰਨੀ। ਗੁਰੂ ਦੀ ਵੀਚਾਰ ਨੂੰ ਆਖਰੀ ਫੈਸਲਾ ਮੰਨਣਾ ਹੈ ਅਤੇ ਖਿੜੇ ਮੱਥੇ ਅੰਦਰੋਂ ਹਿਰਦਿਉ ਮੰਨਣਾ ਹੈ।

ਸਭਸੈ ਉਪਰਿ ਗੁਰ ਸਬਦੁ ਬੀਚਾਰੁ ॥

ਹੋਰ ਕਬਨੀ ਬਦਉ ਨਾ ਸਗਲੀ ਛਾਰ ॥

(ਗ਼ਾਲੀ ਮ: ੧, ਪੰਨਾ ੯੦੪)

ਅਸਲ ਵਿਚ ਮੰਨਣਾ ਹੀ ਨਿਵਣਾ ਹੈ। ਜੇ ਹੁਕਮ ਮੰਨਿਆ ਨਹੀਂ, ਨਾਮ ਮੰਨਿਆ ਨਹੀਂ ਤਾਂ ਨਿਵਣ ਦਾ ਕੀ ਅਰਥ ਹੈ? ਰਾਮਕਲੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ—ਸੱਚੀ ਭੇਟ, ਸੱਚ ਦੀ ਭੇਟ ਕੋਲ ਹੋਵੇ ਤਾਂ ਉਥੇ ਬੈਠਣ ਲਈ ਥਾਂ ਮਿਲਦੀ ਹੈ।

ਭੁਧਨੇ ਨਿਵਣੁ ਮੰਨਣੁ ਤੇਰਾ ਨਾਉ ॥ ਸਾਚੁ ਭੇਟ ਬੈਸਨ ਕਉ ਥਾਉ ॥

ਸਭੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥

(ਗ਼ਾਲੀ ਮ: ੧, ਪੰਨਾ ੯੧੮)

ਜੇ ਬਚਨ ਨਹੀਂ ਮੰਨਣਾ ਫਿਰ ਤਾਂ ਐਸੇ ਝੁਕਣ ਨੂੰ ਸਤਿਗੁਰੂ ਸ਼ਿਕਾਰੀ ਦਾ ਝੁਕਣਾ ਕਹਿੰਦੇ ਹਨ। ਐਸੇ ਝੁਕਣ ਨੂੰ ਉਹ ਅਪਰਾਧ ਕਹਿੰਦੇ ਹਨ। ਸ਼ਿਕਾਰੀ ਹਿਰਨਾਂ ਨਾਲ ਧੋਖਾ ਤੇ ਅਪਰਾਧ ਕਰਦਾ ਹੈ। ਐਸਾ ਸਿੱਖ ਗੁਰੂ ਨਾਲ ਧੋਖਾ ਤੇ ਅਪਰਾਧ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਹਿਰਨਾਂ ਨਾਲ ਧੋਖਾ ਹੋ ਸਕਦਾ ਹੈ ਪਰ ਗੁਰੂ ਨਾਲ ਧੋਖਾ ਨਹੀਂ ਹੋ ਸਕਦਾ। ਐਸਾ ਬੰਦਾ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੈ। ਗੁਰੂ ਕੋਲ ਆ ਕੇ ਸੱਚ ਤੇ ਪ੍ਰੇਮ ਸਿੱਖਣਾ ਸੀ, ਪਰ ਜੋ ਗੁਰੂ ਕੋਲ ਆ ਕੇ ਹੀ ਲੁਕਾ ਕਰ ਰਿਹਾ ਹੈ, ਐਸਾ ਬੰਦਾ ਤਾਂ ਆਪਣਾ ਹੀ ਨੁਕਸਾਨ ਕਰ ਰਿਹਾ ਹੈ।

ਗੁਰੂ ਅੰਗਦ ਦੇਵ ਜੀ ਨੇ ਵੇਖਿਆ ਸੀ ਕਿ ਸੰਗਤ ਵਿਚ ਭਾਈ ਮਾਹਣੇ ਵਰਗੇ ਸਿੱਖ ਮੌਜੂਦ ਸਨ, ਜਿਹੜੇ ਮੱਥੇ ਵੀ ਟੇਕਦੇ ਸਨ ਪਰ ਬਚਨ ਬਿਲਕੁਲ ਨਹੀਂ ਸਨ ਮੰਨਦੇ। ਐਸੇ ਮਨੁੱਖਾਂ ਲਈ ਸਤਿਗੁਰੂ ਨਾਨਕ ਦੇਵ ਫੁਰਮਾਉਂਦੇ ਹਨ—

ਅਪਰਾਧੀ ਦੂਣਾ ਨਿਵੈ ਜੋ ਹੇਤਾ ਮਿਰਗਾਹਿ ॥

ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥

ਸਤਿਗੁਰੂ ਅੱਗੇ ਸਿਰ ਕਿਵੇਂ ਰੱਖਣਾ ਚਾਹੀਦਾ ਹੈ, ਜਿਵੇਂ ਕੋਈ ਭੇਟਾ ਰੱਖ ਦਿੱਤੀ। ਹੁਣ ਅਸੀਂ ਜੋ ਭੇਟਾ ਰੱਖ ਦਿੱਤੀ ਉਹ ਸਤਿਗੁਰੂ ਦੀ ਹੋ ਗਈ ਹੈ। ਅਸੀਂ ਰੱਖ ਕੇ ਭੇਟਾ ਵਾਪਸ ਨਹੀਂ ਚੁੱਕਦੇ। ਸਤਿਗੁਰੂ ਅੱਗੇ ਇੱਜ ਸਿਰ ਭੇਟਾ ਕਰ ਦੇਣਾ ਹੈ। ਫਿਰ ਵਾਪਸ ਨਹੀਂ ਲੈਣਾ। ਹੁਣ ਸਿਰ ਗੁਰੂ ਦਾ ਹੋ ਗਿਆ ਹੈ।

ਸਤਿਗੁਰ ਕੀ ਓਹੁ ਦੀਖਿਆ ਲੇਇ ॥ ਸਤਿਗੁਰ ਆਗੈ ਸੀਸ ਧਰੇਇ ॥

(ਮਲਾਰ ਮ: ੩, ਪੰਨਾ ੧੨੬੯)

ਸਤਿਗੁਰੂ ਅੱਗੇ ਸੀਸ ਭੇਟ ਰੱਖ ਕੇ ਪ੍ਰਭੂ ਅੱਗੇ ਜੋਦੜੀ ਕਰਨੀ ਹੈ ਕਿ ਹੇ
ਪਰਮਾਤਮਾ! ਕਿਰਪਾ ਕਰ। ਮੇਰਾ ਸਿਰ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਵੇ।

ਸਤਿਗੁਰ ਆਗੈ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥

ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥

(ਤੁਖਾਗੀ ਮ: ੪, ਪੰਨਾ ੧੧੧੪)

ਹੰਕਾਰ ਹਮੇਸ਼ਾਂ ਨਾਂਹ ਕਰਦਾ ਹੈ, ਪ੍ਰੇਮ ਨੂੰ ਨਾਂਹ ਕਰਨੀ ਆਉਂਦੀ ਹੀ ਨਹੀਂ।
ਪ੍ਰੇਮ ਗੱਲ ਮੰਨਦਾ ਹੈ ਪਰ ਹੰਕਾਰ ਆਪਣੀ ਗੱਲ ਮਨਾਉਂਦਾ ਹੈ। ਹੰਕਾਰ ਦਾ ਦੂਸਰੇ
ਦੀ ਗੱਲ ਕੱਠਣ ਵਿਚ ਰਸ ਹੈ। ਹੰਕਾਰ ਦੂਸਰੇ ਨੂੰ ਮਤਿ ਦੇ ਕੇ ਰਸ ਲੈਂਦਾ ਹੈ।
ਹੰਕਾਰੀ ਮੱਥਾ ਵੀ ਟੇਕ ਲਵੇਗਾ ਪਰ ਆਪਣੀ ਹੋਂਦ ਜਤਾਏਗਾ।

ਸਤਿਗੁਰੂ ਅੰਗਦ ਦੇਵ ਜੀ ਹਰੀਕੇ ਗਏ। ਸੰਗਤਾਂ ਹੁਮ-ਹੁਮਾ ਕੇ ਆਈਆਂ
ਸਨ। ਸਤਿਗੁਰੂ ਉਪਦੇਸ਼ ਕਰ ਰਹੇ ਸਨ। ਅਚਾਨਕ ਹੀ ਸਤਿਗੁਰਾਂ ਦਾ ਬਚਪਨ
ਦਾ ਮਿੱਤਰ ਜੋ ਅੱਜ 72 ਪਿੰਡਾਂ ਦਾ ਮਾਲਕ ਸੀ, ਆ ਗਿਆ ਤੇ ਸਤਿਗੁਰਾਂ ਨੂੰ
ਮਿਲ ਕੇ ਸੰਗਤ ਵਿਚ ਨਹੀਂ ਬੈਠਾ। ਇਹ ਸਤਿਗੁਰਾਂ ਦੇ ਮੰਜੇ 'ਤੇ ਸਿਰਹਾਣੇ ਵੱਲ
ਬੈਠ ਗਿਆ ਅਤੇ ਮਜ਼ਾਕ ਕਰਨ ਲੱਗਾ। ਉਹ ਸਤਿਗੁਰੂ ਦੀ ਹਰ ਗੱਲ ਕੱਟ ਰਿਹਾ
ਸੀ। ਜਦੋਂ ਵੇਖਿਆ ਕਿ ਸੰਗਤਾਂ ਮਹਿਸੂਸ ਕਰ ਰਹੀਆਂ ਹਨ ਤਾਂ ਕਹਿਣ ਲੱਗਾ
ਮੈਂ ਕੋਈ ਤੁਹਾਡੇ ਵਰਗਾ ਕੰਗਾਲ ਨਹੀਂ ਜੋ ਤੁਹਾਡੇ ਵਿਚ ਬੈਠਾਂ। ਮੈਂ ਬਹੁਤਰ ਪਿੰਡਾਂ
ਦਾ ਮਾਲਕ ਹਾਂ, ਫਿਰ ਮੈਂ ਬਚਪਨ ਦਾ ਮਿੱਤਰ ਹਾਂ। ਫਿਰ ਮੈਂ ਵੀ ਮੱਥਾ ਟੇਕਿਆ
ਹੈ। ਸਤਿਗੁਰਾਂ ਨੇ ਕਿਹਾ ਤੂੰ ਜੋ ਕੁਝ ਬਾਅਦ ਵਿਚ ਕੀਤਾ ਹੈ ਇਸ ਨਾਲ ਤੇਰਾ
ਮੱਥਾ ਟੇਕਿਆ ਵੀ ਵਿਅਰਥ ਹੈ। ਇਹ ਕਹਿ ਰਿਹਾ ਸੀ ਅਸੀਂ ਸੇਵਾ ਸਿਮਰਨ ਕਰਕੇ
ਕੀ ਲੈਣਾ ਹੈ। ਤੁਸੀਂ ਬਚਪਨ ਦੇ ਮਿੱਤਰ ਹੋ, ਤੁਹਾਡਾ ਕੀਤਾ ਹੀ ਸਾਨੂੰ ਮਿਲ ਜਾਣਾ
ਹੈ। ਲਗਪਗ ਇਹੀ ਅੱਜ ਅਸੀਂ ਕਰ ਰਹੇ ਹਾਂ ਕਿ ਸਤਿਗੁਰੂ ਦਾ ਕੀਤਾ ਹੀ ਸਾਨੂੰ
ਮਿਲ ਜਾਵੇਗਾ, ਸਾਨੂੰ ਹੁਕਮ ਮੰਨਣ ਦੀ ਕੀ ਲੋੜ ਹੈ।

ਸਤਿਗੁਰੂ ਕਹਿੰਦੇ ਹਨ ਮੱਥਾ ਟੇਕਿਆ ਤਾਂ ਹੀ ਪ੍ਰਵਾਨ ਹੈ ਜੇ ਹੁਕਮ ਮੰਨ
ਲਵੇ। ਜੇ ਤੂੰ ਚਾਹੁੰਦਾ ਹੈਂ ਕਿ ਸਲਾਮ ਪ੍ਰਵਾਨ ਹੋ ਜਾਵੇ ਤਾਂ ਜਵਾਬ ਦੇਣ ਤੋਂ ਗੁਰੇਜ਼
ਕਰ। ਇਹ ਜਵਾਬ ਕਾਂਜੀ ਹੈ ਜਿਸ ਨਾਲ ਜੋ ਮੱਥਾ ਟੇਕ ਕੇ ਦੁੱਧ ਇਕੱਠਾ ਕੀਤਾ
ਹੈ, ਸਾਰਾ ਹੀ ਛੁੱਟ ਜਾਵੇਗਾ।

ਅਸੀਂ ਰੋਜ਼ਮੱਗਾ ਦੇ ਜੀਵਨ ਵਿਚ ਵੇਖਦੇ ਹਾਂ ਕਿ ਪੁੱਤਰ ਬਾਪ ਦੀ ਗੱਲ ਕੋਈ
ਵੀ ਮੰਨਣ ਵਾਸਤੇ ਤਿਆਰ ਨਾ ਹੋਵੇ ਅਤੇ ਇਹ ਜੇ ਭੈੜੀ ਵਾਦੀ ਪੈ ਜਾਏ ਫਿਰ

ਬੰਦਾ ਹਰ ਗੱਲ ਦਾ ਜਵਾਬ ਹੀ ਦੇਈ ਆਉਂਦਾ ਹੈ। ਫਿਰ ਗੱਲ ਮੰਨਣ ਦੀ ਆਦਤ ਨਹੀਂ ਬਣਦੀ। ਗੱਲ ਟਾਲਣ ਦੀ ਆਦਤ ਪੱਕੀ ਹੋ ਜਾਂਦੀ ਹੈ। ਜੇ ਬੱਚਾ ਹਰ ਗੱਲ ਨੂੰ ਟਾਲੀ ਜਾਏ ਤਾਂ ਇਹ ਸੱਚ ਹੈ ਕਿ ਐਸੇ ਬੱਚੇ ਕੋਲੋਂ ਮਾਂ ਬਾਪ ਵੀ ਪੈਰ ਪਿੱਛੇ ਖਿੱਚ ਲੈਂਦੇ ਹਨ।

ਜਿਸ ਸਿੱਖ ਨੇ ਹੁਕਮ ਮੋੜਿਆ ਹੈ ਇਕ ਦਿਨ ਉਸ ਕੋਲੋਂ ਮੱਥਾ ਟੇਕਣ ਦਾ ਰਸ ਵੀ ਜਾਂਦਾ ਰਹਿੰਦਾ ਹੈ। ਅਕਸਰ ਐਸਾ ਬੰਦਾ ਗੁਰੂ ਦੇ ਕੋਲੋਂ ਗੁਜ਼ਰ ਜਾਂਦਾ ਹੈ ਅਤੇ ਮੱਥਾ ਵੀ ਨਹੀਂ ਟੇਕਦਾ। ਐਸਾ ਬੰਦਾ ਤਾਂ ਰਜ਼ਾ ਦੇ ਰਾਹ ਤੋਂ ਮੁੰਢਹੁ ਹੀ ਖੁੰਝਿਆ ਪਿਆ ਹੈ।

ਸਤਿਗੁਰੂ ਚਾਹੁੰਦੇ ਹਨ ਸਾਡਾ ਪ੍ਰੇਮ ਇਕ ਪ੍ਰਭੂ ਨਾਲ ਬਣਿਆ ਰਹੇ ਅਤੇ ਨਿਭ ਜਾਏ। ਕਦੀ ਵੀ ਅੱਗੋਂ ਜਵਾਬ ਦੇਣ ਦਾ ਸਮਾਂ ਨਾ ਆਵੇ। ਸਾਡੀ ਸਲਾਮ ਹੀ ਕਾਇਮ ਰਹੇ। ਪਰਮਾਤਮਾ ਐਸੀ ਕਿਰਪਾ ਕਰੇ ਕਿ ਸਲਾਮ ਹਮੇਸ਼ਾ ਕਰਦੇ ਰਹੀਏ ਅਤੇ ਜਵਾਬ ਜੁਬਾਨ 'ਤੇ ਕਦੀ ਵੀ ਨਾ ਆਵੇ।

ਸਤਿਗੁਰੂ ਅੰਗਦ ਦੇਵ ਜੀ ਦੇ ਇਹ ਸਲੋਕ ਸੇਵਕ ਬਣਨ ਲਈ ਮੁੰਢਲਾ ਸਬਕ ਹਨ। ਇਨ੍ਹਾਂ ਸਲੋਕਾਂ ਵਿਚ ਮਾਰਗ ਵੀ ਦੇ ਦਿੱਤਾ ਹੈ ਅਤੇ ਮਾਰਗ ਦੇ ਖਤਰਿਆਂ ਤੋਂ ਵੀ ਜਾਣੂ ਕਰਵਾ ਦਿੱਤਾ ਹੈ।

❻ ❻ ❻

ਮ: ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
 ਰਾਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥
 ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
 ਨਾਨਕ ਜਿਸਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥

(ਆਸਾ ਕੀ ਵਾਰ, ਪੰਨਾ ੪੧੪)

ਪਾਵਨ ਬਾਣੀ ਆਸਾ ਦੀ ਵਾਰ ਦੀ ਪਉੜੀ ਨੂੰ 22 ਨਾਲ ਗੁਰੂ ਅੰਗਦ ਦੇਵ ਜੀ ਦੇ ਪੰਜ ਸਲੋਕ ਦਰਜ ਹਨ। ਇਨ੍ਹਾਂ ਸਲੋਕਾਂ ਵਿਚ ਪ੍ਰਕਰਣ ਇਹ ਹੈ ਕਿ ਸਿੱਖ ਪਰਮਾਤਮਾ ਦਾ ਸੱਚਾ ਸੁੱਚਾ ਸੇਵਕ ਕਿਵੇਂ ਬਣੇ? ਸੇਵਕ ਬਣਨਾ ਹੀ ਸਿੱਖੀ ਦੀ ਆਖਰੀ ਮੰਜ਼ਲ ਹੈ। ਸਿਮਰਨ ਗਿਆਨ ਸਾਰੀ ਘਾਲ ਏਸੇ ਵਾਸਤੇ ਹੈ ਕਿ ਇਹ ਸੇਵਕ ਬਣ ਸਕੇ। ਗੁਰੂ ਨਾਨਕ ਦੇਵ ਜੀ ਸੂਹੀ ਰਾਗ ਵਿਚ ਫੁਰਮਾਉਂਦੇ ਹਨ—

ਐਸਾ ਗਿਆਨੁ ਜਪਾਨੁ ਮਨ ਮੇਰੇ
 ਹੋਵਹੁ ਚਾਕਰ ਸਾਚੇ ਕੇਰੇ ॥

(ਸੂਹੀ ਮ: ੧, ਪੰਨਾ ੨੨੯)

ਨਵਧਾ ਭਗਤੀ ਵਿਚ ਸਿਮਰਨ, ਕੀਰਤਨ, ਸ੍ਰਵਣ, ਪੂਜਾ, ਅਰਚਾ, ਬੰਦਨਾ, ਸਖਾ ਭਾਵ, ਦਾਸ ਭਾਵ, ਆਤਮ ਨਿਵੇਦਨ—ਨੋਂ ਪ੍ਰਕਾਰ ਦੀ ਭਗਤੀ ਹੈ।

ਭਗਤਿ ਨਵੈ ਪ੍ਰਕਾਰਾ ॥

ਦਾਸ ਭਾਵ ਦੀ ਭਗਤੀ ਹੈ।

ਮੂਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥
 ਗੁਰ ਕੀ ਬਚਨੀ ਹਾਟ ਬਿਕਾਨਾ ਜਿਤੁ ਲਾਇਆ ਤਿਤ ਲਾਗਾ ॥

(ਮਾਨੁ ਮ: ੧, ਪੰਨਾ ੮੮੧)

ਸਤਿਗੁਰੂ ਫੁਰਮਾਉਂਦੇ ਹਨ ਕਿ ਕੋਈ ਨੌਕਰੀ 'ਤੇ ਲੱਗੇ ਅਤੇ ਮਾਲਕ ਨਾਲ ਝਗੜਾ ਵੀ ਕਰੇ, ਵਿਅਰਥ ਹੰਕਾਰ ਦੀਆਂ ਗੱਲਾਂ ਕਰੇ, ਐਸਾ ਬੰਦਾ ਮਾਲਕ ਦੀ ਭੁਸ਼ੀ ਨਹੀਂ ਪ੍ਰਾਪਤ ਕਰ ਸਕਦਾ।

ਜਿਹੜਾ ਸੇਵਕ ਆਪਾ ਗਵਾ ਕੇ ਨਿਮਰਤਾ ਨਾਲ ਸੇਵਾ ਕਰੇ ਉਸਨੂੰ ਇੱਜਤ ਮਿਲਦੀ ਹੈ, ਮਾਣ ਪ੍ਰਾਪਤ ਹੁੰਦਾ ਹੈ। ਜਿਸਦੀ ਨੌਕਰੀ 'ਤੇ ਲੱਗਾ ਹੈ ਉਸ ਨਾਲ ਦਿਲੀ ਪਿਆਰ ਵੀ ਬਣ ਜਾਂਦਾ ਹੈ। ਐਸਾ ਸੇਵਕ ਹੀ ਨੌਕਰੀ 'ਤੇ ਲੱਗਾ ਪ੍ਰਵਾਨ ਹੈ, ਕਬੂਲ ਹੈ।

ਮਹਾਨ ਸਿਕੰਦਰ ਦਾ ਇਕ ਵਜੀਰ ਹੋਇਆ ਹੈ। ਇਸਦਾ ਨਾਂ ਸੀ ਲੁਕਮਾਨ। ਇਹ ਪਹਿਲੇ ਗੁਲਾਮ ਸੀ। ਮਾਲਕ ਨੂੰ ਇਸਨੇ ਇੱਨਾ ਪ੍ਰਸੰਨ ਕਰ ਲਿਆ ਕਿ ਉਸਨੇ ਗੁਲਾਮੀ ਤੋਂ ਇਸਨੂੰ ਮੁਕਤ ਤਾਂ ਕਰ ਹੀ ਦਿੱਤਾ, ਸਗੋਂ ਆਪਣਾ ਮੁਤਬੰਨਾ ਵੀ ਬਣਾ ਲਿਆ ਤੇ ਆਪਣੀ ਸਾਰੀ ਜਾਇਦਾਦ ਇਸ ਦੇ ਨਾਂ ਕਰ ਦਿੱਤੀ। ਇਕ ਦਿਨ ਜੰਗਲ ਵਿਚ ਇਕੋ ਹੀ ਫਲ ਮਿਲਿਆ। ਮਾਲਕ ਨੇ ਇਸਨੂੰ ਖਾਣ ਲਈ ਫਲ ਦਾ ਹਿੱਸਾ ਦਿੱਤਾ। ਇਸ ਨੇ ਕਿਹਾ ਮਾਲਕ ਬਹੁਤ ਹੀ ਮਿੱਠਾ ਹੈ। ਜਦੋਂ ਮਾਲਕ ਨੇ ਆਪ ਚੱਖਿਆ ਤਾਂ ਉਹ ਫਲ ਤਾਂ ਕੌੜਾ ਸੀ। ਉਸਨੇ ਜਦੋਂ ਪੁੱਛਿਆ ਤਾਂ ਇਸਨੇ ਕਿਹਾ ਤੇਰੇ ਹੱਥੋਂ ਬਹੁਤ ਹੀ ਮਿੱਠੇ ਫਲ ਮਿਲੇ ਹਨ। ਅਨੇਕ ਮਿੱਠਿਆਂ ਲਈ ਸ਼ੁਕਰਾਨਾ ਕਰਾਂ ਜਾਂ ਇਕ ਕੌੜੇ ਲਈ ਗਿਲਾ ਕਰਾਂ। ਮਾਲਕ ਇੱਨਾ ਪ੍ਰਸੰਨ ਹੋਇਆ ਕਿ ਉਸਨੇ ਆਪਣਾ ਸਭ ਕੁਝ ਇਸਨੂੰ ਦੇ ਦਿੱਤਾ ਸੀ। ਇਹ ਵਧਦਾ-ਵਧਦਾ ਸਿਕੰਦਰ ਦਾ ਹਕੀਮ ਬਣਿਆ ਸੀ।

ਜਦੋਂ ਕੋਈ ਮਨੋਂ ਸੇਵਾ ਕਰਦਾ ਹੈ, ਮਨੋਂ ਮਾਲਕ ਵਾਸਤੇ ਪ੍ਰੇਮ ਬੀਜ ਬੀਜਦਾ ਹੈ ਤਾਂ ਉਸਨੂੰ ਹਜ਼ਾਰ ਗੁਣਾ ਜ਼ਿਆਦਾ ਪ੍ਰੇਮ ਮਿਲਦਾ ਹੈ। ਕੋਈ ਅੰਦਰੋਂ ਕਪਟ ਰੱਖੋ, ਮਾਲਕ ਨਾਲ ਧੋਖਾ ਕਰੋ ਤਾਂ ਧੋਖਾ ਲੁਕਿਆ ਨਹੀਂ ਰਹਿ ਸਕਦਾ। ਸਤਿਗੁਰੂ ਫੁਰਮਾਉਂਦੇ ਹਨ :

ਮ: ੨ ॥ ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
ਬੀਜੈ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਇਹ ਨਿਆਉ ॥

(ਪੰਨਾ ੪੨੪)

ਜੋ ਮਨੁੱਖ ਦੇ ਹਿਰਦੇ ਵਿਚ ਹੁੰਦਾ ਹੈ ਪ੍ਰਗਟ ਹੋ ਜਾਂਦਾ ਹੈ। ਜਿਵੇਂ ਧਰਤੀ ਵਿਚ ਕਿੱਕਰ ਬੀਜ ਕੇ ਮੈਂ ਆਖਾਂ ਅੰਗੂਰ ਬੀਜੇ ਹਨ, ਉਹ ਤਾਂ ਉੱਗਣ ਤੇ ਪਤਾ ਲੱਗ ਹੀ ਜਾਵੇਗਾ। ਕੋਈ ਬੀਜੇ ਜ਼ਹਿਰ ਤੇ ਫਲ ਅੰਮ੍ਰਿਤ ਮੰਗੇ ਇਹ ਕੈਸਾ ਨਿਆਂ ਹੈ? ਭਾਵ ਇਹ ਕਿ ਐਸਾ ਨਹੀਂ ਹੋ ਸਕਦਾ, ਜੋ ਬੀਜਾਂਗੇ ਉਹੀ ਵੱਢਾਂਗੇ।

❻ ❻ ❻

20

ਮ: ੨ ॥ ਨਾਲਿ ਇਆਣੇ ਦੇਸਤੀ ਕਦੇ ਨਾ ਆਵੈ ਰਾਸਿ ॥
ਜੇਹਾ ਜਾਣੇ ਤੇਹੋ ਵਰਤੈ ਵੇਖਹੁ ਕੌ ਨਿਰਜਾਸਿ ॥
ਵਸਤੁ ਅੰਦਰਿ ਵਸਤੁ ਸਮਾਵੈ ਢੂਜੀ ਹੋਵੈ ਪਾਸਿ ॥
ਸਾਹਿਬ ਸੇਤੀ ਹੁਕਮੁ ਨਾ ਚਲੈ ਕਹੀ ਬਣੈ ਅਰਦਾਸਿ ॥
ਕੂੜ ਕਮਾਣੈ ਕੂੜੈ ਹੋਵੈ ਨਾਨਕ ਸਿਫਤਿ ਵਿਗਾਸਿ ॥

(વાર આસા મ: ૧, પંના ૪૭૪)

ਕੋਈ ਨਿਰਣਾ ਕਰਕੇ ਵੇਖ ਲਵੇ, ਬੇਸਮਤ ਬੰਦੇ ਨਾਲ ਲਾਈ ਮਿੱਤਰਤਾ ਸਿਰੇ
ਨਹੀਂ ਚੜ੍ਹਦੀ। ਇਕ ਭਾਂਡੇ ਵਿਚ ਜੇ ਹੋਰ ਵਸਤੂ ਪਾਉਣੀ ਹੈ ਤਾਂ ਪਹਿਲੀ ਨੂੰ ਕੱਢ
ਕੇ ਪਾਸੇ ਕਰਨਾ ਹੀ ਪਵੇਗਾ। ਵੱਡੀ ਅਣਜਾਣਤਾ ਇਹ ਹੈ ਕਿ ਕੋਈ ਮਾਲਕ
ਤੇ ਹੁਕਮ ਚਲਾਉਣਾ ਚਾਹੇ। ਸਾਹਿਬ ਨਾਲ ਅਰਦਾਸ ਚਲਦੀ ਹੈ, ਹੁਕਮ ਨਹੀਂ
ਚਲਦਾ। ਝੂਠ ਥੋਲ ਕੇ, ਧੋਖਾ ਕਰਕੇ ਧੋਖਾ ਹੀ ਪੱਲੇ ਪੈਂਦਾ ਹੈ। ਮਨ ਦਾ ਖਿੜਾਊ,
ਰੂਹਾਨੀ ਪ੍ਰਸੰਨਤਾ ਤਾਂ ਸਿਫਤ ਸਾਲਾਹ ਕੀਤਿਆਂ ਹੀ ਮਿਲਦੀ ਹੈ।

ਮ: ੨ ॥ ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥
ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨ ਬੇਹੁ ॥

(ਪੰਨਾ 828)

ਕਿਸੇ ਵੱਡੇ ਧਨਵਾਨ ਦੀ ਮਿੱਤਰਤਾ ਤੇ ਬੇਸਮਝ ਅੰਵਾਣ ਨਾਲ ਪਿਆਰ ਇੱਜਹੀ ਹੈ ਜਿਵੇਂ ਪਾਣੀ ਵਿਚ ਲੀਕ ਹੈ। ਲੀਕ ਦਾ ਕੋਈ ਨਿਸ਼ਾਨ ਨਹੀਂ ਬਚਦਾ। ਪਾਣੀ ਵਿਚ ਲੀਕ ਪਾਉਂਦਿਆਂ ਹੀ ਮਿਟ ਜਾਂਦੀ ਹੈ।

ਸਮਝਦਾਰ ਦੀ ਮਿੱਤਰਤਾ ਇਜ਼ ਹੈ ਜਿਵੇਂ ਪੱਥਰ 'ਤੇ ਲੀਕ ਪਰ ਅੰਵਾਣ ਮਨੁੱਖ ਦੀ ਮਿੱਤਰਤਾ ਇਜ਼ ਹੈ ਜਿਵੇਂ ਪਾਣੀ ਵਿਚ ਲੀਕ ਹੈ।

ਸਾਹਿਬ ਫੁਰਮਾਉਂਦੇ ਹਨ—

ਮ: ੨ ॥ ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥

(ਪੰਨਾ ੪੨੪)

ਇਕ-ਅੱਧ ਕੰਮ ਕਦੀ ਗਲਤੀ ਨਾਲ ਵੀ ਠੀਕ ਹੋ ਜਾਂਦਾ ਹੈ। ਇਹ ਸੱਭਾ ਨੂੰ ਪਤਾ ਹੈ ਕਿ ਦੀਵਾਰ ਨਾਲ ਲੱਗੀ ਹੋਈ ਘੜੀ ਜੋ ਕਈ ਸਾਲਾਂ ਤੋਂ ਬੰਦ ਪਈ ਹੈ ਜੋ ਠੀਕ ਛੇ ਵੱਜੇ 'ਤੇ ਰੁਕੀ ਪਈ ਹੈ, ਚੌਵੀ ਘੰਟਿਆਂ ਵਿਚ ਦੋ ਵਾਰ ਉਹ ਵੀ ਠੀਕ ਟਾਈ ਮਿਦੀ ਹੈ ਕਿਉਂਕਿ ਚੌਵੀ ਘੰਟਿਆਂ ਵਿਚ ਦੋ ਵਾਰ ਤਾਂ ਛੇ ਵੱਜਣੇ ਹੀ ਹਨ।

ਇਕ ਬੜੀ ਹੀ ਸੁੰਦਰ ਘਟਨਾ ਹੈ ਕਿ ਇਕ ਇੱਸਪੈਕਟਰ ਸਕੂਲ ਵਿਚ ਆਏ ਤੇ ਆਉਂਦਿਆਂ ਹੀ ਬੱਚਿਆਂ ਨੂੰ ਸਵਾਲ ਪੁੱਛੇ। ਉਨ੍ਹਾਂ ਹੱਲ ਕਰ ਦਿੱਤੇ।

ਲੋਕਾਂ ਵਿਚ ਚਰਚਾ ਸੀ ਕਿ ਇਸਦਾ ਦਿਮਾਗ ਖਰਾਬ ਹੈ। ਇਹ ਕਈ ਵਾਰ ਐਸੇ ਪ੍ਰਸ਼ਨ ਕਰਦਾ ਹੈ ਜਿਨ੍ਹਾਂ ਦਾ ਉੱਤਰ ਕੋਈ ਹੋ ਗੀ ਨਹੀਂ ਸਕਦਾ। ਉਹੀ ਗੱਲ ਹੋਈ। ਉਸਨੇ ਇਕ ਬੱਚੇ ਨੂੰ ਪੁੱਛਿਆ ਕਿ ਚਾਰ ਸੌ ਮੀਲ ਪ੍ਰਤੀ ਘੰਟਾ ਇਕ ਹਵਾਈ ਜਹਾਜ਼ ਦਿੱਲੀ ਤੋਂ ਕਲਕੱਤੇ ਜਾ ਰਿਹਾ ਹੈ, ਦੱਸ ਮੇਰੀ ਉਮਰ ਕਿੰਨੀ ਹੈ?

ਸਾਰੇ ਹੈਰਾਨ ਸਨ ਪਰ ਉਸ ਬੱਚੇ ਨੇ ਕਿਹਾ ਤੁਹਾਡੀ ਉਮਰ 44 ਸਾਲ ਹੋਣੀ ਚਾਹੀਦੀ ਹੈ। ਉਮਰ ਉਸਦੀ ਹੈ ਹੀ 44 ਸਾਲ ਸੀ। ਉਸਨੇ ਪੁੱਛਿਆ ਤੂੰ ਇਹ ਸਵਾਲ ਕਿਵੇਂ ਹੱਲ ਕੀਤਾ ਹੈ? ਉਹ ਬੱਚਾ ਕਹਿਣ ਲੱਗਾ ਮੇਰਾ ਵੱਡਾ ਭਰਾ 22 ਸਾਲ ਦਾ ਹੈ ਤੇ ਅੱਧਾ ਪਾਗਲ ਹੈ। ਤੁਸੀਂ ਪੂਰੇ ਪਾਗਲ ਹੋ ਇਸ ਲਈ 22 ਦੂਣ 44 ਹੀ ਹੁੰਦਾ ਹੈ।

ਯੂ. ਐਸ. ਏ. ਵਿਚ ਇਕ ਪਰਉਪਕਾਰੀ ਅੰਰਤ ਪਾਗਲਖਾਨੇ ਗਈ। ਉਸਨੇ ਪਾਗਲਾਂ ਨਾਲ ਗੱਲਾਂ ਕੀਤੀਆਂ। ਇਕ ਬੰਦਾ ਜੋ ਪਾਗਲ ਸੀ ਉਸ ਦਾ ਇਲਾਜ ਹੋ ਰਿਹਾ ਸੀ। ਉਸ ਨਾਲ ਗੱਲਾਂ ਕਰਕੇ ਉਸਨੇ ਮਹਿਸੂਸ ਕੀਤਾ ਕਿ ਇਹ ਤਾਂ ਪਾਗਲ ਨਹੀਂ। ਉਸਨੇ ਇਸਨੂੰ ਕਿਹਾ ਤੂੰ ਤਾਂ ਪਾਗਲ ਨਹੀਂ, ਮੈਂ ਤੈਨੂੰ ਬੋਹਰ ਕਢਵਾਵਾਂਗੀ। ਉਹ ਕਹਿਣ ਲੱਗਾ ਡਾਕਟਰ ਪਾਗਲ ਹਨ, ਮੇਰੀ ਸੁਣਦੇ ਹੀ ਨਹੀਂ। ਅੰਰਤ ਤੁਰਨ ਲੱਗੀ ਤੇ ਕਿਹਾ ਮੈਂ ਕੱਲ੍ਹ ਆਵਾਂਗੀ ਤੇ ਤੇਰੀ ਰਿਹਾਈ ਕਰਵਾਵਾਂਗੀ। ਹੁਣ ਤਕ ਇਹ ਪਾਗਲ ਠੀਕ ਸੀ ਪਰ ਏਨੇ ਚਿਰ ਨੂੰ ਇਸ ਨੂੰ ਦੌਰਾ ਪੈ ਗਿਆ। ਇਸ ਨੇ ਉਸ ਅੰਰਤ ਨੂੰ ਲੱਤ ਮਾਰੀ ਤੇ ਪੌੜੀਆਂ ਤੋਂ ਬੱਲੇ ਸੁੱਟ ਦਿੱਤਾ ਤੇ ਹੱਸ ਕੇ ਕਹਿਣ ਲੱਗਾ ਮੈਂ ਇਹ ਤੈਨੂੰ ਯਾਦ ਕਰਵਾਇਆ ਹੈ ਕਿ ਭੁੱਲ ਨਾ ਜਾਣਾ, ਕੱਲ੍ਹ ਜ਼ਰੂਰ

ਆਉਣਾ ਤੇ ਮੈਨੂੰ ਬਾਹਰ ਕਢਵਾਉਣਾ। ਇਆਣੇ ਦੇ ਕੰਮ ਦਾ ਕੀ ਭਰੋਸਾ ਹੈ ਕੀਤੇ ਕਰਾਏ 'ਤੇ ਕਦੋਂ ਪਾਣੀ ਫੇਰ ਦੇਵੇ।

ਦੋਸਤੀ ਵਿਚ ਤਾਂ ਪ੍ਰੇਮ ਵਿਚ ਮਿਟੇ ਹੋਏ ਦੋ ਦਿਲ ਹੁੰਦੇ ਹਨ। ਇਆਣਿਆਂ ਦੀ ਤੇ ਪਾਗਲਾਂ ਦੀ ਦੋਸਤੀ ਦਾ ਕੀ ਭਰੋਸਾ ਹੈ। ਇਕ ਮੂਰਖ ਧਨਵਾਨ ਜੋ ਖੁਸ਼ਾਮਦੀਆਂ ਨੂੰ ਖਰੀਦਣਾ ਚਾਹੁੰਦਾ ਹੈ, ਉਸਦੀ ਦੋਸਤੀ ਦਾ ਕੀ ਭਰੋਸਾ ਹੈ—

ਦੋਸਤੀ ਮੈਂ ਦੋ ਸਤੀ ਹੋਤੇ ਹੈਂ ਦਿਲ
ਤੋਂ ਕਹੀ ਹੋਤੀ ਹੈ ਜਾਕਰ ਦੋਸਤੀ।

ਦੋਸਤੀ ਕਿਸੇ ਸਿੱਖਣੀ ਹੈ ਤਾਂ ਕਿਸੇ ਰੁੱਖ ਪਾਸੋਂ ਸਿੱਖੇ। ਫਲ ਪੱਕਦੇ ਹਨ ਤਾਂ ਝੁਕ ਜਾਂਦਾ ਹੈ। ਬੇਸ਼ਕ ਕੋਈ ਰਾਹੀਂ ਜੋ ਪਹਿਲੇ ਦਿਨ ਹੀ ਕੋਲੋਂ ਗੁਜ਼ਰਿਆ ਹੈ, ਉਸਨੇ ਵੇਖਿਆ ਕਿ ਫਲ ਹਨ। ਜਿੱਥੇ ਤਕ ਹੱਥ ਪਹੁੰਚਿਆ ਹੈ ਫਲ ਤੋੜ ਲਏ ਹਨ। ਜਿੱਥੇ ਹੱਥ ਨਹੀਂ ਪੁੱਜਿਆ ਢੀਮ ਚੁੱਕਦਾ ਹੈ ਮਾਰਦਾ ਹੈ। ਰੁੱਖ ਉਸਨੂੰ ਵੀ ਫਲ ਦਿੰਦਾ ਹੈ। ਇਹ ਨਹੀਂ ਕਹਿੰਦਾ ਕਿ ਤੂੰ ਅੱਜ ਤੱਕ ਪਾਣੀ ਤਾਂ ਪਾਇਆ ਨਹੀਂ ਪਰ ਫਲ ਤੋੜਨ ਵਾਸਤੇ ਆ ਗਿਆ ਹੈ।

ਹੁਣ ਰੁੱਖ ਨਾ ਫਲ ਦੇਣ ਜੋਗਾ ਰਹਿ ਗਿਆ ਨਾ ਛਾਂ ਜੋਗਾ ਰਹਿ ਗਿਆ।
ਰੁੱਖ ਬੁੱਢਾ ਹੋ ਗਿਆ ਹੈ। ਹੁਣ ਕਿਸੇ ਆ ਕੇ ਬਾਲਣ ਕੱਟ ਲਿਆ ਤੇ ਰੁੱਖ ਕੱਟ ਲਿਆ। ਕੱਟਣ ਵਾਲੇ ਦੇ ਹੁਣ ਵੀ ਕਾਰਜ ਸਵਾਰ ਰਿਹਾ ਹੈ।

ਸਸਤ੍ਰਿ ਤੀਖਨ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥
ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥

(ਮਾਰੂ ਮ: ੫, ਪੰਨਾ ੧੦੧੭)

ਐਸਾਂ ਮਨੁੱਖ ਹੀ ਪਿਆਰ ਭਰਿਆ ਸੇਵਕ ਹੋ ਸਕਦਾ ਹੈ। ਗੁਰੂ ਤਾਂ ਐਸਾ ਹੈ ਹੀ। ਪ੍ਰੇਮੀ ਸਿੱਖ ਨੇ ਗੁਰੂ ਪਾਸੋਂ ਇਹ ਦਾਤ ਲੈਣੀ ਹੈ :

ਸਿਖ ਕੋ ਐਸਾ ਚਾਹੀਐ ਤਨ ਮਨ ਗੁਰ ਕੋ ਦੇਇ ॥
ਗੁਰ ਭੀ ਐਸਾ ਚਾਹੀਏ ਸਿਖ ਕਾ ਕਛੂ ਨਾ ਲੇਇ ॥

❻ ❻ ❻

ਸਲੋਕ ਮ: ੨ ॥ ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ਨਾਨਕ ਸਾ ਕਰਮਾਤਿ ਸਾਹਿਬ ਭੁਠੈ ਜੋ ਮਿਲੈ ॥

ਜੂਬਾਨੀ-ਜੂਬਾਨੀ ਮਨੁੱਖ ਬੇਸ਼ਕ ਆਖੀ ਜਾਇ ਕਿ ਪਰਮਾਤਮਾ ਦੀ ਬੜੀ
ਮਿਹਰ ਹੈ ਪਰ ਧੁਰ ਅੰਦਰ ਇਕ ਹਉਮੈ ਬੋਲਦੀ ਹੈ ਕਿ ਮੈਂ ਆਪਣੀ ਯੋਗਤਾ ਨਾਲ
ਹੀ ਸਭ ਕੁਝ ਪ੍ਰਾਪਤ ਕੀਤਾ ਹੈ। ਸਤਿਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ
ਜੀ ਦੇ ਸਲੋਕ ਦੀ ਬੜੀ ਹੀ ਸੁਦਰ ਵਿਆਖਿਆ ਗਉੜੀ ਰਾਗ ਵਿਚ ਕਰਦੇ
ਹਨ :

ਰੰਗ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥
ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥
ਹਉ ਸੂਰਾ ਪਰਧਾਨੁ ਹਉ ਕੌ ਨਾਹੀ ਮੁਝਹਿ ਸਮਾਨੀ ॥

(ਗਉੜੀ ਮ: ੫, ਪੰਨਾ ੨੪੨)

ਸਾਰੰਗ ਰਾਗ ਵਿਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਹੇ ਮਨੁੱਖ!
ਤੂ ਰਿਜਕ ਦਾਤੇ ਦਾ ਧੰਨਵਾਦ ਨਹੀਂ ਕਰਦਾ। ਤੇਰਾ ਹਾਲ ਤਾਂ ਐਸਾ ਹੈ ਕਿ ਜਿਵੇਂ
ਕੋਈ ਬੰਦਾ ਦੁਕਾਨ 'ਤੇ ਬੈਠਾ ਤੇ ਉਸ ਮੁਸਾਫਰ ਨੇ ਖਾਣਾ ਖਾਧਾ ਤੇ ਪੈਸੇ ਦੇ ਦਿੱਤੇ।
ਤੂ ਸਮਝਦਾ ਹੈਂ ਕਿ ਮੈਂ ਜੋ ਸੰਸਾਰ ਵਿਚ ਲਿਆ ਹੈ, ਕਮਾਈ ਕਰਕੇ ਬਿਲ ਤਾਰ
ਦਿੱਤਾ ਹੈ। ਤੇਰੇ ਮਨ ਵਿਚ ਦਾਤ ਵਾਲੀ ਭਾਵਨਾ ਕਿਵੇਂ ਬਣ ਸਕਦੀ ਹੈ।

ਦੇਵਨਹਾਰ ਬਿਸਾਰਿਓ ਅੰਧੁਲੇ ਜਿਉ ਸਫਗੀ ਉਦਰੁ ਭਰੈ ਬਹਿ ਹਾਟਲੀ ॥

(ਸਾਰੰਗ ਮ: ੫, ਪੰਨਾ ੧੨੧੬)

ਜਿਸ ਦਿਨ ਉਸ ਮਾਲਕ ਦੀ ਮਿਹਰ ਦਾ ਅਹਿਸਾਸ ਹੋਵੇਗਾ ਉਸ ਦਿਨ
ਆਪਣੀ ਯੋਗਤਾ ਅਤੇ ਆਪਣੇ ਕਰਮ ਦਾ ਗੁਮਾਨ ਨਹੀਂ ਹੋਵੇਗਾ। ਇਕ ਵਿਦਵਾਨ
ਨੇ ਮਨੁੱਖ ਦਾ ਇਹ ਭਾਵ ਪ੍ਰਗਟ ਕਰਨ ਵਾਸਤੇ ਕੁਝ ਅੱਖਰ ਲਿਖੇ ਹਨ।

ਮਨੁੱਖ ਨੇ ਕਿਹਾ ਹੈ ਕਿ ਮੈਂ ਦਾਤ ਵਾਲੀ ਗੱਲ, ਦਾਤਾਰ ਵਾਲੀ ਗੱਲ ਨਹੀਂ ਮੰਨਦਾ। ਇਹ ਸੁੰਦਰ ਬਿਲਡਿੰਗ ਮੈਂ ਬਣਾਈ ਹੈ। ਇਹ ਸੁੰਦਰ ਤਾਲਾਬ ਮੈਂ ਬਣਾਏ ਹਨ। ਸੜਕਾਂ ਮੈਂ ਬਣਾਈਆਂ ਹਨ। ਇਹ ਟਰੇਨਾਂ, ਕਾਰਾਂ, ਬੱਸਾਂ, ਹਵਾਈ ਜਹਾਜ਼ ਅਤੇ ਸਮੁੰਦਰੀ ਬੇੜੇ ਮੈਂ ਬਣਾਏ ਹਨ। ਏਨੀ ਰੋਸ਼ਨੀ ਮੈਂ ਕਰ ਦਿੱਤੀ ਹੈ ਕਿ ਮੈਂ ਰਾਤ ਨੂੰ ਦਿਨ ਬਣਾ ਦਿੱਤਾ ਹੈ। ਮੈਂ ਅਕਾਸ਼ ਵਿਚ ਬਸਤੀਆਂ ਉਡਾ ਦੇਵਾਂਗਾ। ਮੈਂ ਸਮੁੰਦਰ ਵਿਚ ਸ਼ਹਿਰ ਤਰਾ ਦੇਵਾਂਗਾ। ਰੱਬ ਨੇ ਜੋ ਬਣਾਇਆ ਸੀ ਉਹ ਅਧੂਰਾ ਸੀ, ਮੈਂ ਉਸਨੂੰ ਪੂਰਾ ਕੀਤਾ ਹੈ।

ਪਰਮਾਤਮਾ ਨੇ ਕਿਹਾ ਮੈਂ ਧਰਤੀ ਨਾ ਬਣਾਉਂਦਾ ਤਾਂ ਤੂੰ ਧਰਤੀ 'ਤੇ ਕੀ ਬਣਾਉਂਦਾ? ਮੈਂ ਸਮੁੰਦਰ ਨਾ ਬਣਾਉਂਦਾ ਤਾਂ ਤੂੰ ਸਮੁੰਦਰ ਵਿਚ ਕੀ ਤਰਾਉਂਦਾ? ਮੈਂ ਅਕਾਸ਼ ਹੀ ਨਾ ਬਣਾਉਂਦਾ ਤਾਂ ਤੂੰ ਅਕਾਸ਼ ਵਿਚ ਕੀ ਉਡਾਉਂਦਾ? ਮੈਂ ਤੈਨੂੰ ਹੀ ਨਾ ਬਣਾਉਂਦਾ ਤਾਂ ਤੂੰ ਅੱਗੋਂ ਕੀ ਬਣਾਉਂਦਾ?

ਜਪੁਜੀ ਵਿਚ ਸਤਿਗੁਰੂ ਕਹਿੰਦੇ ਹਨ ਸਾਰੇ ਹੀ ਨਾਸ਼ੁਕਰੇ ਨਹੀਂ, ਕੁਝ ਐਸੇ ਵੀ ਹਨ ਜੋ ਦਾਤਾਂ ਵੇਖ ਕੇ ਦਾਤਾਰ ਨੂੰ ਯਾਦ ਕਰਦੇ ਹਨ—

ਗਾਵੈ ਕੈ ਦਾਤਿ ਜਾਣੈ ਨੀਸਾਨੁ ॥

ਸੁਖਮਨੀ ਸਾਹਿਬ ਵਿਚ ਸਤਿਗੁਰੂ ਸਾਨੂੰ ਉਸਦੀਆਂ ਦਾਤਾਂ ਵੇਖ ਕੇ ਦਾਤਾਰ ਦਾ ਸ਼ੁਕਰਾਨਾ ਕਰਨ ਦੀ ਪ੍ਰੇਰਨਾ ਦੇਂਦੇ ਹਨ। ਫਿਰ ਇਹ ਪ੍ਰੇਰਨਾ ਇਕ ਵਾਰ ਨਹੀਂ, ਦੋ ਵਾਰ ਨਹੀਂ, ਸਗੋਂ ਵਾਰ-ਵਾਰ ਦਿੱਤੀ ਹੈ ਤਾਂਕਿ ਕੋਈ ਦਾਤ ਵੇਖ ਕੇ ਮਨੁੱਖ ਨੂੰ ਦਾਤਾਰ ਯਾਦ ਆ ਜਾਵੇ। ਗੁਰਦੁਆਰੇ ਤਾਂ ਪਤਾ ਨਹੀਂ ਜਾਵੇਗਾ ਕਿ ਨਹੀਂ ਪਰ ਪਰਿਵਾਰ ਨੂੰ ਤਾਂ ਨਿਤ ਵੇਖੇਗਾ ਹੀ। ਆਪਣੇ ਮਕਾਨ ਨੂੰ ਤਾਂ ਨਿਤ ਵੇਖੇਗਾ ਹੀ। ਪ੍ਰਸ਼ਾਦਾ ਤਾਂ ਨਿਤ ਛਕੇਗਾ ਹੀ। ਪਾਣੀ ਤਾਂ ਨਿਤ ਪੀਵੇਗਾ ਹੀ। ਆਪਣਾ ਸਰੀਰ ਨਿਤ ਵੇਖੇਗਾ ਹੀ। ਇਹ ਸਭ ਕੁਝ ਵਰਤਦਿਆਂ ਖਾਂਦਿਆਂ ਹੁੰਢਾਂਦਿਆਂ ਕਦੇ ਤਾਂ ਦਾਤ ਵੇਖ ਕੇ ਇਸਨੂੰ ਦਾਤਾਰ ਯਾਦ ਆਵੇਗਾ।

ਖਾਣਾ—ਜਿਹ ਪ੍ਰਸਾਦਿ ਛਡੀਹ ਅੰਮ੍ਰਿਤ ਖਾਹਿ ॥ ਤਿਸ ਠਾਕੁਰ ਕਉ ਰਖੁ ਮਨ ਮਾਹਿ ॥
ਮਕਾਨ—ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥
ਬਸਤ੍ਰ—ਜਿਹ ਪ੍ਰਸਾਦਿ ਪਾਟ ਪਟੰਬਰ ਹਦਾਵਹਿ ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
ਇੱਜਤ—ਜਿਹ ਪ੍ਰਸਾਦਿ ਤੁਝੁ ਸਭੁ ਕੋਉ ਮਾਨੈ ॥ ਮੁਖਿ ਤਾਕੇ ਜਸੁ ਰਸਨ ਬਖਾਨਹਿ ॥
ਅਰੋਗਤਾ—ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥
ਅਸਵਾਰੀ—ਜਿਹ ਪ੍ਰਸਾਦਿ ਅਸੁ ਹਸਤਿ ਅਸਵਾਰੀ ॥ ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥
ਸੁੰਦਰਤਾ—ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ ਸੋ ਪ੍ਰਭ ਸਿਮਰਹੁ ਸਦਾ ਅਨ੍ਹੁਪੁ ॥

ਸਤਿਗੁਰੂ ਚਾਹੁੰਦੇ ਹਨ ਕਿ ਪਹਿਲੀ ਗੱਲ ਮਨੁੱਖ ਇਹ ਮੰਨ ਲਵੇ ਕਿ ਮੇਰੇ ਪਾਸ ਜੋ ਵੀ ਹੈ ਇਹ ਉਸਦੀ ਦਾਤ ਹੈ। ਫਿਰ ਦੂਸਰੀ ਗੱਲ ਕਿ ਦਾਤ ਵੇਖ ਕੇ

ਦਾਤਾਰ ਯਾਦ ਆਉਂਦਾ ਰਹੇ। ਸਤਿਗੁਰੂ ਫੁਰਮਾਉਂਦੇ ਹਨ ਦਾਤ ਤਾਂ ਉਹੀ ਹੈ ਜੋ ਸਾਹਿਬ ਸੇਵਕ ਦੀ ਸੇਵਾ 'ਤੇ ਪ੍ਰਸਿੰਨ ਹੋ ਕੇ ਦੇਵੇ, ਜੋ ਆਪਣੇ ਜਤਨ ਨਾਲ ਪ੍ਰਾਪਤ ਕੀਤੀ ਜਾਏ ਉਹ ਦਾਤ ਨਹੀਂ। ਜਿੰਨਾ ਜਤਨ ਉਪਰਾਲਾ ਮਨੁੱਖ ਆਪਣੇ ਨਾਲ ਜੋੜੇਗਾ ਕਰਤਾਪਨ ਆਏਗਾ। ਮਨੁੱਖ ਚਿੰਤਤ ਹੋਵੇਗਾ, ਦੁਖੀ ਹੋਵੇਗਾ। ਜਿਨ੍ਹਾਂ ਦੇਸ਼ਾਂ ਵਿਚ ਕਰਤਾ ਭਾਵ ਵਧਿਆ ਹੈ ਉਥੇ ਚਿੰਤਾ ਵੀ ਵਧੀ ਹੈ। ਸਤਿਗੁਰੂ ਸਾਡਾ ਜੀਵਨ ਬਖਸ਼ਿਸ਼ ਦਾ ਬਣਾਉਣਾ ਚਾਹੁੰਦੇ ਹਨ। ਸਾਡਾ ਦਾਤਾਰ ਸਾਡੇ ਸਿਰ 'ਤੇ ਹੈ ਅਤੇ ਉਸਦੀਆਂ ਅਮੁੱਕ ਦਾਤਾਂ ਸਾਡੇ ਪਾਸ ਹਨ।

ਮ: ੨॥ ਇਹ ਕਿਨੇਹੀ ਚਾਕਰੀ ਜਿਭੁ ਭਉ ਖਸਮ ਨਾ ਜਾਇ॥
ਨਾਨਕ ਸੇਵਕ ਕਾਢੀਐ ਜਿ ਸੇਤੀ ਖਸਮ ਸਮਾਇ॥

(ਪੰਨਾ ੪੨੫)

ਸਤਿਗੁਰੂ ਫੁਰਮਾਉਂਦੇ ਹਨ ਕਿ ਇਹ ਕੈਸੀ ਚਾਕਰੀ ਹੈ ਸੇਵਕ ਦੇ ਮਨ ਵਿਚ ਮਾਲਕ ਦਾ ਡਰ ਬਣਿਆ ਹੈ। ਪਹਿਲੇ ਕਹਿ ਆਏ ਹਨ ਕਿ ਮਾਲਕ ਦਾ ਡਰ ਹਿਰਦੇ ਵਿਚ ਚਾਹੀਦਾ ਹੈ। ਅਸਲ ਵਿਚ ਭਉ ਤੋਂ ਭਾਉ ਤੱਕ ਦੀ ਯਾਤਰਾ ਹੈ। ਸਤਿਗੁਰੂ ਕਹਿ ਰਹੇ ਹਨ ਕਿ ਅਦਬ, ਭੈ, ਪ੍ਰੇਮ ਬਣਿਆ ਹੈ ਕਿ ਨਹੀਂ। ਡਰਨ ਡਰਾਉਣ ਵਾਸਤੇ ਦੂਜਾ ਚਾਹੀਦਾ ਹੈ। ਦਵੈਤ ਚਾਹੀਦਾ ਹੈ। ਕਿਸ ਨੂੰ ਡਰਾਇਆ ਹੈ ਜੇ ਕਿਸ ਕੌਲੋਂ ਮਨੁੱਖ ਡਰਿਆ ਹੈ। ਪਰ ਜਦੋਂ ਸਾਹਿਬ ਤੇ ਸੇਵਕ ਇਕ ਹੋ ਗਏ ਵਿਚ ਡਰ ਭਉ ਕਿਥੇ ? ਹੁਣ ਤਾਂ ਸਮਾਈ ਹੋ ਗਈ ਹੈ।

ਸਤਿਗੁਰੂ ਕਹਿੰਦੇ ਹਨ ਇਹ ਕਾਹਦੀ ਚਾਕਰੀ ਹੈ। ਅਜੇ ਵੀ ਡਰ ਰਿਹਾ ਹੈ— ਡਰ ਨਹੀਂ ਮੁੱਕਾ। ਸੇਵਕ ਤਾਂ ਉਹ ਆਖੀਦਾ ਹੈ ਜਿਹੜਾ ਮਾਲਕ ਵਿਚ ਹੀ ਲੀਨ ਹੋ ਜਾਏ। ਉਹ ਭਉ ਤੋਂ ਤੁਰ ਕੇ ਭਾਉ ਤਕ ਪੁੱਜ ਜਾਏ। ਸਤਿਗੁਰੂ ਨਾਨਕ ਦੇਵ ਜੀ ਦੀ ਇਹ ਸਿੱਖਿਆ ਹੈ :

ਨਾਨਕ ਜਿਨ੍ਹ ਮਨਿ ਭਉ ਤਿਨਾ ਮਨਿ ਭਾਉ॥

(ਪੰਨਾ ੪੬੫)

੩ ੩ ੩

ਮ: ੨ ॥ ਆਪੇ ਸਾਜੇ ਕਰੋ ਆਪਿ ਜਾਈ ਭਿ ਰਖੋ ਆਪਿ ॥
 ਤਿਸੁ ਵਿਚਿ ਜੰਤ ਉਪਾਇਕੈ ਦੇਖੈ ਬਾਪਿ ਉਬਾਪਿ ॥
 ਕਿਸਨੋ ਕਹੀਐ ਨਾਨਕਾ ਸਭ ਕਿਛੁ ਆਪੇ ਆਪਿ ॥

ਇਹ ਵੀਚਾਰ ਸਮਝਣ ਵਾਲੀ ਹੈ ਕਿ ਸਿਸ਼ਟੀ ਨੂੰ ਪਰਮਾਤਮਾ ਆਪ ਸਿਰਜਦਾ ਹੈ, ਆਪ ਸਵਾਰਦਾ ਹੈ। ਪੈਦਾ ਕੀਤੀ ਹੋਈ ਨੂੰ ਆਪ ਹੀ ਸੰਭਾਲ ਵਿਚ ਰੱਖਦਾ ਹੈ। ਸਿਸ਼ਟੀ ਨੂੰ ਪੈਦਾ ਵੀ ਕਰਦਾ ਹੈ, ਸਮੇਟਦਾ ਵੀ ਹੈ। ਸਤਿਗੁਰੂ ਫੁਰਮਾਉਂਦੇ ਹਨ ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਕਿਸੇ ਹੋਰ ਅਗੇ ਪੁਕਾਰ ਫਰਿਆਦ ਨਹੀਂ ਹੋ ਸਕਦੀ।

ਅਸੀਂ ਜਨਮ ਨੂੰ ਤਾਂ ਬਹੁਤ ਚੰਗਾ ਸਮਝਦੇ ਹਾਂ। ਜਨਮ ਸੁਖਦਾਈ ਹੈ, ਪਰ ਮੌਤ ਸੁਖਦਾਈ ਨਹੀਂ ਲਗਦੀ। ਪਰ ਸਤ ਪੁਰਸ਼ਾਂ, ਜਿਨ੍ਹਾਂ ਨੇ ਜੀਵਨ ਦੇ ਰਾਜ ਨੂੰ ਸਮਝਿਆ ਹੈ ਉਨ੍ਹਾਂ ਸਰੀਰ ਨੂੰ ਕੱਪੜਾ ਕਿਹਾ ਹੈ। ਜਨਮ ਕੀ ਹੈ ਜਿਵੇਂ ਕੱਪੜਾ ਪਾ ਲਿਆ ਹੈ। ਮੌਤ ਕੀ ਹੈ ਕੱਪੜਾ ਉਤਾਰ ਦਿੱਤਾ ਹੈ। ਉਸ ਲਈ ਸਿਸ਼ਟੀ ਸਾਜਣ ਇੰਜ ਹੈ ਜਿਵੇਂ ਅਸੀਂ ਵਿਛੋਣਾ ਵਿਛਾ ਦਿੱਤਾ ਹੈ। ਉਸ ਲਈ ਮੌਤ ਇੰਜ ਹੈ ਜਿਵੇਂ ਵਿਛੋਣਾ ਸਮੇਟ ਦਿੱਤਾ ਹੈ। ਉਸ ਲਈ ਜਿਨ੍ਹਾਂ ਜਨਮ ਮਹੱਤਵਪੂਰਨ ਹੈ ਉਨ੍ਹੀਂ ਹੀ ਮੌਤ ਵੀ ਮਹੱਤਵਪੂਰਨ ਹੈ। ਪਹਿਲੀ ਪੱਟੀ ਨਾ ਪੱਚੀ ਜਾਏ ਤਾਂ ਨਵਾਂ ਕਿਵੇਂ ਲਿਖਿਆ ਜਾਏ।

ਉਹ ਸਰੀਰ ਹੀ ਨਵਾਂ ਨਹੀਂ ਦੇਂਦਾ ਸਗੋਂ ਸਿਮਰਤੀ ਵੀ ਨਵੀਂ ਦੇਂਦਾ ਹੈ। ਮਨੁੱਖ ਦੇ ਮਰਨ ਨਾਲ ਹੀ ਉਸਦੀ ਪੁਰਾਣੀ ਸਿਮਰਤੀ, ਸਾਰੀ ਯਾਦ ਖਤਮ ਹੋ ਜਾਂਦੀ ਹੈ। ਜੇ ਕਿਤੇ ਪਿਛਲੇ ਜਨਮਾਂ ਦੀਆਂ ਯਾਦਾਂ ਰਹਿ ਜਾਣ ਤਾਂ ਜੀਵਨ ਇਨਾ ਬੋਝਲ ਹੋ ਜਾਵੇਗਾ ਕਿ ਜਿਵੇਂ ਪਿਛਲੇ ਜਨਮਾਂ ਦੀਆਂ ਸਾਰੇ ਸਰੀਰਾਂ ਦੀਆਂ ਹੱਡੀਆਂ ਬੰਨ੍ਹ ਕੇ ਇਸ ਦੇ ਸਿਰ 'ਤੇ ਰੱਖ ਦਿੱਤੀਆਂ ਜਾਣ ਤਾਂ ਇਸ ਦਾ ਚਲਣਾ ਮੁਸ਼ਕਿਲ ਹੋਵੇਗਾ।

ਇਸੇ ਤਰ੍ਹਾਂ ਪੁਰਾਣੀਆਂ ਯਾਦਾਂ ਲੈ ਕੇ ਇਸ ਮਨੁੱਖ ਦਾ ਜੀਉਣਾ ਮੁਸ਼ਕਿਲ ਹੋ ਜਾਵੇਗਾ।

ਮਾਲਕ ਦਾ ਪ੍ਰਬੰਧ ਠੀਕ ਹੈ। ਸਗੋਰ ਮੁੱਕਣ ਨਾਲ ਸਗੋਰ ਵਿਚ ਘਟੀਆਂ ਘਟਨਾਵਾਂ ਦੀਆਂ ਯਾਦਾਂ ਵੀ ਮੁੱਕ ਜਾਂਦੀਆਂ ਹਨ। ਗੁਰ-ਵਿਅਕਤੀਆਂ ਨੇ ਤੇ ਸਤਿਗੁਰੂ ਦੇ ਸਿੱਖਾਂ ਨੇ ਜਿਵੇਂ ਜਨਮ ਨੂੰ ਜੀ ਆਇਆਂ ਕਿਹਾ ਹੈ, ਉਸੇ ਤਰ੍ਹਾਂ ਮੌਤ ਨੂੰ ਵੀ ਜੀ ਆਇਆਂ ਕਿਹਾ ਹੈ। ਇਤਿਹਾਸ ਵਿਚ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ 'ਤੇ ਸਤਿਗੁਰਾਂ ਬੜੀ ਖੁਸ਼ੀ ਮਨਾਈ। ਜਨਮ ਨੂੰ ਜੀ ਆਇਆਂ ਆਖਿਆ। ਪਰ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਅਟੱਲ ਰਾਇ ਦੇ ਅਕਾਲ ਚਲਾਣੇ 'ਤੇ ਉਸੇ ਤਰ੍ਹਾਂ ਹੀ ਨਿਰੰਕਾਰ ਦਾ ਸ਼ੁਕਰਾਨਾ ਕੀਤਾ। ਅਟੱਲ ਰਾਇ ਨੇ ਮੋਏ ਮੋਹਣ ਨੂੰ ਜਿੰਦਾ ਕਰ ਦਿੱਤਾ ਸੀ। ਸਤਿਗੁਰਾਂ ਕਿਹਾ ਇਹ ਗਲਤ ਹੈ, ਤੂੰ ਉਸ ਦੇ ਬਾਪ ਉਥਾਪ ਵਿਚ ਫਰਕ ਕਿਉਂ ਕੀਤਾ ਹੈ?

ਇਕ ਬਾਹਮਣ ਸਿਰਹੰਦ ਆਇਆ। ਦੋ ਦੁਕਾਨਦਾਰ ਭਾਈ ਭੀਵਾ ਤੇ ਭਾਈ ਖੀਵਾ ਸਤਿਗੁਰੂ ਹਰਿਗੋਬਿੰਦ ਜੀ ਦੇ ਸਿੱਖ ਸਨ। ਬਾਹਮਣ ਨੇ ਦੁਕਾਨ 'ਤੇ ਆ ਕੇ ਪੈਸੇ ਮੰਗੇ, ਸਿੱਖਾਂ ਹਾਂ ਕਰ ਦਿੱਤੀ। ਬਾਹਮਣ ਨੇ ਗੱਲ ਕੀਤੀ ਕਿ ਰਸਤੇ ਵਿਚ ਕੋਈ ਚੜ੍ਹਾਈ ਕਰ ਗਿਆ ਸੀ ਤੇ ਅਰਥੀ ਨਾਲ ਕੋਈ ਨਹੀਂ ਸੀ ਰੋ ਰਿਹਾ, ਸਾਰੇ ਸ਼ੁਕਰਾਨੇ ਦੇ ਸ਼ਬਦ ਪੜ੍ਹ ਰਹੇ ਸਨ।

ਭਾਈ ਭੀਵੇਂ ਨੇ ਪੁੱਛਿਆ ਕਿ ਤੁਹਾਡੇ ਨਗਰ ਦੇ ਲੋਕ ਕੀ ਕਰਦੇ ਹਨ? ਬਾਹਮਣ ਨੇ ਕਿਹਾ ਰੱਦੇ ਹਨ। ਸਿੱਖ ਨੇ ਕਿਹਾ ਜਨਮ ਵੇਲੇ ਕੀ ਕਰਦੇ ਹਨ? ਪੰਡਿਤ ਨੇ ਕਿਹਾ ਗਾਊਂਦੇ ਹਨ, ਖੁਸ਼ੀ ਮਨਾਉਂਦੇ ਹਨ। ਸਿੱਖ ਨੇ ਕਿਹਾ ਤੈਨੂੰ ਪੈਸੇ ਨਹੀਂ ਦੇਣੇ। ਤੂੰ ਅਕਿਤਾਵਾਂ ਦੇ ਨਗਰ ਦਾ ਹੈ। ਜਿਸ ਨਜ਼ਰ ਨਾਲ ਲੈਂਦੇ ਹਨ ਉਸ ਨਜ਼ਰ ਨਾਲ ਮੌਜੂਦੇ ਨਹੀਂ। ਗਾਊਂਦੇ ਹੋਏ ਖੁਸ਼ੀ ਨਾਲ ਲੈਂਦੇ ਹਨ ਅਤੇ ਰੱਦੇ ਹੋਏ ਮੌਜੂਦੇ ਹਨ। ਉਹ ਵੀ ਲੈ ਜਾਣ ਵਾਲਾ ਜ਼ਬਰਦਸਤੀ ਲੈਂਦਾ ਹੈ, ਉਹ ਨਹੀਂ ਮੌਜੂਦੇ। ਅਸੀਂ ਤੇਰੇ ਨਾਲ ਵਿਹਾਰ ਨਹੀਂ ਕਰਦੇ, ਤੁਹਾਡਾ ਵਿਹਾਰ ਠੀਕ ਨਹੀਂ।

ਰੱਬ ਦਾ ਤੇ ਬੰਦੇ ਦਾ ਲੈਣ ਦੇਣ ਵਿਹਾਰ ਠੀਕ ਨਹੀਂ। ਸਤਿਗੁਰੂ ਚਾਹੁੰਦੇ ਹਨ ਵਿਹਾਰ ਠੀਕ ਹੋ ਜਾਏ। ਅਸੀਂ ਜਿਨ੍ਹਾਂ ਅੱਖਾਂ ਨਾਲ, ਜਿਸ ਖੁਸ਼ੀ ਨਾਲ ਲੈਂਦੇ ਹਾਂ, ਉਸੇ ਖੁਸ਼ੀ ਨਾਲ ਵਾਪਸ ਕਰ ਦੇਈਏ ਤਾਂ ਸਦਾ ਅਨੰਦਤ ਰਹਿਣ ਦੀ ਕੁੰਜੀ ਰੱਬ ਆ ਜਾਏਗੀ।

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਥਾਪ ਵੇਲੇ ਤੂੰ ਕਿਉਂ ਵਿਰਲਾਪ ਕਰਦਾ ਹੈ? ਤੇਰੀ ਇਹ ਮੂਰਖਤਾ ਹੈ, ਐਸਾ ਨਾ ਕਰ। ਸਿਆਣਾ ਬਣ, ਤੂੰ ਗਾਊਂਦਾ ਹੋਇਆ

ਹੀ ਵਾਪਸ ਕਰ। ਤੂੰ ਨਾਲ ਕੀ ਲੈ ਕੇ ਆਇਆ ਸੈਂ। ਐਵੇਂ ਵਿਅਰਥ ਜੱਫੇ ਮਾਰ ਕੇ ਬੈਠਾ ਹੈਂ। ਸਭ ਕੁਝ ਉਸਦਾ ਹੀ ਹੈ, ਤੇਰਾ ਤਾਂ ਕੁਝ ਵੀ ਨਹੀਂ। ਉਹ ਥਾਪ ਉਬਾਪ ਨੂੰ ਇਕੋ ਜੈਸਾ ਸਮਝਦਾ ਹੈ, ਤਾਂ ਤੂੰ ਕਿਉਂ ਨਹੀਂ ਸਮਝਦਾ।

ਮਨ ਮੁਰਖ ਕਾਹੇ ਬਿਲਲਾਈਐ॥ ਪੁਰਬ ਲਿਖੇ ਕਾ ਲਿਖਿਆ ਪਾਈਐ॥
ਦੂਖ ਸੂਖ ਪ੍ਰਭ ਦੇਵਨਹਾਰ॥ ਅਵਰ ਤਿਆਗ ਤੂ ਤਿਸਹਿ ਚਿਤਾਰੁ॥
ਜੋ ਕਿਛ ਕਰੇ ਸੋਈ ਸੁਖੁ ਮਾਨੁ॥ ਭੁਲਾ ਕਾਹੇ ਵਿਰਹਿ ਅਜਾਨੁ॥
ਕਉਨ ਬਸਤੁ ਆਈ ਤੇਰੈ ਸੰਗਿ॥ ਲਪਟ ਰਹਿਉ ਰਸਿ ਲੋਭੀ ਪਤੰਗ॥
ਰਾਮ ਨਾਮ ਜਪਿ ਹਿਰਦੈ ਮਾਹਿ॥ ਨਾਨਕ ਪਤਿ ਸੇਤੀ ਘਰਿ ਜਾਹਿ॥

(ਸੁਖਮਨੀ, ਪੰਨਾ ੨੯੩)

ਇਕ ਸਿਆਣਾ ਕਿਰਸਾਨ ਕਿਵੇਂ ਪਹਿਲੀ ਖੇਤੀ ਨੂੰ ਕੱਟ ਕੇ ਖੇਤ ਸਾਫ਼ ਕਰਦਾ ਹੈ। ਉਸਨੇ ਨਵੀਂ ਖੇਤੀ ਬੀਜਣੀ ਹੈ। ਪਰਮਾਤਮਾ ਵੀ ਸਿਆਣਾ ਕਿਰਸਾਨ ਹੈ, ਉਹ ਵੀ ਪੁਰਾਣੀ ਫਸਲ ਕੱਟਦਾ ਹੈ, ਖੇਤੀ ਸਾਫ਼ ਕਰਦਾ ਹੈ। ਨਵੀਂ ਬੀਜਦਾ ਹੈ। ਅਸੀਂ ਕਿਰਸਾਨ ਨੂੰ ਤਾਂ ਨਹੀਂ ਕਹਿੰਦੇ ਕਿ ਪਹਿਲੀ ਖੇਤੀ ਕਿਉਂ ਕੱਟ ਰਿਹਾ ਹੈਂ, ਇਹ ਏਸੇ ਤਰ੍ਹਾਂ ਹੀ ਰਹਿਣ ਦੇ। ਪਰ ਪਰਮਾਤਮਾ ਨੂੰ ਜ਼ਰੂਰ ਕਹਿੰਦੇ ਹਾਂ ਕਿ ਪੁਰਾਣੀਆਂ ਖੇਤੀਆਂ ਕਿਉਂ ਕੱਟਦਾ ਹੈਂ?

ਸਤਿਗੁਰੂ ਕਹਿੰਦੇ ਹਨ ਉਸਦੀ ਮਰਜ਼ੀ। ਉਸਨੂੰ ਪਤਾ ਹੈ ਕਿਹੜੀ ਰੱਖਣੀ ਹੈ, ਕਿਹੜੀ ਕੱਟਣੀ ਹੈ।

ਜੈਸੇ ਕਿਸਾਨੁ ਬੋਵੈ ਕਿਸਾਨੀ ਕਾਚੀ ਪਾਕੀ ਬਾਢ ਪਰਾਨੀ॥
ਸਤਿਗੁਰੂ ਅੰਗਦ ਦੇਵ ਜੀ ਦਾ ਸ਼ਬਦ 'ਦੇਖੈ' ਬੜਾ ਧਿਆਨ ਯੋਗ ਹੈ ਉਸਦਾ ਦੇਖਣਾ ਸੰਭਾਲ ਕਰਨਾ ਹੈ। ਉਹ ਜਨਮ ਦੇ ਕੇ ਰੋਜ਼ੀ ਦਿੰਦਾ ਹੈ। ਪਾਲਦਾ ਹੈ। ਇਹ ਸੰਭਾਲ ਕਰ ਰਿਹਾ ਹੈ। ਉਹ ਅਨੇਕਾਂ ਮੁਸੀਬਤਾਂ ਤੋਂ ਬਚਾਉਂਦਾ ਹੈ, ਇਹ ਵੀ ਉਹ ਸੰਭਾਲ ਕਰ ਰਿਹਾ ਹੈ।

ਪਰ ਉਹ ਜਨਮ ਦੇਣ ਵਾਲਾ, ਪਾਲਣ ਵਾਲਾ ਇਕ ਥਾਂ ਤੋਂ ਆਤਮਾ ਕੱਢ ਕੇ ਦੂਸਰੇ ਸਰੀਰ ਵਿਚ ਪਾਉਂਦਾ ਹੈ। ਜਾਂ ਆਪਣੇ ਵਿਚ ਲੀਨ ਕਰ ਲੈਂਦਾ ਹੈ। ਇਹ ਵੀ ਸੰਭਾਲ ਹੈ। ਜਨਮ ਤੇ ਮੌਤ ਦੋਵੇਂ ਵੇਲੇ ਹੀ ਸਾਡੀ ਦੇਖ ਭਾਲ ਕਰ ਰਿਹਾ ਹੈ।

ਮਨੁੱਖ ਦੇ ਬਣਾਏ ਅੱਜ ਦੇ ਕਾਨੂੰਨ ਕੱਲ੍ਹ ਨੂੰ ਤਬਦੀਲ ਕਰਨੇ ਪੈਂਦੇ ਹਨ। ਅੱਜ ਦੇ ਵਿਗਿਆਨਕ ਅਸੂਲ ਕੱਲ੍ਹ ਬਦਲਣੇ ਪੈਂਦੇ ਹਨ। ਮਨੁੱਖ ਦੀਆਂ ਬਣਾਈਆਂ ਰੱਡੀਆਂ ਆਪਸ ਵਿਚ ਟਕਰਾਉਂਦੀਆਂ ਰਹਿੰਦੀਆਂ ਹਨ। ਉਹ ਪਰਮਾਤਮਾ ਏਨਾ ਸਿਆਣਾ ਕਲਾਕਾਰ ਹੈ ਕਿ ਜੁਗਾਂ ਜੁਗਾਂ ਤੋਂ ਉਸਦੀ ਬਣਾਈ ਹੋਈ ਸਿਸ਼ਟੀ ਚਲ

ਰਹੀ ਹੈ, ਕਿਉਂਕਿ ਜੋ ਚਾਹੀਦਾ ਸੀ ਉਹੀ ਉਸ ਨੇ ਬਣਾਇਆ ਹੈ ਅਤੇ ਜਿੱਥੇ ਕੋਈ ਚੀਜ਼ ਰੱਖਣੀ ਸੀ ਉਹ ਠੀਕ ਬਾਂ 'ਤੇ ਹੀ ਰੱਖੀ ਹੈ। ਇਕ ਅਦੀਬ ਕਹਿੰਦੇ ਹਨ—

ਮੇਰੇ ਸੀਨੇ ਮੇਂ ਦੱਮ ਰਖਾ ਮੇਰੇ ਮੁੜ ਮੇਂ ਚੂਬਾਂ ਰਖ ਦੀ।
ਜਹਾਂ ਕੀ ਚੀਜ਼ ਰਖਨੇ ਕੀ ਬੀ ਕਦਰਤ ਨੇ ਵਹਾਂ ਰਖ ਦੀ।

ਉਹ ਐਸਾ ਪੂਰਾ ਤੇ ਸਿਆਣਾ ਹੈ ਕਿ ਜਿੱਥੇ ਜਨਮ ਰੱਖਣਾ ਸੀ ਜਨਮ ਰੱਖਿਆ ਹੈ, ਜਿੱਥੇ ਮੌਤ ਰੱਖਣੀ ਸੀ ਉਥੇ ਮੌਤ ਰੱਖੀ ਹੈ।

三

ਮ: ੨॥ ਨਕਿ ਨਥ ਖਸਮ ਹਥਿ ਕਿਰਤ ਧਕੇ ਦੇ॥
ਜਹਾਂ ਦਾਣੇ ਤਹਾ ਖਾਣੇ ਨਾਨਕਾ ਸਚੁ ਹੈ॥

(ਸੋਰਠਿ ਕੀ ਵਾਰ ਮ: ੪, ਪੰਨਾ ੬੫੩)

ਸਤਿਗੁਰੂ ਫੁਰਮਾਉਂਦੇ ਹਨ ਜੀਵਾਂ ਦੇ ਨੱਕ ਵਿਚ ਨੱਥ ਹੈ ਅਤੇ ਇਹ ਨਕੇਲ ਪਰਮਾਤਮਾ ਦੇ ਹੱਥ ਵਿਚ ਹੈ। ਪਿਛਲੇ ਕਰਮ, ਕਰਮਾਂ ਤੋਂ ਸੰਸਕਾਰ, ਸੰਸਕਾਰਾਂ ਤੋਂ ਸੁਭਾਉ, ਹੁਣ ਜੀਵ ਨੂੰ ਚਲਾ ਰਿਹਾ ਹੈ ਧੱਕਾ ਦੇ ਕੇ ਤੌਰ ਦੇਂਦਾ ਹੈ। ਮਨੁੱਖ ਦੀ ਕੈਸੀ ਬੇਵੱਸੀ ਹੈ ਕਿ ਸਮਝਦਾ ਹੋਇਆ ਵੀ ਕਿ ਇਹ ਪਾਸਾ ਠੀਕ ਨਹੀਂ, ਤਾਂ ਵੀ ਜਾਂਦਾ ਹੈ ਕਿਉਂਕਿ ਮਗਰ ਕਿਰਤ ਹੈ ਜੋ ਧੱਕ ਰਹੀ ਹੈ।

ਜਿਵੇਂ ਸੁਭਾਅ ਧੱਕਾ ਦਿੰਦਾ ਹੈ ਇਸ ਤਰ੍ਹਾਂ ਦਾਣਾ ਪਾਣੀ ਇਸ ਨੂੰ ਆਪਣੇ ਵੱਲ ਖਿੱਚਦਾ ਹੈ। ਜਿੱਥੇ ਅੰਨ ਜਲ ਹੁੰਦਾ ਹੈ ਉਥੇ ਜਾ ਕੇ ਜੀਵ ਨੂੰ ਖਾਣਾ ਪੈਂਦਾ ਹੈ। ਸਤਿਗੁਰੂ ਕਹਿੰਦੇ ਹਨ ਇਹ ਬਿਲਕੁਲ ਸੱਚ ਹੈ।

ਪਸੂਆਂ ਦੀ ਨੱਕ ਵਿਚ ਅਸੀਂ ਨੱਥ ਵੇਖਦੇ ਹਾਂ। ਇਹ ਆਮ ਕਰਕੇ ਬੈਲਾਂ ਦੀ ਨੱਕ ਵਿਚ, ਭੈਂਸਿਆਂ ਦੀ ਨੱਕ ਵਿਚ, ਉਠਾਂ ਦੀ ਨੱਕ ਵਿਚ ਪਾਈ ਜਾਂਦੀ ਹੈ। ਕਲੰਦਰ ਰਿੱਛ ਦੀ ਨੱਕ ਵਿਚ ਵੀ ਨਕੇਲ ਪਾ ਦਿੰਦੇ ਹਨ।

ਜਾਨਵਰ ਦੀ ਨੱਕ ਵਿਚ ਸੂਏ ਨਾਲ ਛੇਕ ਕੱਢ ਕੇ ਰੱਸੀ ਪਾ ਦਿੱਤੀ ਜਾਂਦੀ ਹੈ। ਉਸ ਰੱਸੀ ਨੂੰ ਜਦੋਂ ਖਿੱਚਿਆ ਜਾਂਦਾ ਹੈ ਤਾਂ ਜਾਨਵਰਾਂ ਨੂੰ ਬੜੀ ਤਕਲੀਫ਼ ਹੁੰਦੀ ਹੈ। ਉਹ ਜਿਧਰ ਮਾਲਕ ਖਿੱਚਦਾ ਹੈ ਉਹ ਤੁਰੇ ਆਉਂਦੇ ਹਨ।

ਜੀਵਾਂ ਦੇ ਨੱਕ ਵਿਚ ਵੀ ਰਜ਼ਾ ਰੂਪੀ ਨੱਥ ਹੈ। ਸਤਿਗੁਰੂ ਜਪੁਜੀ ਸਾਹਿਬ ਵਿਚ ਫੁਰਮਾਉਂਦੇ ਹਨ—

ਆਪਿ ਨਾਥੁ ਨਾਬੀ ਸਭ ਜਾ ਕੀ
ਰਿਧਿ ਸਿਧਿ ਅਵਰਾ ਸਾਦ॥

ਉਹ ਪਰਮਾਤਮਾ ਆਪ ਮਾਲਕ ਹੈ, ਨਾਥ ਹੈ ਅਤੇ ਸਾਰੀ ਸਿਸ਼ਟੀ ਉਸਦੀ ਨੱਖੀ ਹੋਈ ਹੈ, ਉਸਦੇ ਹੁਕਮ ਵਿਚ ਹੈ। ਰਿਧੀਆਂ ਸਿਧੀਆਂ ਤਾਂ ਐਵੇਂ ਹੋਰ-ਹੋਰ ਸੁਆਦ ਹਨ। ਇਹ ਤਾਂ ਪਰਮਾਤਮਾ ਤੋਂ ਬਾਗੀ ਹੋ ਕੇ ਦੁਖੀ ਹੋ ਕੇ ਮਰਨਾ ਹੈ। ਉਸਦੇ ਦਰ ਤੇ ਹੁਕਮ ਰਜ਼ਾ ਵਿਚ ਰਹਿਣ ਵਾਲੇ, ਹੁਕਮ ਮੰਨਣ ਵਾਲੇ ਹੀ ਸ਼ੋਭਦੇ ਹਨ।

ਬ੍ਰਹਮਾ ਬਿਸਨ ਰਿਖੀ ਮੁਨੀ ਸੰਕਰੁ ਇਦੁ ਤਪੈ ਭੇਖਾਰੀ ॥
ਮਾਨੈ ਹੁਕਮੁ ਸੋਹਹਿ ਦਰਿ ਸਾਚੇ ਆਕੀ ਮਰਹਿ ਅਫਾਰੀ ॥

(ਮਾਤ੍ਰ ਮ: ੧, ਪੰਨਾ ੯੯੨)

ਮਨੁੱਖ ਮਤਾ ਪਕਾਉਂਦਾ ਹੈ ਕਿ ਮੈਂ ਪੱਛਮ ਵੱਲ ਜਾਵਾਂਗਾ, ਪਰ ਜਿਸਦੇ ਹੱਥ ਵਿਚ ਡੋਰੀ ਹੈ ਉਹ ਪੂਰਬ ਵਾਲੇ ਪਾਸੇ ਲੈ ਜਾਂਦਾ ਹੈ। ਇਸਦੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ। ਜੋ ਮਾਲਕ ਨੇ ਪਹਿਲਾਂ ਹੀ ਮਿਥਿਆ ਹੈ, ਉਹ ਹੋ ਜਾਂਦਾ ਹੈ।

ਮਰਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥
ਖਿਨ ਮਹਿ ਬਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥
ਸਿਆਣਪ ਕਾਹੂ ਕਾਮਿ ਨ ਆਤ ॥
ਜੇ ਅਨਨ੍ਤਪਿਓ ਠਾਕੁਰ ਮੇਰੈ ਹੋਇ ਰਹੀ ਉਹ ਬਾਤ ॥

(ਗੁਜਰੀ ਮ: ੫, ਪੰਨਾ ੪੯੬)

ਐਸਾ ਤਾਂ ਹੁੰਦਾ ਹੈ ਕਿ ਡੋਰੀ ਉਸ ਮਾਲਕ ਦੇ ਹੱਥ ਵਿਚ ਹੈ।
ਜੀਅ ਜੰਤ ਤੇਰੇ ਧਾਰੇ ॥ ਪ੍ਰਭ ਛੋਰੀ ਹਾਥਿ ਤੁਮਾਰੇ ॥
ਜਿ ਕਰਾਵੈ ਸੋ ਕਰਣਾ ॥ ਨਾਨਕ ਦਾਸ ਤੇਰੀ ਸਰਣਾ ॥

(ਸੈਰਠ ਮ: ੫, ਪੰਨਾ ੬੨੭)

ਇਸ ਸਲੋਕ ਵਿਚ ਦੋ ਵਿਚਾਰ ਹਨ ਜਿਨ੍ਹਾਂ ਨੂੰ ਅਸੀਂ ਹਿਰਦੇ ਵਿਚ ਧਾਰਨ ਕਰਨਾ ਹੈ। ਪਹਿਲਾ ਹੈ ਮਾਲਕ ਦੇ ਹੱਥ ਵਿਚ ਨੱਥ ਹੈ। ਕਿਰਤ ਪਿਛੋਂ ਧੱਕਾ ਦਿੰਦੀ ਹੈ, ਮਾਲਕ ਡੋਰੀ ਅੱਗੋਂ ਖਿੱਚਦਾ ਹੈ। ਇਹ ਜੀਵ ਖਿੱਚਿਆ ਜਾ ਰਿਹਾ ਹੈ। ਇਹ ਸੁਤੰਤਰ ਨਹੀਂ ਪਰਤੰਤਰ ਹੈ। ਜੇ ਵਿਰੋਧ ਕਰੇਗਾ ਤਾਂ ਦੁਖੀ ਹੋਵੇਗਾ। ਰਜ਼ਾ ਵਿਚ ਆ ਜਾਵੇ, ਭੁੱਲਾਂ ਦੀ ਮੁਆਫੀ ਮੰਗੇ ਤਾਂ ਪਿਛਲਾ ਧੱਕਾ ਮੁੱਕ ਸਕਦਾ ਹੈ, ਕਿਰਤ ਦਾ ਧੱਕਾ ਮੁੱਕ ਜਾਏਗਾ। ਮਾਲਕ ਦੀ ਨੱਥ ਰਹਿ ਜਾਏਗੀ। ਉਹ ਪਸੂ ਵਾਂਗੂ ਦੁਖਦਾਈ ਨਹੀਂ, ਉਹ ਹੁਕਮ ਦੀ ਨੱਥ ਸੁਖਦਾਈ ਹੈ। ਹੁਕਮ ਰਜ਼ਾ ਵਿਚ ਚੱਲ ਕੇ ਇਹ ਜੀਵ ਸਚਿਆਰ ਹੋ ਸਕਦਾ ਹੈ। ਸਚਿਆਰ ਹੋ ਕੇ ਸੱਚੇ ਵਿਚ ਲੀਨ ਹੋ ਸਕਦਾ ਹੈ।

ਦੂਸਰੀ ਗੱਲ ਜੋ ਭਾਗਾਂ ਵਿਚ ਲਿਖਿਆ ਹੈ ਉਹੀ ਦਾਣੇ ਖਾਣੇ ਹਨ। ਗੁਰੂ ਹਰਿਗੋਬਿੰਦ ਸਾਹਿਬ 'ਤੇ ਬੜੇ ਕਹਿਰੀ ਵਾਰ ਹੋਏ। ਇਕ ਵਾਰ ਪ੍ਰਿਥੀ ਚੰਦ ਨੇ ਇਕ ਬੱਚੇ ਨੂੰ ਜੋ ਗੁਰੂ ਹਰਿਗੋਬਿੰਦ ਸਾਹਿਬ ਨਾਲ ਖੇਡਦਾ ਸੀ, ਦੋ ਲੱਡੂ ਦੇ ਦਿੱਤੇ। ਇਕ ਵਿਚ ਜ਼ਹਿਰ ਸੀ, ਇਕ ਬਿਨਾਂ ਜ਼ਹਿਰ ਤੋਂ ਸੀ। ਉਸਨੂੰ ਸਿਖਾਇਆ ਸੀ ਕਿ ਜੋ ਬਿਨਾਂ ਜ਼ਹਿਰ ਤੋਂ ਹੈ ਉਹ ਆਪ ਖਾਵੀਂ ਅਤੇ ਜ਼ਹਿਰ ਵਾਲਾ ਹਰਿਗੋਬਿੰਦ ਨੂੰ ਖੁਆਵੀਂ ਪਰ ਜਿਹੜਾ ਦਾਣਾ ਆਪਣੇ ਭਾਗਾਂ ਵਿਚ ਹੈ, ਉਹੀ ਖਾਣਾ ਹੈ। ਉਹ ਬੱਚਾ ਜ਼ਹਿਰ ਵਾਲਾ ਲੱਡੂ ਆਪ ਖਾ ਗਿਆ ਤੇ ਜੋ ਬਿਨਾਂ ਜ਼ਹਿਰ ਤੋਂ ਸੀ ਉਹ ਗੁਰੂ ਸਾਹਿਬ ਨੂੰ ਖੁਆ ਦਿੱਤਾ। ਅੰਨ ਜਲ ਬਹੁਤ ਪ੍ਰਬਲ ਹੈ। ਇਸ ਤੋਂ ਕੋਈ ਬਚ ਨਹੀਂ ਸਕਦਾ।

ਇਸ ਭਾਵਨਾ ਨੇ ਸਿੱਖ ਨੂੰ ਹੰਕਾਰ ਤੋਂ ਬਚਾਇਆ ਅਤੇ ਹੀਣ ਭਾਵ ਵੀ ਮੁਕਾਇਆ ਹੈ। ਪਹਿਲਾਂ ਜਦੋਂ ਕੋਈ ਕਿਸੇ ਨੂੰ ਭੋਜਨ ਦੇਂਦਾ ਸੀ ਤਾਂ ਮਨ ਵਿਚ ਅਭਿਮਾਨ ਆਉਂਦਾ ਸੀ ਕਿ ਮੈਂ ਦਿੱਤਾ ਹੈ ਤੇ ਖਾਣ ਵਾਲੇ ਬੜੇ ਹੀ ਹੀਣ ਭਾਵ ਨਾਲ ਉਸਨੂੰ ਸਿਰ ਝੁਕਾਉਂਦੇ ਸਨ ਅਤੇ ਉਸਦੀ ਭੁਸ਼ਾਮਦ ਕਰਦੇ ਸਨ। ਪਰ ਅੱਜ ਸਿੱਖ ਕਿੰਨੀ ਚੜ੍ਹਦੀ ਕਲਾ ਵਿਚ ਹੈ। ਜੇ ਉਹ ਲੰਗਰ ਵਾਸਤੇ ਰਸਦ ਜਾਂ ਮਾਇਆ ਦੇਂਦਾ ਹੈ ਤਾਂ ਹੰਕਾਰ ਕੋਈ ਨਹੀਂ। ਗੁਰੂ ਅੱਗੇ ਜੋ ਰੱਖਿਆ ਹੈ ਇਹ ਤੁੱਛ ਭੇਟਾ ਹੈ ਅਤੇ ਜਿਹੜਾ ਛਕ ਰਿਹਾ ਹੈ ਉਹ ਵੀ ਚੜ੍ਹਦੀ ਕਲਾ ਵਿਚ ਹੈ। ਉਹ ਛਕ ਕੇ ਅਰਦਾਸ ਕਰਦਾ ਹੈ ਦਾਣਾ ਪਾਣੀ ਗੁਰੂ ਕਾ ਟਹਿਲ ਭਾਵਨਾ ਸਿੱਖਾਂ ਸੇਵਕਾਂ ਦੀ। ਉਨ੍ਹਾਂ ਲੰਗਰ ਸਜਾਉਣ ਲਈ ਟਹਿਲ ਕੀਤੀ ਹੈ ਅਤੇ ਛਕਾਉਣ ਲੱਗਿਆਂ ਭਾਵਨੀ ਵਰਤੀ ਹੈ। ਨਿਰੀ ਟਹਿਲ ਹੀ ਨਹੀਂ ਨਾਲ ਭਾਵਨੀ ਵੀ ਹੈ ਕਿ ਲੰਗਰ ਸਰਧਾ ਨਾਲ ਛਕਾਉਣਾ ਹੈ। ਦਾਣਾ ਪਾਣੀ ਗੁਰੂ ਦਾ ਹੈ ਤੇ ਜਿਸ ਦੇ ਭਾਗਾਂ ਵਿਚ ਹੈ ਉਹੀ ਛਕੇਗਾ। ਇਸ ਸਲੋਕ ਨੇ ਕਿੰਨੀ ਸੁੰਦਰ ਭਾਵਨਾ ਸਿੱਖ ਪੰਥ ਨੂੰ ਬਖਸ਼ੀ ਹੈ।

ਅਕਬਰ ਬਾਦਸ਼ਾਹ ਨੇ ਸਤਿਗੁਰਾਂ ਨੂੰ ਜਦੋਂ ਕਿਹਾ ਸੀ ਕਿ ਲੰਗਰ ਦਾ ਖਰਚਾ ਦੱਸੋ, ਮੈਂ ਪੱਕਾ ਹੀ ਪ੍ਰਬੰਧ ਕਰ ਦੇਂਦਾ ਹਾਂ। ਸਤਿਗੁਰਾਂ ਕਿਹਾ ਸੀ ਫਿਰ ਇਹ ਲੰਗਰ ਗੁਰੂ ਕਾ ਨਹੀਂ ਰਹੇਗਾ। ਗੁਰੂ ਕਾ ਲੰਗਰ ਕਿਸੇ ਬਾਦਸ਼ਾਹ ਦੇ ਖਰਚੇ 'ਤੇ ਸ਼ਾਹੀ ਖਜ਼ਾਨੇ ਵਿਚੋਂ ਨਹੀਂ ਚਲੇਗਾ।

ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਇਹੋ ਗੱਲ ਕਹੀ ਸੀ ਕਿ ਲੰਗਰ ਦਾ ਖਰਚਾ ਮੈਂ ਭੇਜ ਦਿਆ ਕਰਾਂ। ਬਾਬਾ ਬੀਰ ਸਿੰਘ ਬੜੇ ਸੱਚੇ ਸੁੱਚੇ ਸਿੱਖ ਸਨ, ਕਹਿਣ ਲੱਗੇ ਕਿ ਫਿਰ ਗੁਰੂ ਕਾ ਲੰਗਰ ਨਹੀਂ, ਮਹਾਰਾਜਾ ਰਣਜੀਤ ਸਿੰਘ ਦਾ ਲੰਗਰ ਹੋ ਜਾਵੇਗਾ।

ਜਿੱਥੇ ਕਿਸੇ ਦਾ ਦਾਣਾ ਹੈ ਮਾਲਕ ਉਥੇ ਪਹੁੰਚਾ ਦਿੰਦਾ ਹੈ। ਨੱਥ ਉਸਦੇ ਹੱਥ ਵਿਚ ਹੈ। ਇਸ ਭਾਵ ਨੇ ਸਿੱਖ ਪੰਥ ਨੂੰ ਬਹੁਤ ਹੀ ਉੱਚਾ ਕੀਤਾ ਹੈ। ਇਹ ਸੱਚ ਹੈ। ਕੁਝ ਵੀਚਾਰ ਹੀ ਹੁੰਦੇ ਹਨ ਜੋ ਕੌਮਾਂ ਦਾ ਸਿਰ ਸੰਸਾਰ ਵਿਚ ਉੱਚਾ ਕਰਦੇ ਹਨ। ਉਨ੍ਹਾਂ ਦਾ ਇਖਲਾਕ ਉੱਚਾ ਉਹ ਵੀਚਾਰ ਕਰ ਦਿੰਦਾ ਹੈ ਅਤੇ ਕੁਝ ਵੀਚਾਰ ਹੀ ਐਸੇ ਹੁੰਦੇ ਹਨ ਜੋ ਕੌਮਾਂ ਨੂੰ ਰਸਾਤਲ ਵਿਚ ਲੈ ਜਾਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰ-ਸ਼ਬਦ ਭੰਡਾਰ ਹੈ। ਇਸਨੂੰ ਗੁਰੂ ਨੇ ਸ਼ੁੱਭ ਵੀਚਾਰਾਂ ਨਾਲ ਸਿੱਖ ਦਾ ਭੰਡਾਰਾ ਭਰ ਦਿੱਤਾ ਹੈ। ਇਸ ਪ੍ਰਯਾਨੇ ਦੇ ਆਸਰੇ ਅੱਜ ਪੰਥ ਚੜ੍ਹਦੀ ਕਲਾ ਵਿਚ ਹੈ।

❻ ❻ ❻

ਮ: ੨ ॥ ਜਿਨ੍ਹੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਖਾਰ ॥
 ਚਲਣੁ ਸਾਰੁ ਨ ਜਾਣਨੀ ਕਾਜੁ ਸਵਾਰਣਹਾਰ ॥
 (ਸੂਹੀ ਕੀ ਵਾਰ ਮ: ੩, ਪੰਨਾ ੧੯)

ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਗਈ ਹੈ ਕਿ ਆਖਰ ਇਸ ਸੰਸਾਰ ਤੋਂ
 ਚਲੇ ਜਾਣਾ ਹੈ ਉਹ ਬਹੁਤੇ ਖਿਲਾਰੇ ਨਹੀਂ ਖਿਲਾਰਦੇ। ਭਾਵ ਬਹੁਤੇ ਜੰਜਾਲ ਗਲ
 ਨਹੀਂ ਪਾਊਂਦੇ। ਪਰ ਜਿਨ੍ਹਾਂ ਬੰਦਿਆਂ ਸਿਰਫ ਖਿਲਾਰਿਆਂ ਵਿਚ ਹੀ ਆਪਣਾ ਮਨ
 ਲਗਾਇਆ ਹੈ ਉਨ੍ਹਾਂ ਨੂੰ ਇਹ ਬਖ਼ਰ ਸਾਰ ਹੀ ਨਹੀਂ ਕਿ ਆਖਰ ਇਥੋਂ ਚਲੇ ਜਾਣਾ
 ਹੈ:

ਮ: ੨ ॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
 ਨਾਨਕ ਨਾਲਿ ਨਾ ਚਲਈ ਫਿਰ ਪਛਤਾਵਾ ਹੋਇ ॥

(ਸੂਹੀ ਕੀ ਵਾਰ, ਪੰਨਾ ੧੯)

ਜੇ ਇਕ ਰਾਤ ਦੀ ਖਾਤਰ ਕੁਝ ਇਕੱਠਾ ਕਰੀਏ ਸਵੇਰੇ ਤੁਰਨਾ ਹੋਵੇ, ਜੇ
 ਉਹ ਸਾਮਾਨ ਨਾਲ ਨਾ ਜਾ ਸਕੇ ਤਾਂ ਫਿਰ ਪਛਤਾਵਾ ਹੁੰਦਾ ਹੈ।

ਮਨੁੱਖ ਦਾ ਸੰਤਾਪ ਤੇ ਵੇਦਨਾ ਅਸਲ ਇਹ ਹੈ ਕਿ ਸੁਖ ਵਾਸਤੇ ਸਾਮਾਨ
 ਇਕੱਠਾ ਕਰਨ ਵਿਚ ਲੱਗਾ ਸੀ, ਸੁਖ ਮਾਨਣ ਦਾ ਸਮਾਂ ਨਹੀਂ ਮਿਲਿਆ। ਸੁਖ
 ਸਹੂਲਤਾਂ ਇਕੱਠੀਆਂ ਕਰਦਿਆਂ ਹੀ ਜ਼ਿੰਦਗੀ ਬਤੀਤ ਹੋ ਗਈ। ਮਨੁੱਖ ਪੈਸਾ
 ਕਮਾਉਂਦਾ ਹੈ। ਪੈਸੇ ਨਾਲ ਹੋਰ ਪੈਸਾ ਕਮਾਉਂਦਾ ਹੈ। ਉਸ ਨਾਲ ਹੋਰ ਪੈਸਾ
 ਕਮਾਉਂਦਾ ਹੈ। ਕਮਾਉਣ ਦੀ, ਦੌੜਨ ਦੀ ਆਦਤ ਬਣ ਜਾਂਦੀ ਹੈ, ਅਤੇ ਜੇ ਬੈਠੇ
 ਤਾਂ ਹੀ ਸਹੂਲਤਾਂ ਤੋਂ ਸੁਖ ਮਾਣੇ, ਬੈਠਣ ਦਾ ਮੌਕਾ ਹੀ ਨਹੀਂ ਮਿਲਦਾ। ਆਖਰ
 ਪਤਾ ਲਗਦਾ ਹੈ ਕਿ ਸਾਮਾਨ ਵਰਤਿਆ ਨਹੀਂ। ਜਿਹੜਾ ਸਾਮਾਨ ਵਰਤਿਆ ਨਾ
 ਹੋਵੇ ਸਿਰਫ ਰੱਖਿਆ ਹੀ ਹੋਵੇ, ਕੋਈ ਕੱਪੜਾ ਐਸਾ ਹੋਵੇ, ਗਹਿਣਾ ਹੋਵੇ, ਅਸਵਾਰੀ

ਹੋਵੇ, ਵਰਤੀ ਨਾ ਹੋਵੇ ਤਾਂ ਕਿਸੇ ਲਈ ਛੱਡਣ ਲਈ ਮਨ ਨਹੀਂ ਕਰਦਾ। ਹੁਣ ਮਨ ਚਾਹੁੰਦਾ ਹੈ ਸਾਮਾਨ ਇਕੱਠਾ ਹੀ ਕਰਦਾ ਰਿਹਾ ਹਾਂ। ਜਾਣ ਦੀ ਤਿਆਰੀ ਹੋ ਗਈ ਹੈ, ਹੁਣ ਅੱਗੇ ਨਾਲ ਹੀ ਲੈ ਜਾਵਾਂ।

ਪਰ ਜੋ ਨਾਲ ਜਾਣਾ ਹੈ ਉਹ ਪਾਸ ਹੈ ਨਹੀਂ, ਜੋ ਪਾਸ ਹੈ ਉਹ ਨਾਲ ਨਹੀਂ ਜਾਂਦਾ। ਉਹ ਛੱਡ ਕੇ ਜਾਣਾ ਪੈ ਰਿਹਾ ਹੈ। ਦਿਹਾੜੀ ਦੀ ਕਮਾਈ ਕੋਈ ਛੱਡਣ ਵਾਸਤੇ ਤਿਆਰ ਨਹੀਂ। ਜਿਸ ਦਿਨ ਜ਼ਿੰਦਗੀ ਦੀ ਸਾਰੀ ਕਮਾਈ ਛੱਡ ਕੇ ਤੁਰਨਾ ਪਿਆ ਉਸ ਦਿਨ ਸਾਡਾ ਕੀ ਹਾਲ ਹੋਵੇਗਾ। ਸਤਿਗੁਰੂ ਫਰਮਾਉਂਦੇ ਹਨ ਇਕੱਠਾ ਕੀਤਾ ਨਾਲ ਨਹੀਂ ਜਾਂਦਾ, ਫਿਰ ਪਛਤਾਵਾ ਹੁੰਦਾ ਹੈ।

ਧਰਮ ਦੀ ਕਿਰਤ ਕਰਨੀ ਧਨ ਕਮਾਉਣਾ ਠੀਕ ਹੈ, ਇਹ ਗੁਰੂ ਦੀ ਮਤ ਅਨੁਸਾਰ ਹੈ। ਸਿੱਖੀ ਦੇ ਜੋ ਤਿੰਨ ਮੁੱਢਲੇ ਅਸੂਲ ਹਨ ਉਨ੍ਹਾਂ ਵਿਚੋਂ ਪਹਿਲਾ ਹੈ ਧਰਮ ਦੀ ਕਿਰਤ ਕਰਨੀ, ਫਿਰ ਨਾਮ ਜਪਣਾ, ਤੀਜਾ ਹੈ ਵੰਡ ਛਕਣਾ। ਬੁਰੀ ਕਿਰਤ ਨੂੰ ਬੁਰਾ ਕਿਹਾ ਹੈ। ਸਾਨੂੰ ਸੁਚੇਤ ਕੀਤਾ ਹੈ—

ਚੌਗੀ ਡਾਕੇ ਕਬਹੂੰ ਨਾ ਜਾਵੇ।

ਪਰ ਧਰਮ ਦੀ ਕਿਰਤ ਕਰਕੇ ਚੰਗਾ ਘਰ ਬਣਾਵੇ, ਚੰਗੀ ਤਰ੍ਹਾਂ ਪਰਿਵਾਰ ਪਾਲੋ।

ਇਤਿਹਾਸ ਵਿਚ ਇਕ ਪ੍ਰਸੰਗ ਹੈ ਕਿ ਗੁਰੂ ਤੇਰਾ ਬਹਾਦਰ ਸਾਹਿਬ ਜੀ ਜਦੋਂ ਅਨੰਦਪੁਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ, ਇਧਰੋਂ ਰੋਪੜ ਦੇ ਰਹਿਣ ਵਾਲਾ ਪੀਰ ਗੁਜ਼ਰਿਆ, ਜਿਸਦਾ ਨਾਮ ਮੂਸਾ ਸੀ। ਉਸਨੂੰ ਜਦੋਂ ਪਤਾ ਲੱਗਿਆ ਤਾਂ ਉਸਨੇ ਤਰਕ ਕੀਤਾ ਕਿ ਜਿਨ੍ਹਾਂ ਨੂੰ ਪਤਾ ਹੈ ਅਸੀਂ ਇਥੋਂ ਚਲਣਾ ਹੈ ਉਹ ਖਿਲਾਰੇ ਕਿਉਂ ਖਿਲਾਰਨ। ਸਤਿਗੁਰੂ ਨੂੰ ਪਤਾ ਲੱਗਾ, ਉਨ੍ਹਾਂ ਬੁਲਾ ਲਿਆ। ਪ੍ਰਸਾਦ ਛਕ ਕੇ ਜਦੋਂ ਇਹ ਸੁੱਤਾ ਤਾਂ ਸੁਪਨਾ ਆਇਆ। ਬਹਿਸ਼ਤ ਵਿਚ ਇਕ ਸ਼ੇਰ ਵੇਖਿਆ। ਪੁੱਛਿਆ ਤੂੰ ਇਥੇ ਕਿਵੇਂ ਹੈ? ਉਸਨੇ ਕਿਹਾ ਆਪਣਾ ਘੁਰਨਾ ਇਕ ਰਾਤ ਦੋ ਮੁਸਾਫਰਾਂ ਨੂੰ ਦੇ ਦਿੱਤਾ ਸੀ। ਉਹ ਘੁਰਨੇ ਵਿਚ ਆ ਗਏ। ਬਾਹਰ ਬਰਸਾਤ ਸੀ। ਮੈਂ ਅੱਗੇ ਨਹੀਂ ਗਿਆ ਕਿ ਇਹ ਡਰ ਨਾ ਜਾਣ। ਮੈਂ ਤਾਂ ਬਾਹਰ ਸਰਦੀ ਵਿਚ ਮਰ ਗਿਆ ਪਰ ਇਸ ਨੇਕੀ ਲਈ ਮੈਨੂੰ ਬਹਿਸ਼ਤ ਮਿਲਿਆ। ਸਤਿਗੁਰਾਂ ਕਿਹਾ ਮੂਸਾ ਸੰਸਾਰ ਵਿਚ ਮੁਸਾਫਰਾਂ ਲਈ ਕੁਝ ਬਣਾਉਣਾ ਚਾਹੀਦਾ ਹੈ। ਪਰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਮੈਂ ਵੀ ਮੁਸਾਫਰ ਹਾਂ। ਲੋਕ ਸਰਾਵਾਂ ਦੇ ਮਾਲਕ ਬਣ-ਬਣ ਕੇ ਬੈਠਦੇ ਹਨ। ਸਰਾਵਾਂ ਤੇ ਵੀ ਕਬਜ਼ਾ ਕਰਕੇ ਬੈਠ ਜਾਂਦੇ ਹਨ।

ਸਤਿਗੁਰਾਂ ਕਿਹਾ ਮੂਸਾ ਜ਼ਿੰਦਗੀ ਵਿਚ ਜੋ ਉਸਰ ਸਕਦਾ ਹੈ ਉਸਾਰੋ। ਧਰਮ ਦੀ ਕਿਰਤ ਵਿਚੋਂ ਉਸਾਰੇ ਪਰ ਇਸ ਨਾਲ ਮਨ ਨਹੀਂ ਲਾਉਣਾ। ਜੰਜਾਲ ਵਿਚ

ਨਹੀਂ ਫਸਣਾ। ਸਭ ਕੁਝ ਕਰਦਿਆਂ ਕਰਾਉਂਦਿਆਂ ਇਹ ਯਾਦ ਰੱਖਣਾ ਹੈ ਕਿ ਅਸੀਂ ਇਥੋਂ ਚਲੇ ਜਾਣਾ ਹੈ। ਇਕ ਅਦੀਬ ਕਹਿੰਦੇ ਹਨ—

ਕਮਰ ਬਾਧੇ ਹੁਏ ਚਲਨੇ ਕੋ ਯਹਾਂ ਸਭ ਯਾਰ ਬੈਠੇ ਹੈਂ।

ਬਹੁਤ ਆਗੇ ਗਏ ਬਾਕੀ ਜੋ ਹੈ ਤਈਯਾਰ ਬੈਠੇ ਹੈਂ।

ਜਮਾਨੇ ਸੇ ਕਬ ਫਲਕ ਚੈਨ ਲੇਨੇ ਦੇਤੀ ਹੈ ਇਨਸਾਂ ਕੋ

ਗਨੀਮਤ ਹੈ ਕਿ ਯਹਾਂ ਹਮ ਸੂਰਤੇ ਦੋ ਚਾਰ ਬੈਠੇ ਹੈਂ।

ਜ਼ਿੰਦਗੀ ਵਿਚ ਭਾਵੇਂ ਕੋਈ ਝੌਪੜੀ ਬਣਾਏ ਤੇ ਰਹੇ। ਭਾਵੇਂ ਕੋਈ ਮਹੱਲ ਬਣਾਏ ਤੇ ਰਹੇ ਪਰ ਧਰਮ ਦੀ ਕਿਰਤ ਵਿਚੋਂ ਬਣਾਏ ਤੇ ਰਹੇ ਅਤੇ ਚਿਤ ਪਰਮਾਤਮਾ ਨਾਲ ਜੋੜੇ।

ਸਾਅਦੀ ਨੂੰ ਕਿਸੇ ਪੁੱਛਿਆ ਸੀ ਤੂੰ ਇੱਡਾ ਛੋਟਾ ਘਰ ਕਿਉਂ ਬਣਾਇਆ ਹੈ ? ਕਹਿਣ ਲੱਗਾ ਛੱਡਣ ਲੱਗਿਆਂ ਤਕਲੀਫ ਨਹੀਂ ਹੋਵੇਗੀ। ਸਤਿਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ—

ਸੁਇਨਾ ਰੂਪਾ ਰੰਗੁਲਾ ਮੌਤੀ ਤੈ ਮਾਣਿਕੁ ਜੀਉ ॥

ਸੇ ਵਸਤੂ ਸਹਿ ਦਿਤੀਆ ਮੈ ਤਿਨ ਸਿਉ ਲਾਇਆ ਚਿਤ੍ਰ ਜੀਉ ॥

ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥

ਹਉ ਏਨੀ ਟੋਲੀ ਭੁਲੀਆਸੁ ਤਿਸ ਕੰਤ ਨਾ ਬੈਠੀ ਪਾਸਿ ਜੀਉ ॥

(ਸੂਹੀ ਅ: ੧, ਪੰਨਾ ੨੬੨)

ਪਦਾਰਥ ਹੋਣ, ਪਦਾਰਥਾਂ ਨੂੰ ਵਰਤ ਕੇ ਰੱਬ ਯਾਦ ਕਰਨਾ ਹੈ, ਭੁੱਲਣਾ ਨਹੀਂ।

❻ ❻ ❻

ਮ: ੨॥ ਬਧਾ ਚਟੀ ਜੋ ਭਰੇ ਨ ਗੁਣ ਨ ਉਪਕਾਰੁ ॥
ਸੇਤੀ ਖੁਸੀ ਸਵਾਰੀਐ ਨਾਨਕ ਕਾਰਜ ਸਾਰੁ ॥

(ਵਾਰ ਸੂਹੀ, ਪੰਨਾ ੮੮)

ਸੇਸ਼ਟ, ਸਫਲ ਕੰਮ ਤਾਂ ਉਹੀ ਹੈ ਜੋ ਖੁਸ਼ੀ ਨਾਲ ਸਵਾਰ ਕੇ ਕੀਤਾ ਜਾਏ, ਬੱਧਾ ਕੁੱਧਾ ਕੋਈ ਚੁਰਮਾਨਾ ਹੀ ਭਰ ਰਿਹਾ ਹੈ। ਉਸਦਾ ਨਾ ਕੋਈ ਆਪ ਨੂੰ ਲਾਭ ਹੈ ਨਾ ਕਿਸੇ ਨੂੰ ਲਾਭ ਹੈ।

ਜਿੰਦਗੀ ਦੇ ਬਹੁਤ ਕੰਮ ਐਸੇ ਹਨ ਜੋ ਮਨੁੱਖ ਦੀ ਮਜ਼ਬੂਰੀ ਹੈ। ਕਰਨਾ ਨਹੀਂ ਸੀ ਚਾਹੁੰਦਾ ਪਰ ਕਰਨਾ ਪੈ ਰਿਹਾ ਹੈ। ਬੋਲਣਾ ਨਹੀਂ ਸੀ ਚਾਹੁੰਦਾ ਪਰ ਬੋਲਣਾ ਪੈ ਰਿਹਾ ਹੈ। ਸੁਣਨਾ ਨਹੀਂ ਸੀ ਚਾਹੁੰਦਾ ਪਰ ਸੁਣਨਾ ਪੈ ਰਿਹਾ ਹੈ। ਕਿਤੇ ਜਾਣਾ ਨਹੀਂ ਸੀ ਚਾਹੁੰਦਾ ਪਰ ਜਾਣਾ ਪੈ ਰਿਹਾ ਹੈ। ਮਜ਼ਬੂਰੀ ਵਿਚ ਮਨੁੱਖ ਜੋ ਵੀ ਕਰੇ ਉਹ ਦੁਖਦਾਈ ਹੈ, ਉਸ ਵਿਚ ਕੋਈ ਰਸ ਨਹੀਂ।

ਸਤਿਗੁਰੂ ਅੰਗਦ ਦੇਵ ਨੇ ਵੇਖਿਆ ਸੀ ਕਿ ਕਈ ਬੰਦੇ ਆਪਣੇ ਕੰਮ ਧੰਦਿਆਂ ਤੋਂ ਉਪਰਾਮ ਹਨ। ਉਹ ਕਹਿ ਰਹੇ ਹਨ ਮਜ਼ਬੂਰੀ ਹੈ। ਰੋਟੀ ਵਾਸਤੇ ਕਰਨਾ ਪੈ ਰਿਹਾ ਹੈ। ਪਰ ਮੈਂ ਇਹ ਕੰਮ ਬਦਲ ਦੇਣਾ ਹੈ। ਇਹ ਨੌਕਰੀ ਠੀਕ ਨਹੀਂ। ਇਹ ਵਪਾਰ ਠੀਕ ਨਹੀਂ। ਇਹ ਦੁਕਾਨਦਾਰੀ ਠੀਕ ਨਹੀਂ। ਠੀਕ ਨਹੀਂ ਪਰ ਮਨੁੱਖ ਕਰ ਰਿਹਾ ਹੈ। ਏਸੇ ਤਰ੍ਹਾਂ ਹੀ ਮਨ ਨਹੀਂ ਲਗਦਾ ਪਰ ਵੇਖਾ ਵੇਖੀ ਗੁਰਦੁਆਰੇ ਜਾ ਰਿਹਾ ਹੈ। ਮਨ ਨਹੀਂ ਮੰਨਦਾ ਫਿਰ ਵੀ ਬਾਣੀ ਪੜ੍ਹੀ ਰਿਹਾ ਹੈ, ਸੁਣ ਰਿਹਾ ਹੈ।

ਅੰਦਰੋਂ ਕ੍ਰੋਧ ਨਾਲ ਭਰਿਆ ਹੈ। ਅੈਸਾ ਬੰਦਾ ਪ੍ਰੇਮ ਤੇ ਸ਼ਾਂਤੀ ਦੇ ਬਚਨ ਸੁਣੇ, ਉਨ੍ਹਾਂ ਬਚਨਾਂ ਨਾਲ ਕੀ ਸੰਬੰਧ ਬਣੇਗਾ? ਮਨੁੱਖ ਅੰਦਰੋਂ ਉਦਾਸੀ ਉਪਰਾਮਤਾ ਨਾਲ ਭਰਿਆ ਹੈ। ਅੈਸੇ ਬੰਦੇ ਨੂੰ ਅਨੰਦਮਈ ਸ਼ਬਦ ਕੀ ਅਸਰ ਕਰਨਗੇ? ਉਸਨੂੰ ਤਾਂ ਸਭ ਕੁਝ ਉਦਾਸ ਹੀ ਉਦਾਸ ਨਜ਼ਰ ਆਵੇਗਾ।

ਸੁਖੀਏ ਕਉ ਪੇਖੇ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥

ਕਰਣ ਕਰਾਵਣਹਾਰ ਸੁਆਮੀ ਆਪਣ ਹਥਿ ਸੰਜੋਗੀ ॥

(ਸੋਰਠਿ ਮ: ੫, ਪੰਨਾ ੬੧੦)

ਇਕ ਬੜੀ ਸੁੰਦਰ ਕਬਾ ਹੈ ਕਿ ਤਿੰਨ ਮਜ਼ਦੂਰ ਰੋੜੀ ਕੁੱਟ ਰਹੇ ਹਨ। ਪੱਥਰ ਤੋੜ ਰਹੇ ਹਨ। ਇਕ ਸਾਧੂ ਨੇ ਪਹਿਲੇ ਨੂੰ ਪੁੱਛਿਆ ਕਿ ਮਿੱਤਰਾ ਕੀ ਕਰ ਰਿਹਾ ਹੈ। ਉਹ ਕ੍ਰਾਂਧ ਨਾਲ ਭਰਿਆ ਸੀ। ਉਹ ਕਹਿਣ ਲੱਗਾ ਤੂੰ ਅੰਨ੍ਹਾ ਹੈਂ ਤੈਨੂੰ ਦਿਸਦਾ ਨਹੀਂ ਪੱਥਰ ਤੋੜ ਰਿਹਾ ਹਾਂ। ਦੂਸਰੇ ਨੂੰ ਪੁੱਛਿਆ ਮਿੱਤਰਾ ਤੂੰ ਕੀ ਕਰ ਰਿਹਾ ਹੈ। ਉਹ ਉਦਾਸ ਸੀ ਕਹਿਣ ਲੱਗਾ ਰੋਟੀ ਕਮਾ ਰਿਹਾ ਹਾਂ। ਤੀਜ਼ਰੇ ਨੂੰ ਪੁੱਛਿਆ ਤੂੰ ਕੀ ਕਰ ਰਿਹਾ ਹੈ। ਕਹਿਣ ਲੱਗਾ ਗੁਰਦੁਆਰਾ ਬਣਾ ਰਿਹਾ ਹਾਂ। ਮੈਂ ਰੱਬ ਦਾ ਘਰ ਬਣਾ ਰਿਹਾ ਹਾਂ।

ਤਿੰਨੇ ਪੱਥਰ ਤੋੜ ਰਹੇ ਹਨ ਪਰ ਇਕ ਸੇਵਾ ਕਰ ਰਿਹਾ ਹੈ। ਬੇਸ਼ਕ ਤਿੰਨੇ ਹੀ ਪੈਸੇ ਵੀ ਲੈ ਲੈਣ ਪਰ ਫਿਰ ਵੀ ਸੇਵਾ ਉਹ ਕਰ ਰਿਹਾ ਹੈ ਜੋ ਅਨੰਦ ਨਾਲ ਕਰ ਰਿਹਾ ਹੈ। ਭਾਈ ਨੰਦ ਲਾਲ ਜੀ ਦਸ਼ੇਸ਼ ਪਿਤਾ ਤੋਂ ਇਕ ਮੰਗ ਮੰਗਦੇ ਹਨ—

ਯਾ ਇਲਾਹੀ ਈ ਦਿਲਮ ਰਾ ਸੌਕ ਦੇ।

ਲਜ਼ਤੇ ਅਜ਼ ਸ਼ੋਕਿ ਖਾਸੇ ਜੌਕ ਦੇ।

ਤਾ ਬ ਯਾਦਤ ਬਗੁਜਰਦ ਰੋਜ਼ੇ ਸ਼ਬਮ।

ਦਿਹ ਰਿਹਾਈ ਬੰਦਾ ਰਾ ਅਜ਼ ਕੈਦਿ ਗਾਮ।

ਹੇ ਪਰਮਾਤਮਾ, ਮੇਰੇ ਮਨ ਵਿਚ ਚਾਅ ਭਰ ਦੇ। ਮੈਨੂੰ ਬੰਦਰੀ ਕਰਨ ਦਾ ਸ਼ੋਕ ਦੇ। ਮੈਂ ਬੱਧਾ ਚੱਟੀ ਨਾ ਭਰਾਂ। ਮੈਂ ਦਿਨ ਰਾਤ ਬੰਦਰੀ ਕਰਾਂ ਅਤੇ ਗਾਮ ਦੀ ਕੈਦ ਵਿਚੋਂ ਮੈਨੂੰ ਰਿਹਾਈ ਦੇ ਦੇ। ਸ਼ੋਕ ਗਾਮ ਨਾਲ ਭਰਿਆ ਹੋਇਆ ਬੰਦਾ ਕੀ ਬੰਦਰੀ ਕਰੇਗਾ, ਭਗਤ ਤਾਂ ਹਮੇਸ਼ਾ ਖਿੜਿਆ ਹੋਇਆ ਰਹਿੰਦਾ ਹੈ। ਜਪੁਜੀ ਸਾਹਿਬ ਵਿਚ ਭਗਤ ਦਾ ਵਿਗਾਸ ਲਿਖਿਆ ਹੈ :

ਨਾਨਕ ਭਗਤਾ ਸਦਾ ਵਿਗਾਸੁ ॥

ਇਕ ਅਦੀਬ ਕਹਿੰਦੇ ਹਨ ਛੁੱਲ ਦਾ ਸੁਭਾਅ ਹੈ ਉਹ ਕਿਤੇ ਵੀ ਹੋਵੇ ਉਸਨੇ ਖਿੜੇ ਹੀ ਰਹਿਣਾ ਹੈ।

ਗੁਲ ਸਾਖ ਪੇ ਹੋਂ ਯਾਂ ਹੋਂ ਕਿਸੀ ਕੀ ਮੱਯਤ ਪਰ,

ਚਮਨ ਕੇ ਛੂਲ ਤੋਂ ਆਦੀ ਹੈਂ ਮੁਸਕਰਾਨੇ ਕੇ।

ਭਾਈ ਨੰਦ ਲਾਲ ਜੀ ਕਹਿੰਦੇ ਹਨ ਸੰਸਾਰ ਵਿਚ ਵਾਸ਼ਨਾਵਾਂ ਦੀ ਅੱਗ ਮੱਚ ਰਹੀ ਹੈ। ਇਸ ਅੱਗ ਵਿਚ ਸੜੇ ਭੁੱਜੇ ਮਨ ਨਾਲ ਤਾਂ ਤੇਰੀ ਬੰਦਰੀ ਨਹੀਂ ਹੋ ਸਕਦੀ। ਮੇਰੇ ਤੇ ਕਿਰਪਾ ਕਰ। ਸੜੇ ਭੁੱਜੇ ਮਨ ਨੂੰ ਅਨੰਦ ਪ੍ਰਸੰਨ ਕਰ ਦੇ। ਇਸ ਵਿਚ

ਬੰਦਰੀ ਦਾ ਚਾਅ ਪੈਦਾ ਹੋਵੇ ਤੇ ਮੇਰੇ ਗਲ ਵਿਚ ਆਪਣੀ ਬੰਦਰੀ ਦਾ ਪਟਾ
ਪਾ ਦੇ। ਮੈਂ ਹਮੇਸ਼ਾ ਤੁਹਾਡੇ ਦਰ ਦਾ ਕੂਕਰ ਬਣ ਕੇ ਰਹਾਂ।

ਈਂ ਦਿਲੇ ਬਿਗੀਆਨੇ ਮਾਰਾ ਸ਼ੋਕ ਦੇ।

ਦਰ ਗਲੂਅਮ ਬੰਦਰੀ ਰਾ ਭੋਕ ਦੇ।

ਜਿਸ ਵੇਲੇ ਬੱਦਲ ਦਿਸਦਾ ਹੈ, ਕਿਰਸਾਨ ਤਾਂ ਹੀ ਪ੍ਰਸਿੰਨ ਹੁੰਦਾ ਹੈ ਜੇ ਬੱਦਲ
ਪੈ ਹੀ ਜਾਏ। ਪਪੀਹਾ ਤਾਂ ਹੀ ਪ੍ਰਸਿੰਨ ਹੁੰਦਾ ਹੈ ਸੁਆਂਤੀ ਬੂਦ ਮੂੰਹ ਵਿਚ ਪੈ ਜਾਏ।
ਬਨਾਸਪਤੀ ਹਰੀ ਭਰੀ ਤਾਂ ਹੀ ਹੁੰਦੀ ਹੈ ਜੇ ਬਰਸਾਤ ਪੈ ਜਾਏ। ਪਰ ਇਕ ਪੰਖੀ
ਐਸਾ ਹੈ ਜੋ ਕਾਲੀਆਂ ਘਟਾਂ ਦੇ ਦਰਸ਼ਨ ਕਰਕੇ ਹੀ ਪੈਲਾਂ ਪਾਉਂਦਾ ਹੈ, ਨੱਚਦਾ
ਹੈ। ਰੱਬ ਦਾ ਪਿਆਰਾ ਤਾਂ ਦਰਸ਼ਨ ਕਰਕੇ ਹੀ ਕੁਰਬਾਨ ਹੋ ਜਾਂਦਾ ਹੈ। ਗੁਰਮਤਿ
ਦੀ ਬੰਦਰੀ ਲੈਣ-ਦੇਣ ਦੀ ਨਹੀਂ, ਇਹ ਤਾਂ ਦਰਸ਼ਨ ਦੀ ਬੰਦਰੀ ਹੈ। ਸਿੱਖ ਬੱਧਾ
ਚੱਟੀ ਨਹੀਂ ਭਰਦਾ, ਸਿੱਖ ਤਾਂ ਦਰਸ਼ਨ ਕਰਕੇ ਹੀ ਬਿੜ ਜਾਂਦਾ ਹੈ ਤੇ ਹਰ ਵੇਲੇ
ਸਦਕੇ ਹੁੰਦਾ ਹੈ। ਇਸਨੂੰ ਸਦਕੇ ਹੋਣ ਵਿਚ ਹੀ ਅਨੰਦ ਹੈ।

❻ ❻ ❻

ਮ: ੨ ॥ ਮਨ ਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥

(ਵਾਰ ਸੂਹੀ, ਪੰਨਾ ੨੯)

ਸਤਿਗੁਰੂ ਫੁਰਮਾਉਂਦੇ ਹਨ ਪਰਮਾਤਮਾ ਨੂੰ ਪਾਉਣ ਲਈ ਪਹਿਲੀ ਗੱਲ ਹੈ ਕਿ ਮਨੁੱਖ ਕੌਲ ਸੱਤ ਭਾਵਨਾ ਹੋਵੇ, ਚੰਗੀ ਭਾਵਨਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਉਥੇ ਬੋਲੇ ਹੋਏ ਬਚਨ ਹੀ ਨਹੀਂ ਵੇਖੇ ਜਾਂਦੇ। ਕੀਤੇ ਕਰਮ ਹੀ ਨਹੀਂ ਵੇਖੇ ਜਾਂਦੇ। ਇਹ ਵੇਖਿਆ ਜਾਂਦਾ ਹੈ ਕਿ ਮਗਰ ਭਾਵਨਾ ਕੀ ਸੀ।

ਵੈਸੇ ਤਾਂ ਸੰਸਾਰ ਦੇ ਹਾਕਮਾਂ ਨੂੰ ਵੇਖੋ। ਇਕ ਡਾਕਟਰ ਵੀ ਤੇਜ਼ ਧਾਰ ਹਥਿਆਰ ਵਰਤਦਾ ਹੈ। ਇਕ ਡਾਕੂ ਵੀ ਹਥਿਆਰ ਵਰਤਦਾ ਹੈ। ਡਾਕਟਰ ਨੇ ਬੰਦੇ ਨੂੰ ਕੱਟ ਦਿੱਤਾ ਬੰਦਾ ਮਰ ਗਿਆ। ਡਾਕਟਰ ਨੂੰ ਕੋਈ ਸਜ਼ਾ ਨਹੀਂ ਪਰ ਇਕ ਡਾਕੂ ਨੇ ਕੱਟਿਆ ਉਸ ਨੂੰ ਸਜ਼ਾ ਹੋ ਗਈ ਹੈ। ਬੇਸ਼ਕ ਬੰਦਾ ਬਚ ਗਿਆ ਹੈ। ਇਸ ਦਾ ਉੱਤਰ ਇਹੀ ਮਿਲਦਾ ਹੈ। ਗੱਲ ਤੇਜ਼ ਧਾਰ ਦੀ ਨਹੀਂ, ਗੱਲ ਮਗਰ ਚਲਾਉਣ ਵਾਲੇ ਦੀ ਭਾਵਨਾ ਦੀ ਹੈ। ਇਕ ਨੇ ਹਥਿਆਰ ਉਸਨੂੰ ਬਚਾਉਣ ਵਾਸਤੇ ਚਲਾਇਆ ਹੈ। ਦੂਸਰੇ ਨੇ ਮਾਰਨ ਵਾਸਤੇ ਚਲਾਇਆ ਹੈ। ਗੱਲ ਕਰਮ ਦੀ ਕਰੀਏ ਤਾਂ ਦੋਹਾਂ ਦਾ ਬਰਾਬਰ ਹੈ। ਪਰ ਨੀਯਤ ਦਾ ਕਿਨਾ ਫਰਕ ਹੈ।

ਇਕ ਬੰਦਾ ਮਨ ਹੱਠ ਕਰ ਰਿਹਾ ਹੈ। ਮਾਂ ਨੇ ਬੱਚੇ ਨੂੰ ਕੋਈ ਚੀਜ਼ ਨਹੀਂ ਦਿੱਤੀ। ਉਹ ਉਸ ਵਾਸਤੇ ਚੰਗੀ ਨਹੀਂ ਸੀ। ਬੱਚੇ ਨੇ ਕਿਹਾ ਹੈ ਮੈਂ ਅੱਜ ਭੁੱਖਾ ਰਹਾਂਗਾ। ਅਤੇ ਉੱਨਾ ਚਿਰ ਭੁੱਖਾ ਰਹਾਂਗਾ ਜਿਨਾ ਚਿਰ ਇਹ ਵਸਤੂ ਨਹੀਂ ਮਿਲਦੀ। ਦੂਜੇ ਦਿਨ ਕਹਿੰਦਾ ਹੈ ਮੈਂ ਧੁੱਪੇ ਖੜ੍ਹਾ ਰਹਾਂਗਾ, ਮੈਂ ਸਵਾਂਗਾ ਨਹੀਂ। ਮੈਂ ਖੜ੍ਹਾ ਰਹਾਂਗਾ, ਮੈਂ ਮੰਜੇ 'ਤੇ ਨਹੀਂ ਬੈਠਾਂਗਾ। ਮੈਂ ਜੁੱਤੀ ਨਹੀਂ ਪਾਵਾਂਗਾ। ਤੁਸੀਂ ਮਹਿਸੂਸ ਕਰੋਗੇ ਕਿ ਇਹ ਬੱਚਾ ਕਿਨਾ ਨਾਲਾਇਕ ਹੈ ਜਿਹੜਾ ਮਾਂ ਨੂੰ ਇੱਨਾ ਦੁਖੀ ਕਰ ਰਿਹਾ

ਹੈ। ਪਰ ਇਹੋ ਕੁਝ ਤਾਂ ਸਾਡੇ ਦੇਸ਼ ਦਾ ਤਪੱਸਵੀ ਕਰ ਰਿਹਾ ਹੈ। ਭੁੱਖਾ ਹੈ, ਧੁੱਪੇ ਹੈ, ਚੁੱਤੀ ਨਹੀਂ ਪਾਉਣੀ, ਅੰਨ ਨਹੀਂ ਖਾਣਾ। ਸਤਿਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ ਸੀ—

ਅੰਨ ਨ ਖਾਇਆ ਸਾਦੂ ਗਵਾਇਆ॥ ਬਹੁ ਦੁਖੁ ਪਾਇਆ ਦੂਜਾ ਭਾਇਆ॥
ਬਸਤ੍ਰੁ ਨ ਪਹਿਰੈ ਅਹਿਨਿਸਿ ਕਹਰੈ॥ ਮੋਨਿ ਵਿਗੁਤਾ ਕਿਉ ਜਾਗੈ ਗੁਰ ਬਿਨੁ ਸੂਤਾ॥
ਪਗ ਉਪੇ ਤਾਣਾ ਅਪਣਾ ਕੀਆ ਕਮਾਣਾ॥ ਅਲੁ ਮਲੁ ਖਾਈ ਸਿਰਿ ਛਾਈ ਪਾਈ॥
ਮੂਰਖ ਅੰਧੇ ਪਤਿ ਗਵਾਈ॥ ਵਿਣੁ ਨਾਵੈ ਕਿਛ ਥਾਇ ਨ ਪਾਈ॥

(ਆਸਾ ਕੀ ਵਾਰ, ਪੰਨਾ ੪੬੭)

ਗੁਰੂ ਅਮਰਦਾਸ ਜੀ ਮਨ ਹੱਠ ਕਰਮਾਂ ਦਾ ਫਲ ਕੇਵਲ ਦੁੱਖ ਹੀ ਦਸਦੇ ਹਨ—

ਮਨਹਠ ਕਿਨੈ ਨ ਪਾਇਓ ਸਭ ਬਕੇ ਕਰਮ ਕਮਾਇ॥
ਮਨਹਠ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥

ਇਕ ਬੜੀ ਸਿੱਖਿਆਦਾਇਕ ਕਥਾ ਹੈ ਕਿ ਗੁਰੂ ਨਾਨਕ ਦੇਵ ਜੀ ਪਾਕਪਟਨ ਸਨ। ਅਚਾਨਕ ਹੀ ਖੂਹ ਦੇ ਪਾਸ ਗਏ ਅਤੇ ਖੂਹ ਵਿਚ ਲਟਕਣ ਵਾਲੇ ਨੂੰ ਕਿਹਾ ਬਾਹਰ ਆ ਜਾ, ਖੂਹ ਵਿਚ ਪੁੱਠਾ ਨਾ ਲਟਕ। ਇਹ ਮਾਰਗ ਪ੍ਰਭੂ ਪਾਉਣ ਦਾ ਨਹੀਂ। ਏਥੇ ਇਜ਼ ਹੋਇਆ ਸੀ ਕਿ ਇਕ ਅਯਾਲੀ ਨੇ ਵੇਖਿਆ ਕਿ ਖੂਹ ਵਿਚ ਇਕ ਤਪੀਸਰ ਪੈਰ ਨੂੰ ਸੰਗਲ ਬੰਨ੍ਹ ਕੇ ਪੁੱਠਾ ਲਟਕਿਆ ਹੈ। ਇਸ ਅਯਾਲੀ ਨੇ ਪੁੱਛਿਆ ਕਿ ਤੂੰ ਇਝ ਕਿਉਂ ਲਟਕਿਆ ਹੈਂ। ਅਯਾਲੀ ਕਹਿਣ ਲੱਗਾ ਮੈਂ ਤਪ ਕਰ ਰਿਹਾ ਹਾਂ। ਤਪ ਕੀਤਿਆਂ ਰੱਬ ਮਿਲਦਾ ਹੈ।

ਅਯਾਲੀ ਨੇ ਵੀ ਘਾਹ ਦਾ ਰੱਸਾ ਵੱਟਿਆ ਤੇ ਪੈਰ ਨੂੰ ਬੰਨ੍ਹ ਕੇ ਲਟਕਣ ਲੱਗਾ। ਤਪੀਸਰ ਕਹਿਣ ਲੱਗਾ ਰੱਸਾ ਕੱਚਾ ਹੈ ਤੂੰ ਛਿੱਗ ਕੇ ਮਰ ਜਾਵੇਂਗਾ। ਉਹ ਅਯਾਲੀ ਕਹਿਣ ਲੱਗਾ ਜੇ ਕੋਈ ਰੱਬ ਹੋਵੇਗਾ ਤਾਂ ਰੱਸਾ ਟੁੱਟਣ ਤੋਂ ਪਹਿਲਾਂ ਆ ਜਾਵੇਗਾ। ਸਤਿਗੁਰੂ ਨਾਨਕ ਦੇਵ ਜੀ ਆ ਗਏ। ਅਯਾਲੀ ਨੂੰ ਕਿਹਾ ਬਾਹਰ ਆ ਜਾ। ਜਿਹੜਾ ਕਿਸੇ ਨੂੰ ਪੁੱਠਾ ਲਟਕਾ ਕੇ ਖੁਸ਼ ਹੋਵੇ ਉਹ ਕੋਈ ਜ਼ਾਲਮ ਅਹਿਲਕਾਰ ਤੇ ਹੋ ਸਕਦਾ ਹੈ। ਰੱਬ ਨੇ ਤੁਹਾਨੂੰ ਪੁੱਠੇ ਲਟਕਾ ਕੇ ਖੁਸ਼ ਹੋਣਾ ਹੋਵੇ ਤਾਂ ਉਹ ਕੈਸਾ ਰੱਬ ਹੈ। ਨਹੀਂ ਉਹ ਐਸਾ ਨਹੀਂ ਕਰਦਾ। ਐਸੇ ਬੰਦਿਆਂ ਤੇ ਰੱਬ ਨਰਾਜ਼ ਹੁੰਦਾ ਹੈ। ਆਉ ਮੈਂ ਤੁਹਾਨੂੰ ਦੱਸਾਂ ਉਹ ਸ਼ਰਧਾ ਤੇ ਗੀਝਦਾ ਹੈ। ਉਸਦੀ ਸਿਫਤ ਕਰੋ, ਪਿਆਰ ਭਾਵਨੀ ਨਾਲ ਕਰੋ। ਜਿਹੜਾ ਭਾਵਨੀ ਨਾਲ ਗੁਰੂ ਦੇ ਸ਼ਬਦ ਦੀ ਵੀਚਾਰ ਕਰਦਾ ਹੈ ਉਹ ਸਫਲ ਹੁੰਦਾ ਹੈ।

❻ ❻ ❻

ਇੜ੍ਹੀ ਲੱਭੈਂ ਗੁਰੀ ਰਾਵ ਤ੍ਰਿਲੰਦ ਦੁ ਸਕੇ ਬਿਸ ਵੱਡੇ ਛੁਟੇ ਥਾ ॥
ਉ ਸਿ ਝੱਡੀ ਸਨਾਨ ਬੁਲਣੀਆ ॥ ਤੁਧੁ ਰੈਖ ਤਾਰੀ ਤਿਉਪ ਚਿਖ ਚਿਉ ॥

27

ਸਲੋਕ ਮ: ੨ ॥ ਜਿਨਾ ਭਉ ਤਿਨ ਨਾਹਿ ਭਉ ਮੁਚ ਭਉ ਨਿਭਵਿਆਹ ॥
ਨਾਨਕ ਏਹ ਪਟੰਤਰਾ ਤਿਤ ਦੀਬਾਣਿ ਗਇਆਹ ॥
(ਸੂਰੀ ਕੀ ਵਾਰ, ਪੰਨਾ ੨੯)

ਸਤਿਗੁਰੂ ਫੁਰਮਾਉਂਦੇ ਹਨ ਇਹ ਨਿਰਣਾ ਉਨ੍ਹਾਂ ਬੰਦਿਆਂ ਨੂੰ ਮਿਲਦਾ ਹੈ ਜੋ
ਪਰਮਾਤਮਾ ਦੀ ਹਜ਼ੂਰੀ ਵਿਚ ਪੁੱਜਦੇ ਹਨ। ਹਜ਼ੂਰੀ ਬਾਹਰ ਨਹੀਂ ਲੱਭਣੀ, ਹਜ਼ੂਰੀ
ਤਾਂ ਅੰਤਰਮੁਖੀ ਹੋਇਆਂ ਹੀ ਲੱਭਣੀ ਹੈ। ਜਿਹੜੇ ਅੰਤਰਮੁਖੀ ਹੋ ਕੇ ਪਰਮਾਤਮਾ
ਵਿਚ ਲੀਨ ਹੋ ਗਏ ਉਨ੍ਹਾਂ ਬੰਦਿਆਂ ਦਾ ਇਹ ਅਨੁਭਵ ਹੈ ਕਿ, ਨਿਰਣਾ ਇਹ
ਹੈ ਕਿ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਭਉ ਹੈ, ਰੱਬੀ ਫਰ ਹੈ ਉਨ੍ਹਾਂ ਨੂੰ ਸੰਸਾਰ
ਦਾ ਹੋਰ ਕੋਈ ਫਰ ਨਹੀਂ ਰਹਿੰਦਾ। ਪਰ ਜਿਹੜੇ ਪਰਮਾਤਮਾ ਤੋਂ ਨਹੀਂ ਫਰਦੇ ਉਨ੍ਹਾਂ
ਨਿਫਰਾਂ ਨੂੰ ਭਾਵ ਪਰਮਾਤਮਾ ਦੇ ਅਦਬ ਤੋਂ ਵਿਹੂਣਿਆਂ ਨੂੰ ਸੰਸਾਰ ਦੇ ਬਹੁਤ
ਫਰ ਆ ਵਿਆਪਦੇ ਹਨ। ਇਥੇ ਸੰਸਾਰ ਦੇ ਫਰਾਂ ਤੋਂ ਉਹੀ ਬਚੇਗਾ ਜੋ ਨਿਰਭਉ
ਨੂੰ ਜਪੇਗਾ। ਸਤਿਗੁਰੂ ਫੁਰਮਾਉਂਦੇ ਹਨ—

ਨਿਰਭਉ ਜਪੈ ਸਗਲ ਭਉ ਸਿਤੈ ॥
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥

(ਸੁਖਮਨੀ, ਪੰਨਾ ੨੯੩)

ਪ੍ਰਭ ਕੀ ਸਰਣਿ ਸਗਲ ਭੈ ਲਾਬੇ ਦੂਖ ਬਿਨਸੇ ਸੁਖੁ ਪਾਇਆ ॥

(ਸੋਰਠ ਮ: ੫, ਪੰਨਾ ੬੧੫)

ਹੋਰ ਕੋਈ ਐਸੀ ਸ਼ਰਣ ਨਹੀਂ ਜਿੱਥੇ ਜਾ ਕੇ ਫਰ ਮੁੱਕੇ। ਹਰ ਥਾਂ 'ਤੇ ਫਰ ਹੈ।

ਫਰਪੈ ਪਰਤਿ ਅਕਾਸੁ ਨਖੜਾ ਸਿਰ ਉਪਰਿ ਅਮਰੁ ਕਰਾਰਾ ॥

ਪਉਣ ਪਾਣੀ ਬੈਸਤਰੁ ਫਰਪੈ ਫਰਪੈ ਇੰਦ੍ਰ ਵਿਚਾਰਾ ॥

ਏਕਾ ਨਿਰਭਉ ਬਾਤ ਸੁਣੀ ॥ ਸੋ ਸੁਖੀਆ ਸੇ ਸਦਾ ਸੁਹੇਲਾ

ਜੋ ਗੁਰ ਮਿਲਿ ਗਾਇ ਗੁਣੀ ॥

(ਮਾਰੂ ਮ: ੫, ਪੰਨਾ ੮੮੮)

ਇਕ ਸੁਭਾਗ ਜੋੜਾ ਪਤੀ-ਪਤਨੀ ਇਕ ਬੇੜੀ ਵਿਚ ਬੈਠੇ ਸਨ। ਅਚਾਨਕ ਹੀ ਬੜਾ ਜ਼ਬਰਦਸਤ ਤੂਫਾਨ ਆਇਆ ਤੇ ਇਨੀਆਂ ਉੱਚੀਆਂ ਲਹਿਰਾਂ ਉਠਣ ਲੱਗੀਆਂ ਕਿ ਬੇੜੀ ਛੁੱਬਣ ਦਾ ਖਤਰਾ ਪੈਦਾ ਹੋ ਗਿਆ। ਨੌਜਵਾਨ ਅਨੰਦ ਨਾਲ ਬੈਠਾ ਸੀ। ਉਹ ਅਸਲ ਧਾਰਮਿਕ ਇਨਸਾਨ ਸੀ। ਜਦੋਂ ਲੋਕਾਂ ਦਾ ਕੁਰਲਾਹਟ ਮੱਚਿਆ ਤਾਂ ਪਤਨੀ ਨੇ ਵੇਖਿਆ ਲੋਕ ਤੜਪ ਰਹੇ ਹਨ, ਰੋ ਰਹੇ ਹਨ, ਪਰ ਉਸਦਾ ਪਤੀ ਤਾਂ ਅੱਖਾਂ ਬੰਦ ਕਰਕੇ ਮਸਤੀ ਵਿਚ ਬੈਠਾ ਹੈ।

ਪਤਨੀ ਨੇ ਉਸਨੂੰ ਹਿਲਾਇਆ ਤੇ ਕਿਹਾ ਤੁਸੀਂ ਵੇਖ ਨਹੀਂ ਰਹੇ ਲੋਕਾਂ ਵਿਚ ਹਾਹਾਕਾਰ ਮੱਚੀ ਹੈ। ਬੇੜੀ ਛੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ। ਉਸ ਨੌਜਵਾਨ ਦੇ ਹੱਥ ਵਿਚ ਕ੍ਰਿਪਾਨ ਸੀ। ਕ੍ਰਿਪਾਨ ਮਿਆਨੋਂ ਬਾਹਰ ਕੱਢੀ ਤੇ ਪਤਨੀ ਨੂੰ ਕਹਿਣ ਲੱਗਾ ਨੰਗੀ ਤਲਵਾਰ ਵੇਖ ਕੇ ਹਰ ਬੰਦਾ ਡਰਦਾ ਹੈ। ਇਹ ਵੇਖ ਨੰਗੀ ਤਲਵਾਰ ਹੈ ਤੈਨੂੰ ਇਸ ਤਲਵਾਰ ਤੋਂ ਡਰ ਲਗਦਾ ਹੈ?

ਪਤਨੀ ਹੱਸ ਕੇ ਕਹਿਣ ਲੱਗੀ ਇਹ ਕੀ ਮਜ਼ਾਕ ਹੈ? ਤੁਹਾਡੇ ਹੱਥ ਵਿਚ ਤਲਵਾਰ ਹੋਵੇ ਤਾਂ ਡਰ ਮੁੱਕਦਾ ਹੈ। ਤੁਹਾਡੀ ਤਲਵਾਰ ਤਾਂ ਮੇਰੀ ਰਖਵਾਲੀ ਹੈ। ਪਤੀ ਦੇ ਹੱਥ ਦੀ ਤਲਵਾਰ ਡਰ ਮੁੱਕਾਂਦੀ ਹੈ। ਉਸ ਨੌਜਵਾਨ ਨੇ ਕਿਹਾ ਫਿਰ ਜਿਸ ਦਿਨ ਦਾ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪਤੀ ਪਰਮਾਤਮਾ ਦੇ ਹੱਥ ਵਿਚ ਤਲਵਾਰ ਹੈ ਤੇ ਮੈਂ ਉਸਦੇ ਭੈ ਵਿਚ ਹਾਂ, ਅਦਬ ਵਿਚ ਹਾਂ। ਜਿਵੇਂ ਤੂੰ ਮੇਰੇ ਭੈ ਤੇ ਅਦਬ ਵਿਚ ਹੈਂ, ਉਸ ਦਿਨ ਦਾ ਮੇਰਾ ਸਾਰਾ ਭੈ ਮੁੱਕ ਗਿਆ ਹੈ। ਮੈਨੂੰ ਸੰਸਾਰ ਦਾ ਕੋਈ ਡਰ ਨਹੀਂ। ਫਿਰ ਇਹ ਤੜਪਣ ਵਾਲੇ ਲੋਕ ਤਾਂ ਬੇੜੀ ਹਿਲਾ ਕੇ ਹੋਰ ਖਤਰਾ ਪੈਦਾ ਕਰ ਰਹੇ ਹਨ। ਇੰਨੀ ਗੱਲ ਉਸ ਨੇ ਕਹੀ ਤਾਂ ਤੂਫਾਨ ਥੰਮ੍ਹ ਗਿਆ। ਉਸ ਨੌਜਵਾਨ ਨੇ ਸਿਰ ਝੁਕਾ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

ਹਰਨਾਕਸ਼ ਡਰਦਾ ਹੈ। ਅਸਲ ਵਿਚ ਹਰਨਾਕਸ਼ ਦੇ ਡਰ ਨੇ ਹੀ ਉਸਨੂੰ ਪ੍ਰਹਿਲਾਦ ਦਾ ਦੁਸ਼ਮਣ ਬਣਾ ਦਿੱਤਾ ਸੀ। ਪਰ ਪ੍ਰਹਿਲਾਦ ਨੂੰ ਕੋਈ ਡਰ ਨਹੀਂ। ਉਹ ਜ਼ਰਾ ਨਹੀਂ ਛੋਲਦਾ। ਕੰਸ ਨੂੰ ਡਰ ਸੀ ਕਿ ਦੇਵਕੀ ਦੀ ਸੰਤਾਨ ਦੇ ਹੱਥੋਂ ਮੇਰੀ ਮੌਤ ਹੈ। ਪਰ ਕਦੀ ਇਹ ਗੱਲ ਮੰਨ ਲੈਂਦਾ ਕਿ ਮੌਤ ਤਾਂ ਪਰਮਾਤਮਾ ਦੇ ਹੱਥ ਵਿਚ ਹੈ। ਕੋਈ ਬੰਦਾ ਕਿਸੇ ਦੀ ਮੌਤ ਕਿਵੇਂ ਹੋ ਸਕਦਾ ਹੈ। ਜੇ ਮੌਤ ਪਰਮਾਤਮਾ ਨੇ ਹੀ ਬਣਾਈ ਹੈ ਤਾਂ ਬਹਾਨਾ ਕੋਈ ਵੀ ਬਣੇ ਇਸ ਵਿਚ ਕੀ ਹਰਜ਼ ਹੈ। ਕੀ ਜੇ ਕ੍ਰਿਸ਼ਨ ਕੰਸ ਨੂੰ ਨਾ ਮਾਰਦੇ ਤਾਂ ਕੰਸ ਅੱਜ ਤੱਕ ਜ਼ਿੰਦਾ ਰਹਿੰਦਾ? ਜਿਨ੍ਹਾਂ ਨੂੰ ਕੋਈ ਨਹੀਂ ਮਾਰਦਾ ਉਹ ਵੀ ਮਰ ਜਾਂਦੇ ਹਨ ਕਿਉਂਕਿ ਮਰਨਾ ਅਵੱਸ਼ ਹੈ। ਕੰਸ ਨੂੰ, ਹਰਨਾਕਸ਼ ਨੂੰ ਦੁਨੀਆਂ ਦਾ ਡਰ ਇਸ ਲਈ ਹੈ ਕਿ ਰਬ ਦਾ ਭੈ ਅਦਬ ਹਿਰਦੇ ਵਿਚ ਨਹੀਂ, ਤਾਂ ਹੀ ਉਹ ਮੌਤ ਤੋਂ ਡਰੇ ਹੋਏ ਹਨ।

ਕਬੀਰ ਨਹੀਂ ਡਰਦੇ। ਨਾਮ ਦੇਵ ਨਹੀਂ ਡਰਦੇ। ਇਨ੍ਹਾਂ ਭਗਤਾਂ ਦੇ ਵਿਰੋਧ
ਵਿਚ ਕੋਈ ਮਾਮੂਲੀ ਇਨਸਾਨ ਨਹੀਂ ਸਗੋਂ ਸਮੇਂ ਦੇ ਬਾਦਸ਼ਾਹ ਸਨ। ਪਰ ਜਿਨ੍ਹਾਂ
ਦੇ ਹਿਰਦੇ ਵਿਚ ਰੱਬ ਦਾ ਭੈ ਹੈ, ਉਹ ਦੁਨੀਆਂ ਤੋਂ ਨਹੀਂ ਡਰਦੇ। ਗੁਰੂ ਅਰਜਨ
ਦੇਵ ਜੀ ਨੂੰ ਅਨੇਕ ਤਸੀਹੇ ਦਿੱਤੇ ਗਏ। ਸ਼ਹੀਦ ਹੋ ਗਏ ਪਰ ਡਰੇ ਨਹੀਂ, ਭੈ ਭੀਤ
ਨਹੀਂ ਹੋਏ। ਗੁਰੂ ਤੇਗਾ ਬਹਾਦਰ ਜੀ ਨੂੰ ਡਰਾਉਣ ਲਈ ਉਨ੍ਹਾਂ ਦੇ ਸਾਹਮਣੇ ਸਿੱਖ
ਸ਼ਹੀਦ ਕੀਤੇ ਗਏ, ਪਰ ਉਹ ਭੈ ਭੀਤ ਨਹੀਂ ਹੋਏ। ਉਨ੍ਹਾਂ ਦਾ ਇਹ ਸਿਧਾਂਤ ਸੀ—

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥

(ਸਲੋਕ ਮ: ੯)

ਇਹ ਸੱਚ ਹੈ ਜੋ ਨਿਰਭਉ ਅਮਰ ਅਟਲ ਨਾਲ ਜੁੜੇ ਹਨ ਉਹ ਕਿਸੇ ਤੋਂ
ਕਿਉਂ ਡਰਨ ?

ਸੋ ਕਤ ਡਰੈ ਜਿ ਖਸਮੁ ਸਮਾਰੈ। ਡਰਿ ਡਰਿ ਪਚੈ ਮਨਮੁਖ ਵੇਚਾਰੇ।

(ਧਨਾਸਰੀ ਮ: ੫, ਪੰਨਾ ੬੨੨)

❻ ❻ ❻

ਮ: ੨ ॥ ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥
 ਜੀਵਤੇ ਕਉ ਜੀਵਤਾ ਮਿਲੈ ਮੂਢੇ ਕਉ ਮੂਆ ॥
 ਨਾਨਕ ਸੌ ਸਲਾਹੀਐ ਜਿਨ ਕਾਰਣ ਕੀਆ ॥
 (ਵਾਰ ਸੂਹੀ, ਪੰਨਾ ੨੯)

ਛਾਰਸੀ ਦਾ ਇਕ ਸ਼ੇਅਰ ਹੈ—

ਕੁਨੰਦ ਹਮ ਜਿਨਸ ਬਾ ਹਮ ਜਿਨਸ ਪ੍ਰਵਾਸੁ ॥
 ਕਬੂਤਰ ਬਾ ਕਬੂਤਰ ਬਾਜ਼ ਬਾਜ਼ ॥

ਇਸਦਾ ਭਾਵ ਹੈ ਕਿ ਹਮ ਜਿਨਸ ਹਮ ਜਿਨਸ ਨਾਲ ਸਾਬ ਦੇ ਸਕਦਾ ਹੈ। ਜਿਵੇਂ ਕਬੂਤਰ ਨਾਲ ਕਬੂਤਰ ਉਡਦਾ ਹੈ ਤੇ ਬਾਜ਼ ਨਾਲ ਬਾਜ਼ ਉਡਦਾ ਹੈ। ਸਤਿਗੁਰੂ ਅੰਗਦ ਦੇਵ ਜੀ ਇਸ ਸਲੋਕ ਵਿਚ ਫੁਰਮਾਉਂਦੇ ਹਨ। ਤੁਰਦੇ ਮਨੁੱਖ ਨੂੰ ਤੁਰਦਾ ਮਿਲ ਪੈਂਦਾ ਹੈ ਕਿਉਂਕਿ ਦੋਵੇਂ ਹੀ ਧਰਤੀ 'ਤੇ ਹਨ, ਪੈਰਾਂ ਨਾਲ ਤੁਰ ਰਹੇ ਹਨ, ਮੇਲ ਹੋ ਸਕਦਾ ਹੈ। ਮੇਲ ਹੋਣ ਲਈ ਕੁਝ ਬਰਾਬਰਤਾ ਚਾਹੀਦੀ ਹੈ। ਪਾਣੀ ਦੀ ਬੂੰਦ ਛੋਟੀ ਹੈ, ਸਾਗਰ ਵੱਡਾ ਹੈ ਪਰ ਮੇਲ ਹੋ ਜਾਂਦਾ ਹੈ ਕਿਉਂਕਿ ਅਸਲਾ ਇਕ ਹੈ। ਉਡਦੇ ਨੂੰ ਉਡਦਾ ਮਿਲ ਪੈਂਦਾ ਹੈ ਕਿਉਂਕਿ ਦੋਵੇਂ ਹੀ ਖੰਭਾਂ ਵਾਲੇ ਹਨ, ਆਕਾਸ਼ ਵਿਚ ਹਨ। ਜੀਉਂਦੇ ਮਨੁੱਖ ਨੂੰ ਜੀਉਂਦਾ ਮਿਲ ਹੀ ਪੈਂਦਾ ਹੈ। ਆਮ ਕਹਿੰਦੇ ਹਾਂ ਕਿ ਜਿਉਂਦਿਆਂ ਦੇ ਮੇਲੇ ਹੋ ਹੀ ਜਾਂਦੇ ਹਨ। ਮਰਿਆਂ ਨੂੰ ਅੱਗੇ ਮਰੇ ਮਿਲ ਪੈਂਦੇ ਹਨ। ਏਥੇ ਆ ਕੇ ਟੀਕਾਕਾਰਾਂ ਵਿਚ ਮਤ ਭੇਦ ਹੈ। ਉਸਦਾ ਕਾਰਨ ਇਹ ਸ਼ੱਕ ਹੈ ਕਿ ਅੱਗੇ ਮਰਿਆਂ ਨੂੰ ਮਰੇ ਕਿਵੇਂ ਮਿਲਣਗੇ?

ਅਸੀਂ ਬਾਣੀ ਦੇ ਆਧਾਰ 'ਤੇ ਇਹ ਤਾਂ ਜ਼ਰੂਰ ਮੰਨਾਂਗੇ ਕਿ ਆਤਮਾ ਅਮਰ ਹੈ। ਸਰੀਰ ਮਰਨ ਨਾਲ ਆਤਮਾ ਨਹੀਂ ਮਰਦੀ ਅਤੇ ਇਸ ਦਾ ਅੱਗੇ ਲੇਖਾ ਵੀ ਹੁੰਦਾ ਹੈ। ਤੇਜ਼ ਹੁਕਮ ਨਾਲ, ਤੇਜ਼ ਤਾਜ਼ੀਨ, ਤੇਜ਼ ਤਾਜ਼ੀ, ਤੇਜ਼ ਨਾਲ ਉਚਿਤ ਨਿਭਾਵ ਦਾ ਲਾਗ ਰਹਿੰਦੀ ਹੈ ਸਉ ਨੂੰ ਇਹ ਜਿਭਾਂ ਨੇ ਸਜੀ

ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੇ ਨ ਕੋਇ ॥
ਸਾਹਿਬ ਆਸਾ ਦੀ ਵਾਰ ਵਿਚ 19ਵੀਂ ਪੁੱਜੀ ਦੀਆਂ ਆਖਰੀ ਪੰਗਤੀਆਂ
ਵਿਚ ਉਸ ਦਰਬਾਰ ਵਿਚ ਜੀਵਾਂ ਦੇ ਮੇਲ ਬਾਰੇ ਦੱਸਦੇ ਹਨ :

ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾ ਮੇਲੁ ॥
ਦਰ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਊ ਤੇਲੁ ॥

ਇਹ ਪੰਗਤੀਆਂ ਪੜ੍ਹ ਕੇ ਤਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ। ਸਪੱਸ਼ਟ ਹੋ ਗਿਆ
ਕਿ ਅੱਗੇ ਮੇਲਾ ਹੈ। ਆਸਾ ਦੀ ਵਾਰ ਵਿਚ ਹੀ ਸਤਿਗੁਰੂ ਫੁਰਮਾਉਂਦੇ ਹਨ ਕਿ
ਜੇ ਕੋਈ ਮਨੁੱਖ ਕਿਸੇ ਦੇ ਘਰੋਂ ਕੋਈ ਚੀਜ਼ ਚੁਰਾ ਕੇ ਦਾਨ ਕਰ ਦੇਵੇ, ਇਹ ਦਾਨ
ਪਿੱਤਰਾਂ ਦੇ ਨਮਿਤ ਹੋਵੇ। ਅੱਗੇ ਉਸਦੇ ਪਿੱਤਰ ਵੀ ਬੈਠੇ ਹੋਣ। ਉਨ੍ਹਾਂ ਦੇ ਘਰ
ਦੀ ਚੌਗੀ ਦਾ ਦਾਨ ਉਹ ਪਛਾਣ ਲੈਣਗੇ। ਪਿੱਤਰਾਂ ਨੂੰ ਉਹ ਬੰਦਾ ਚੋਰ ਬਣਾਉਂਦਾ
ਹੈ ਜਿਹੜਾ ਚੌਗੀ ਕਰਕੇ ਪਿੱਤਰਾਂ ਨਮਿਤ ਦਾਨ ਕਰਦਾ ਹੈ। ਇਕ ਗੱਲ ਤਾਂ ਸਪੱਸ਼ਟ
ਹੋ ਗਈ ਕਿ ਸਤਿਗੁਰੂ ਕਹਿ ਰਹੇ ਹਨ ਅੱਗੇ ਮੇਲ ਹੈ।

ਸਲੋਕ ਦਾ ਭਾਵ ਹੋਇਆ ਕਿ ਤੁਰਦਿਆਂ ਸਰੀਰਾਂ ਨੂੰ ਤੁਰਦੇ ਮਿਲਦੇ ਹਨ,
ਉਡਦਿਆਂ ਨੂੰ ਉਡਦੇ ਮਿਲਦੇ ਹਨ। ਜੀਉਂਦਿਆਂ ਨੂੰ ਜੀਉਂਦੇ ਮਿਲਦੇ ਹਨ। ਪਰ
ਜਦੋਂ ਸਰੀਰ ਨਹੀਂ, ਆਤਮਾਵਾਂ ਨੂੰ ਆਤਮਾਵਾਂ ਮਿਲਦੀਆਂ ਹਨ। ਹੁਣ ਸਵਾਲ
ਪੈਦਾ ਹੁੰਦਾ ਹੈ ਇਨ੍ਹਾਂ ਦਾ ਅਸਲਾ ਇਕ ਹੈ, ਇਕੋ ਜਿਹੇ ਹਨ। ਉਹ ਮਿਲ ਗਏ।
ਅਸੀਂ ਪਰਮਾਤਮਾ ਨੂੰ ਕਿਵੇਂ ਮਿਲੀਏ? ਪਰਮਾਤਮਾ ਤੁਰਦਾ ਹੈ ਕਿ ਉਡਦਾ ਹੈ।
ਜੀਉਂਦਾ ਹੈ ਕਿ ਸੋਇਆ ਹੈ।

ਮਰਦਾ ਤਾਂ ਉਹ ਕਦੀ ਨਹੀਂ। ਉਹ ਇਕੋ ਸਮੇਂ 'ਤੇ ਤੁਰਦਾ ਵੀ ਹੈ, ਉਡਦਾ
ਵੀ ਹੈ, ਉਹ ਜੀਉਂਦਾ ਵੀ ਹੈ ਅਤੇ ਮਰਿਆ ਵੀ ਹੈ। ਉਹ ਸਾਰੇ ਸਰੀਰਾਂ ਵਿਚ
ਹੈ ਇਸ ਲਈ ਤੁਰਦਿਆਂ ਵਿਚ ਤੁਰਦਾ ਹੈ, ਉਡਦਿਆਂ ਵਿਚ ਉਡਦਾ ਹੈ।
ਜੀਉਂਦਿਆਂ ਵਿਚ ਵੀ ਹੈ ਤੇ ਜਿਹੜੇ ਮਰੇ ਹਨ ਉਨ੍ਹਾਂ ਵਿਚ ਵੀ ਜੀਅ ਕਾ ਜੀਵਨ
ਹੈ। ਇਸ ਲਈ ਉਹ ਜੀਉਂਦਿਆਂ ਮਰਿਆਂ ਵਿਚ ਹਰ ਇਕ ਵਿਚ ਹੈ। ਉਸ ਨਾਲ
ਮੇਲ ਕਿਵੇਂ ਹੋਵੇ?

ਸਤਿਗੁਰੂ ਕਹਿੰਦੇ ਹਨ ਤੂੰ ਇਕੋ ਸਮੇਂ 'ਤੇ ਏਨੇ ਕੰਮ ਤਾਂ ਨਹੀਂ ਕਰ ਸਕਦਾ
ਕਿ ਤੂੰ ਜਾਮੀਨ 'ਤੇ ਵੀ ਤੁਰਦਾ ਹੋਵੇ, ਆਕਾਸ਼ ਵਿਚ ਵੀ ਉਡਦਾ ਹੋਵੇ, ਤੂੰ ਜੀਉਂਦਾ
ਵੀ ਹੋਵੇ, ਮਰਿਆ ਵੀ ਹੋਵੇ। ਫਿਰ ਉਸ ਨਾਲ ਮੇਲ ਕਿਵੇਂ ਹੋਵੇ ਜਿਸ ਨੇ ਇਹ
ਤੁਰਨ ਵਾਲੇ, ਉਡਣ ਵਾਲੇ, ਜੀਉਣ ਵਾਲੇ, ਮਰਨ ਵਾਲੇ ਸਭ ਬਣਾਏ ਹਨ।
ਜਿਸ ਨੇ ਸਿਸ਼ਟੀ ਰਚੀ ਹੈ ਸਾਨੂੰ ਉਸ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ।

ਪਰਮਾਤਮਾ ਸਿਫਤ ਸਾਲਾਹ ਵਿਚ ਹੈ। ਤੂੰ ਵੀ ਸਿਫਤ ਸਾਲਾਹ ਕਰ। ਤੇਰਾ ਉਸ ਨਾਲ ਮੇਲ ਹੋ ਜਾਵੇਗਾ।

ਤੂੰ ਸਚਾ ਸਾਹਿਬੁ ਸਿਫਤਿ ਸੁਆਲਿਓ
ਜਿਨਿ ਕੀਤੀ ਸੋ ਪਾਰਿ ਪਇਆ॥
ਕਹੁ ਨਾਨਕ ਕਰਤੇ ਕੀਆ ਬਾਤਾ,
ਜੋ ਕਿਛੁ ਕਰਣਾ ਸੁ ਕਰਿ ਰਹਿਆ॥

(ਪੰਨਾ ੪੬੯)

ਜਿਸਨੋ ਬਖਸੇ ਸਿਫਤਿ ਸਾਲਾਹ॥
ਨਾਨਕ ਪਾਤਸਾਹੀ ਪਾਤਸਾਹੁ॥

(ਜਪੁਜੀ)

ਧਾਤੁ ਮਿਲੈ ਫੁਨਿ ਧਾਤੁ ਕਉ
ਸਿਫਤੀ ਸਿਫਤਿ ਸਮਾਇ॥

(ਸ੍ਰੀ ਰਾਗ, ਪੰਨਾ ੧੭)

ਸਿਫਤਾਂ ਕਰਦਾ, ਉਸਦੀ ਵਡਿਆਈ ਕਰਦਾ ਤੂੰ ਹਉਮੈ-ਸੂਨ ਹੋ ਜਾਵੇਗਾ। ਜਿਨੀ ਹਉਮੈ-ਸੂਨ ਹੋਵੇ ਉੱਨਾ ਹੀ ਪਰਮਾਤਮਾ ਭਰਪੂਰ ਹੋਵੇਗਾ। ਇਹ ਸਭ ਕੁਝ ਹੋਵੇਗਾ ਇਸ ਸਾਧਨਾ ਨਾਲ—ਕਿ ਉਸਦੀਆਂ ਸਿਫਤਾਂ ਕਰਕੇ ਉਸ ਦਾ ਰੂਪ ਹੋ ਜਾ।

ਨਾਨਕ ਸੋ ਸਲਾਹੀਐ
ਜਿਨਿ ਕਾਰਣ ਕੀਆ॥

❻ ❻ ❻

ਇਉਂ ਪਛੀ ਚੱਲ ਜਾਣਗੇ ਦਰਮਾਈਜ਼ੀਂ ਹਨ। ਹੋਰ ਲੜੀਆਂ ਜਾਣਗੇ ਫਲਸੀਂ ਮਦਮਲਿ
ਕਾਂ ਸਪੱਤੇ ਗਲਾਂ ਦੀ ਲੜ ਵਿਚ ਪੱਧਰੀ ਪਹਿਲੀ | ਰਿਕਿਆਂ ਪੈਂਨ੍ਹੀ ਲੜਾਂ
ਵਿਚ ਪੈਂਨ੍ਹੀ ਦਰਮਾਈ ਵਿਚ ਸਾ ਇਕੋਂਹੀ ਟੀਕੀ ਪ੍ਰਾਣ ਪਛ ਹੈ
ਭੌਖਲ ਦੇਂਦੇ ਬਾਬੇ ਅਤੇ ਅਤੇ ਜੀਪ ਸੁ ਰਿਕਿਆਂ ਲੀਜੀਂ
ਚੱਲ ਜਾਣਗੇ ਹੈਂ ਕਿ ਵਿਕਾਸ ਲੱਗਾਂ ਹੋ
ਕਿ ਪੱਧਰੀ ਦਰਮਾਈ ਜਾਂ ਹੋਵੇਗੇ ਹੁਸ਼ੇ ਸੇ

29

ਮ: ੨ ॥ ਨਾਨਕ ਤਿਨਾ ਬਸੇਤੁ ਹੈ ਜਿਨਿ ਘਰਿ ਵਸਿਆ ਕੰਤੁ ॥
ਜਿਨਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥
(ਵਾਰ ਸੂਹੀ, ਪੰਨਾ ੧੮੧)

ਸਾਹਿਬ ਗੁਰੂ ਅੰਗਦ ਦੇਵ ਬਖਸ਼ਣ ਕਰਦੇ ਹਨ ਕਿ ਜਿਨ੍ਹਾਂ ਜੀਵ ਇਸਤਰੀਆਂ ਦਾ ਸੁਹਾਗ ਕੰਤ ਘਰ ਵਿਚ ਵਸਦਾ ਹੈ, ਬਸੰਤ ਰੁੱਤ ਉਨ੍ਹਾਂ ਵਾਸਤੇ ਹੀ ਸੁਹਾਵਣੀ ਆਈ ਹੈ। ਜਿਨ੍ਹਾਂ ਦੇ ਕੰਤ ਪਰਦੇਸ ਵਿਚ ਹਨ ਉਹ ਵਿਛੋਡੇ ਵਿਚ ਦਿਨ ਰਾਤ ਸੜਦੀਆਂ ਹਨ।

ਬਸੰਤ ਤਾਂ ਹੀ ਹੈ ਜੇ ਕੰਤ ਹੈ। ਕੰਤ ਬਿਨਾਂ ਬਸੰਤ ਕੀ ਹੈ। ਬਸੰਤ ਦਾ ਅਨੰਦ
ਲੈਣਾ ਹੈ ਤਾਂ ਕੰਤ ਦਾ ਫਿਕਰ ਕਰ।

ਸਾਡੇ ਦੇਸ਼ ਵਿਚ ਛੇ ਰੁੱਤਾਂ ਵਿਚੋਂ ਬਸੰਤ ਦੀ ਬੜੀ ਮਹਿਮਾ ਹੈ। ਇਹ ਰੁੱਤ ਐਸੀ ਹੈ ਸਰਦੀ ਖਤਮ ਹੋ ਜਾਂਦੀ ਹੈ, ਛੁੱਲ ਖਿੜਦੇ ਹਨ। ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ। ਸੁਭਾਵਕ ਹੀ ਵੇਖਣ ਵਾਲੇ ਦਾ ਮਨ ਪ੍ਰਸਿੰਨ ਹੁੰਦਾ ਹੈ। ਮਨੁੱਖ ਬਾਹਰ ਦਾ ਪ੍ਰਭਾਵ ਵੀ ਕਬੂਲਦਾ ਹੈ ਪਰ ਅੰਦਰ ਦੇ ਪ੍ਰਭਾਵ ਤੋਂ ਵੀ ਇਹ ਅਭਿੱਜ ਨਹੀਂ ਰਹਿ ਸਕਦਾ।

‘ਬੰਦੇ ਦਾ ਮਨ ਉਦਾਸ ਹੋਵੇ ਤਾਂ ਸਭ ਕੁਝ ਉਦਾਸ ਹੀ ਉਦਾਸ ਲਗਦਾ ਹੈ। ਖਿੜੇ ਹੋਏ ਛੁੱਲ, ਬਸੰਤ ਦੀ ਰੁੱਤ ਉਸਦੇ ਮਨ ਨੂੰ ਕੋਈ ਖੇੜਾ ਨਹੀਂ ਦੇ ਸਕਦੀ ਜਿਨ੍ਹਾਂ ਨੂੰ ਪਰਮਾਤਮਾ ਤੋਂ ਵਿਛੋੜਾ ਹੈ। ਮਨ ਮੁਰਝਾਇਆ ਹੋਵੇ ਤਾਂ ਖਿੜੇ ਹੋਏ ਛੁੱਲ ਮਨ ਨੂੰ ਖਿੜਾਉ ਨਹੀਂ ਦੇ ਸਕਦੇ। ਖਿੜੇ ਹੋਏ ਮਨ ਨੂੰ ਹੀ ਖਿੜੇ ਹੋਏ ਛੁੱਲ ਚੰਗੇ ਲਗਦੇ ਹਨ।

ਸਤਿਗੁਰੂ ਰਾਮਦਾਸ ਜੀ ਨੇ ਆਸਾ ਛੇਤ ਵਿਚ ਬਿਰਹੀ ਮਨ ਦਾ ਹਾਲ ਤੇ

ਆਖਰ ਮੇਲ ਤੇ ਮੇਲ ਦਾ ਅਨੰਦ ਵਿਚੋਲੇ ਦੀ ਮਿਹਰਬਾਨੀ ਇਸਦਾ ਜ਼ਿਕਰ ਬੜਾ ਹੀ ਸੁਂਦਰ ਕੀਤਾ ਹੈ।

ਚੇਤਰ ਚੜ੍ਹਿਆ ਹੈ। ਬੜੀ ਚੰਗੀ ਕੁੱਤ ਹੈ ਪਰ ਮੇਰੇ ਹਿਰਦੇ ਵਿਹੜੇ ਵਿਚ ਤਾਂ
ਧੂੜ ਭਰੀ ਪਈ ਹੈ। ਦਰਸ਼ਨਾਂ ਵਾਸਤੇ ਨੈਣ ਜੁੜੇ ਹੋਏ ਹਨ। ਮੈਂ ਇਨੀ ਉਦਾਸ
ਹਾਂ ਕਿ ਘਰ ਦੀ ਸਫ਼ਾਈ ਵੀ ਨਹੀਂ ਕੀਤੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ
ਕਰਕੇ ਮਨ ਅਨੰਦ ਹੋ ਗਿਆ ਹੈ ਜਿਵੇਂ ਪੁੱਤਰ ਨੂੰ ਵੇਖ ਕੇ ਮਾਂ ਪ੍ਰਸਿੰਨ ਹੋ ਜਾਂਦੀ
ਹੈ। ਫਿਰ ਬਸੰਤ ਤਾਂ ਸਤਿਗੁਰੂ ਦੀ ਸ਼ਰਣ ਵਿਚ ਹੀ ਹੈ।

ਚੜ੍ਹਿ ਚੇਤੁ ਬਸੰਤ ਮੇਰੇ ਪਿਆਰੇ ਡਲੀਅ ਰੁਤੇ॥

ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣ ਧੂੜ ਲੁਤੇ॥

ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ॥

ਗੁਰੂ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ॥

(ਆਸਾ ਮ: ੪, ਪੰਨਾ ੮੫੨)

ਇਕ ਮਿਥਿਹਾਸਕ ਕਥਾ ਹੈ—

ਹਨੂੰਮਾਨ ਲੰਕਾ ਦਾ ਹਾਲ ਸੁਣਾ ਰਹੇ ਸਨ ਕਿ ਮੈਂ ਜਦੋਂ ਸੀਤਾ ਦੇ ਪਾਸ ਗਿਆ
ਤਾਂ ਜਿਸ ਬਾਗ ਵਿਚ ਉਹ ਕੈਦ ਸੀ ਉਥੇ ਮੈਂ ਲਾਲ ਰੰਗ ਦੇ ਛੁੱਲ ਵੇਖੇ। ਇਕ
ਪੰਡਤ ਜਿਸਨੇ ਸਿਰਫ ਪੜ੍ਹਿਆ ਸੀ, ਉਸਨੇ ਕਿਹਾ ਚਿੱਟੇ ਰੰਗ ਦੇ ਛੁੱਲ ਲਿਖਿਆ
ਹੈ। ਹਨੂੰਮਾਨ ਨੇ ਕਿਹਾ ਮੈਂ ਗਿਆ ਹਾਂ ਮੈਂ ਵੇਖੇ ਹਨ। ਇਹ ਝਗੜਾ ਰਾਮ ਕੋਲ
ਗਿਆ। ਰਾਮ ਨੇ ਕਿਹਾ ਹੈ ਤਾਂ ਚਿੱਟੇ ਹੀ ਸਨ ਇਸ ਲਈ ਪੰਡਤ ਸੱਚਾ ਹੈ। ਪਰ
ਦਿੱਸੇ ਲਾਲ ਹੀ ਹਨ ਇਸ ਲਈ ਹਨੂੰਮਾਨ ਸੱਚਾ ਹੈ। ਇਹ ਏਨੇ ਗੁੱਸੇ ਵਿਚ ਸੀ
ਕਿ ਇਸ ਨੂੰ ਸਭ ਕੁਝ ਲਾਲ ਹੀ ਲਾਲ ਦਿਸਦਾ ਸੀ, ਵਰਨਾ ਛੁੱਲ ਚਿੱਟੇ ਸਨ।

ਜਿੰਦਗੀ ਸਮਾਨ ਨਜ਼ਰ ਨਹੀਂ ਆਉਂਦੀ। ਜੈਸੀ ਕਿਸੇ ਦੀ ਅੰਦਰ ਦੀ ਦ੍ਰਿਸ਼ਟੀ
ਹੈ, ਉਹੋ ਜਿਹੀ ਸਿੱਖਿਆ ਨਜ਼ਰ ਆ ਜਾਂਦੀ ਹੈ। ਇਹ ਸੱਚ ਹੈ ਜੇ ਅੰਦਰ ਸ਼ੁਭ ਗੁਣਾਂ
ਦੇ ਛੁੱਲ ਖਿੜੇ ਹਨ ਤਾਂ ਬਾਹਰ ਵੀ ਬਸੰਤ ਹੈ। ਜੇਕਰ ਅੰਦਰ ਹਉਮੈ ਦੇ ਕੰਢੇ ਵਿਛੇ
ਹਨ ਤਾਂ ਬਾਹਰ ਵੀ ਸੰਸਾਰ ਐਸਾ ਜੰਗਲ ਨਜ਼ਰ ਆਵੇਗਾ ਜਿਸਨੂੰ ਦਾਵਾ ਅਗਨੀ
ਨੇ ਸਾੜ ਦਿੱਤਾ ਹੋਵੇ ਤੇ ਥਾਂ ਥਾਂ ਤੋਂ ਧੂਆਂ ਨਿਕਲਦਾ ਹੋਵੇ। ਗੁਰੂ ਸਾਹਿਬ ਕਹਿੰਦੇ
ਹਨ ਬਸੰਤ ਦਾ ਫਿਕਰ ਨਹੀਂ, ਤੂੰ ਕੰਤ ਦਾ ਫਿਕਰ ਕਰ।

॥ ੩੩ ॥ ੩੩ ॥ ੩੩ ॥

। ਭੋਖਿਆਨ ਰਹ ਲਈ ਧੂਸਾਉ ਰੁਕਾਨ ਸ਼ੋ। ਦੋ ਭਿਖੀ ਤਿਖੀ ਨਿਖੀ

ਮ: ੨ ॥ ਪਹਿਲ ਬਸੰਤੈ ਆਗਮਨਿ ਤਿਸਕਾ ਕਰਹੁ ਬੀਚਾਰੁ ॥
ਨਾਨਕ ਸੋ ਸਾਲਾਹੀਐ ਜੋ ਸਭਸੈ ਦੇਇ ਆਧਾਰੁ ॥
(ਵਾਰੀ ਸੂਹੀ, ਪੰਨਾ ੨੯)

ਬਸੰਤ ਰੁੱਤ ਨੂੰ ਸਾਡੇ ਦੇਸ਼ ਵਿਚ ਬੜੇ ਚਾਅ ਉਮਾਹ ਨਾਲ ਗੁਜ਼ਾਰਿਆ ਜਾਂਦਾ ਹੈ। ਇਸ ਰੁੱਤ ਵਿਚ ਇਕ ਤਿਉਹਾਰ ਵੀ ਆਉਂਦਾ ਹੈ ਜਿਸਨੂੰ ਹੋਲੀਆਂ ਕਹਿੰਦੇ ਹਨ। ਬਸੰਤ ਵਿਚ ਥਾਂ-ਥਾਂ ਸੰਗੀਤ ਹੁੰਦੇ ਸਨ, ਅੱਜ ਵੀ ਹੁੰਦੇ ਹਨ। ਇਸ ਰੁੱਤ ਨੂੰ ਖਿੜਾਉ ਦੀ ਰੁੱਤ ਕਿਹਾ ਗਿਆ ਹੈ। ਸਤਿਗੁਰ ਕਹਿੰਦੇ ਹਨ ਮੰਨਦੇ ਹਨ ਕਿ ਚਾਰ ਚੁਫੇਰੇ ਹਰੀ ਭਰੀ ਬਨਾਸਪਤੀ ਨਜ਼ਰ ਆਉਂਦੀ ਹੈ, ਪਰ ਇਸ ਖਿੜਾਉ ਦਾ ਆਧਾਰ ਕੀ ਹੈ? ਇਹ ਖਿੜਾਉ ਤਾਂ ਬਾਅਦ ਵਿਚ ਹੈ ਜੋ ਸਭ ਨੂੰ ਖਿੜਾਉ ਦੇਂਦਾ ਹੈ, ਜੋ ਬਸੰਤ ਤੋਂ ਪਹਿਲੇ ਦਾ ਹੈ ਉਸਦਾ ਵੀਚਾਰ ਕਰੋ। ਉਸਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਨੂੰ ਸਹਾਰਾ ਦੇਂਦਾ ਹੈ, ਜੋ ਸਭ ਦਾ ਮੂਲ ਆਧਾਰ ਹੈ।

ਸਤਿਗੁਰੁ ਨਾਨਕ ਦੇਵ ਜੀ ਛੁਰਮਾਉਂਦੇ ਹਨ ਉਸ ਮਉਲਾ ਨੂੰ ਯਾਦ ਕਰੋ ਜਿਸਦੀ ਕਿਰਪਾ ਨਾਲ ਸਭ ਕੁਝ ਮਉਲਿਆ ਹੈ।

ਸੋਈ ਮਉਲਾ ਜਿਨਿ ਜਗਿ ਮਉਲਿਆ ਹਰਿਆ ਕੀਆ ਸੰਸਾਰੋ।

ਆਬ ਖਾਕੁ ਜਿਨਿ ਬੰਧਿ ਰਹਾਈ ਸਚਾ ਸਿਰਜਣਹਾਰੋ।

(ਸ੍ਰੀਰਾਮ ਮ: ੧, ਪੰਨਾ ੨੪)

ਫਿਰ ਛੁਰਮਾਉਂਦੇ ਹਨ ਜੋ ਬਸੰਤ ਤੋਂ ਪਹਿਲੇ ਹੈ, ਜੋ ਸਦਾ ਹੀ ਵਿਗਾਸ ਵਿਚ ਹੈ, ਉਸਨੂੰ ਖਿੜਾਉਣ ਲਈ ਕਿਸੇ ਆਸਰੇ ਦੀ ਲੋੜ ਨਹੀਂ। ਉਸ ਦੇ ਖਿੜਨ ਨਾਲ ਸਾਰੀ ਸਿਸ਼ਟੀ ਖਿੜਦੀ ਹੈ। ਇਸ ਬਸੰਤ ਵਿਚ ਉਸਨੂੰ ਭੁੱਲ ਨਾ ਜਾਈਏ।

ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥

(ਮ: ੧, ਪੰਨਾ ੨੯੧)

ਦੇਸ਼ ਵਿਚ ਸੁੰਦਰ ਆਥੇ ਹਵਾ ਸੀ। ਸੁੰਦਰ ਜੰਗਲ, ਪਹਾੜ, ਨਦੀਆਂ ਤੇ
ਬਨਾਸਪਤੀ ਦੀਆਂ ਰੌਣਕਾਂ ਸਨ। ਰੱਤਾਂ ਅਨੁਸਾਰ ਤਿਉਹਾਰ ਮਿਥ ਲਏ। ਬੜੀ
ਸੱਜ ਧੱਜ ਨਾਲ ਮਨਾਏ ਜਾਂਦੇ ਸਨ। ਪਰ ਮਨੁੱਖ ਇਸ ਰੌਣਕ ਵਿਚ ਏਨਾ ਉਲੜ
ਗਿਆ ਸੀ ਕਿ ਪਰਮਾਤਮਾ ਉਸਨੂੰ ਛੁੱਲ ਹੀ ਗਿਆ ਸੀ।

ਸਤਿਗੁਰਾਂ ਵੇਖਿਆ ਕਿ ਲੋਕ ਦਿਨ ਰਾਤ ਬਸੰਤ ਦੇ ਗੀਤ ਗਾ ਰਹੇ ਹਨ।
ਬਸ ਮਾਲਣੀ ਹੈ, ਛੁੱਲ ਹਨ ਜਾਂ ਕਿਸੇ ਸੁੰਦਰ ਔਰਤ ਦੇ ਸਿਰ ਵਿਚ ਹਨ। ਬਸੰਤ
ਦੇ ਸਾਰੇ ਗੀਤ ਮਨੁੱਖੀ ਉਤੇਜਨਾ ਵਧਾਉਣ ਵਾਲੇ ਹੀ ਸਨ। ਸਤਿਗੁਰਾਂ ਨੇ ਵੇਖਿਆ
ਕਿ ਏਨਾ ਸੋਹਣਾ ਸਮਾਂ, ਸੁੰਦਰ ਰੁੱਤ, ਸੁੰਦਰ ਦ੍ਰਿਸ਼, ਇਸ ਤੋਂ ਮਨੁੱਖ ਨੂੰ ਰੱਬੀ ਪ੍ਰੇਰਨਾ
ਮਿਲ ਸਕਦੀ ਸੀ। ਪਰ ਬਸੰਤ ਆਈ, ਛੁੱਲ ਬਿੜ ਗਏ, ਮਾਲਣ ਤੋੜ ਲਿਆਈ।

‘ਛੁਲਵਾ ਗੁੰਦ ਲਾਵੇ ਮਾਲਨੀਆਂ’ ਬਸ ਐਸੇ ਹੀ ਗੀਤ ਸਨ। ਸਤਿਗੁਰਾਂ
ਨੇ ਕਿਹਾ ਤੂੰ ਬਾਹਰ ਦੇ ਛੁੱਲਾਂ ਵਿਚ ਹੀ ਮਸਤ ਹੋਇਆ ਹੈਂ। ਤੇਰੇ ਅੰਦਰ ਵੀ ਬਸੰਤ
ਹੈ। ਹੰਕਾਰ ਦਾ ਤਿਆਗ ਕਰਕੇ ਵੇਖ, ਤੇਰੇ ਅੰਦਰ ਛੁੱਲ ਹੀ ਛੁੱਲ ਬਿੜੇ ਹੋਏ ਹਨ।

ਦੇਖੁ ਛੁੱਲ ਛੁੱਲ ਛੁੱਲੇ ॥ ਅਹੰ ਤਿਆਗਿ ਤਿਆਗੇ ॥

ਤੁਮ ਮਿਲਹੁ ਪ੍ਰਭ ਸਭਾਗੇ ॥ ਹਰਿ ਚੇਤਿ ਮਨ ਮੇਰੇ ॥

(ਬਸੰਤ ਮ: ੫, ਪੰਨਾ ੧੧੯੫)

ਕਈ ਵਾਰ ਬਸੰਤ ਆਈ। ਮਨੁੱਖ ਦੇ ਬੁੱਲਾਂ ‘ਤੇ ਬਨਾਵਟੀ ਹਾਸੇ ਆਏ। ਇਕ
ਦੂਸਰੇ ਨੂੰ ਹੱਸ ਕੇ ਵੀ ਮਿਲਿਆ ਪਰ ਅੰਦਰੋਂ ਬੰਦੇ ਦਾ ਮਨ ਮੁਰਸ਼ਾਇਆ ਹੀ ਰਿਹਾ।

ਪ੍ਰਸਿੱਧ ਫਿਲਾਸਫਰ ਨੀਟਸੇ ਇਕ ਗੱਲ ਕਹਿੰਦਾ ਹੈ ਕਿ ਬੰਦਾ ਲੋਕਾਂ ਵਿਚ
ਹੱਸਦਾ ਹੈ ਪਰ ਇਕੱਲਾ ਰੋਂਦਾ ਹੈ। ਇਸਦੀ ਮੁਸਕਰਾਹਟ ਸਿਰਫ਼ ਇਸਦਾ ਰੋਣਾ
ਛੁਪਾਉਣ ਲਈ ਹੈ। ਸਤਿਗੁਰੂ ਕਹਿੰਦੇ ਹਨ ਬਸੰਤ ਤੋਂ ਪਹਿਲੇ ਪਰਮਾਤਮਾ ਦਾ
ਹੁਕਮ ਪਛਾਣ ਲੈ, ਸਦਾ ਲਈ ਬਸੰਤ ਰਹੇਗਾ, ਜੀਵਨ ਦਾ ਰੋਣਾ ਮੁੱਕ ਜਾਵੇਗਾ।

ਜਿਨੀ ਪਛਾਤਾ ਹੁਕਮੁ ਤਿਨੁ ਕਦੇ ਨਾ ਰੋਵਣਾ ॥

(ਪੰਨਾ ੫੨੩)

❻ ❻ ❻

॥ ਤੀਸੇ ਛੀਲੀਏਮ ਹਾਣੋਪ ਨੌਮਾਨਾਂ ਈਸੇ ਲਜੋ॥
॥ ਭੌਕੇ ਪ੍ਰਤੀਵਿਮ ਨ ਯੋਗਦੀ ਸੰਪਿਲੁਕੁਰ ਭਸ ਸਿੰਲੀਓਇ ਫੁਜੀ॥
(੧੩੮ ਨੰਬਰ, ੨ ਅ)

ੴ ਪਾਖਿਨ, ਚਾਘ, ਲਾਚਨ ਚਾਨ ਪਾਖ ਪਾਖ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ
ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ ਚੜ੍ਹ

31

ਮ: ੨ ॥ ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
ਅੰਤਰ ਆਤਮੇ ਜੋ ਮਿਲੈ ਮਿਲਿਆ ਕਹੀਐ ਸੋਇ ॥

ਸਤਿਗੁਰੂ ਮੇਲ ਦੀ ਵਿਆਖਿਆ ਕਰਦੇ ਕਹਿੰਦੇ ਹਨ ਕਿ 'ਮੈਂ ਮਿਲਿਆ ਹੋਇਆ ਹਾਂ' ਕਹਿਣ ਨਾਲ ਮੇਲ ਨਹੀਂ ਹੁੰਦਾ। ਜੋ ਅੰਦਰੋਂ ਆਤਮਿਕ ਮੇਲ ਕਰ ਲਵੇ ਉਸਨੂੰ ਹੀ ਮਿਲਿਆ ਆਖਣਾ ਚਾਹੀਦਾ ਹੈ।

ਪਸੂ ਸਰੀਰਕ ਤਲ 'ਤੇ ਹੀ ਜੀਉਂਦਾ ਹੈ। ਇਸ ਤੋਂ ਅਗੇ ਉਸਦੀ ਪਹੁੰਚ ਨਹੀਂ। ਪਸੂ ਪਸੂ ਨੂੰ ਮਿਲੇਗਾ ਤਾਂ ਸਿਰਫ ਸਰੀਰ ਨਾਲ ਸਰੀਰ ਮਿਲੇਗਾ। ਜੇਕਰ ਮਨੁੱਖ ਦਾ ਜੀਵਨ ਵੀ ਸਰੀਰ ਤਕ ਹੀ ਹੈ ਤੇ ਮੇਲ ਸਰੀਰ ਤਕ ਹੀ ਹੈ ਤਾਂ ਐਸੇ ਬੰਦੇ ਵਿਚ ਤੇ ਪਸੂ ਵਿਚ ਕੋਈ ਅੰਤਰ ਨਹੀਂ। ਪਸੂ ਦੀ ਬੇਵੱਸੀ ਹੈ ਉਹ ਤਨ ਤੋਂ ਅੱਗੇ ਜਾ ਹੀ ਨਹੀਂ ਸਕਦਾ। ਉਸ ਪਾਸ ਮਨ ਹੈ ਹੀ ਨਹੀਂ। ਪਰ ਮਨੁੱਖ ਦੀ ਗਲਤੀ ਹੈ, ਕੁਤਾਹੀ ਹੈ ਕਿ ਮਨ ਵਰਗੀ ਦਾਤ ਕੌਲ ਹੋਵੇ ਤੇ ਇਹ ਉਸਦੀ ਵਰਤੋਂ ਹੀ ਨਾ ਕਰੇ। ਪਸੂ ਵਾਂਗੂੰ ਜੀਵੇ ਅਤੇ ਪਸੂ ਵਾਂਗੂੰ ਹੀ ਮਰ ਜਾਵੇ।

ਜੋ ਇਸ ਤੋਂ ਅੱਗੇ ਚੱਲੇ ਹਨ, ਮਾਨਸਿਕ ਜੀਵਨ ਸ਼ੁਰੂ ਹੋਇਆ ਹੈ, ਉਹ ਦੂਸਰੇ ਨੂੰ ਮਨ ਕਰਕੇ ਮਿਲਦੇ ਹਨ। ਪਰ ਮਨ ਦੀ ਬੁਰੀ ਨੀਯਤ ਨਾਲ ਮਿਲਦੇ ਹਨ। ਇਹ ਮਨ ਦਾ ਮੇਲ ਤਾਂ ਹੈ ਪਰ ਬੁਰਾ ਮੇਲ ਹੈ। ਇਸ ਤੋਂ ਅੱਗੇ ਮਨ ਦਾ ਮੇਲ ਹੈ। ਮਨ ਵਿਚ ਕਿਸੇ ਵਾਸਤੇ ਪ੍ਰੇਮ ਹੈ। ਪ੍ਰੇਮੀ ਅੱਗੇ ਪ੍ਰੇਮੀ ਦਿਲ ਖੋਲ੍ਹ ਕੇ ਰਖ ਦਿੰਦਾ ਹੈ। ਪ੍ਰੇਮੀ ਪ੍ਰੇਮੀ ਕੋਲੋਂ ਕੁਝ ਲੁਕਾ ਨਹੀਂ ਰਖਦਾ। ਪਰ ਇਥੇ ਵੀ ਇਕ ਘਾਟ ਹੈ। ਜਿਵੇਂ ਸਰੀਰ ਦਾ ਕੋਈ ਭਰੋਸਾ ਨਹੀਂ, ਅੱਜ ਹੈ ਕੱਲ੍ਹ ਰਹੇਗਾ ਕਿ ਨਹੀਂ ਰਹੇਗਾ। ਮਨ ਦਾ ਵੀ ਕੋਈ ਭਰੋਸਾ ਨਹੀਂ ਇਹ ਵੀ ਬਦਲ ਜਾਂਦਾ ਹੈ। ਦੁਨੀਆਵੀ ਪ੍ਰੇਮ ਬਣਦੇ ਹਨ ਟੁਟਦੇ ਹਨ। ਅੱਜ ਦੇ ਮਿੱਤਰ ਕੱਲ੍ਹ ਜਾਂ ਤਾਂ ਕੋਲੋਂ ਅਜਨਥੀ ਵਾਂਗੂੰ ਗੁਜ਼ਰ ਜਾਂਦੇ ਹਨ, ਜਾਂ ਫਿਰ ਦੁਸ਼ਮਣ ਬਣ ਕੇ ਇਕ ਦੂਸਰੇ ਦੀ ਭੰਡੀ ਕਰਦੇ ਹਨ।

ਇਸ ਤੋਂ ਅੱਗੇ ਮੇਲ ਹੈ ਆਤਮਾ ਦਾ। ਸਰੀਰਕ ਮੇਲ ਕਿੰਨਾ ਨੇੜੇ ਹੋਵੇ ਫਿਰ ਵੀ ਵਿੱਥ ਬਣੀ ਹੀ ਰਹਿੰਦੀ ਹੈ। ਮਾਨਸਿਕ ਮੇਲ ਵਿਚ ਵੀ ਸੂਖਮ ਵਿੱਥ ਬਣੀ ਰਹਿੰਦੀ ਹੈ। ਇਸ ਪ੍ਰੇਮ ਵਿਚ ਵੀ ਕਿਤੇ ਘਰਣਾ ਛੁਪੀ ਰਹਿੰਦੀ ਹੈ। ਨਹੀਂ ਤਾਂ ਮਿੱਤਰ ਦੁਸ਼ਮਣ ਕਿਉਂ ਬਣ ਜਾਣ। ਪਰ ਆਤਮਿਕ ਮੇਲ ਵਿਚ ਵਿੱਥ ਨਹੀਂ ਰਹਿੰਦੀ—

ਜਿਉ ਜਲ੍ਹ ਮਹਿ ਜਲ੍ਹ ਆਏ ਖਟਾਨਾ॥

ਤਿਉ ਜੋਤੀ ਸੰਗਿ ਜੋਤਿ ਸਮਾਨਾ॥

ਵਿੱਥਾਂ ਮੁੱਕ ਜਾਂਦੀਆਂ ਹਨ। ਸਰੀਰਾਂ ਵਿਚ ਵਿੱਥ ਹੋ ਸਕਦੀ ਸੀ, ਸਰੀਰ ਠੋਸ ਹਨ। ਮਨਾਂ ਵਿਚ ਵਿੱਥ ਪੈ ਸਕਦੀ ਹੈ। ਮਨ ਵੀਚਾਰਾਂ ਦਾ ਸਮੂਹ ਹੈ। ਕਿਤੇ ਵੀਚਾਰ ਨਾਲ ਵੀਚਾਰ ਟਕਰਾ ਜਾਂਦੀ ਹੈ, ਪਰ ਆਤਮਿਕ ਮੇਲ ਤਾਂ ਪਾਣੀ ਦੀ ਤਰ੍ਹਾਂ ਹੈ। ਇਹ ਐਸਾ ਮੇਲ ਹੈ ਜਿੱਥੇ ਦੋ ਨਹੀਂ ਰਹਿ ਜਾਂਦੇ। ਗੁਰੂ ਤੇ ਸਿੱਖ ਇਕ ਹੋ ਜਾਂਦੇ ਹਨ। ਭਗਤ ਤੇ ਭਗਵਾਨ ਇਕ ਹੋ ਜਾਂਦੇ ਹਨ। ਦੋ ਪਾਣੀ ਨਹੀਂ ਰਹਿ ਗਏ ਇਕ ਹੋ ਗਏ ਹਨ।

ਸਰੀਰ ਮੇਲ ਦਾ ਤਾਂ ਐਸਾ ਵੇਖਿਆ ਹੈ ਕਿ ਦੋ ਦੁਸ਼ਮਣ ਵੀ ਹੱਥ ਮਿਲਾ ਲੈਂਦੇ ਹਨ, ਜੱਫੀ ਪਾ ਲੈਂਦੇ ਹਨ। ਏਥੇ ਤਕ ਵੇਖਣ ਵਿਚ ਆਇਆ ਕਿ ਦੋ ਪਤੀ-ਪਤਨੀ ਇਕੱਠੇ ਹੀ ਰਹੇ, ਸਰੀਰਕ ਸੰਬੰਧ ਵੀ ਰਹੇ, ਅਖੀਰ ਤੇ ਤਲਾਕ ਹੋ ਗਿਆ। ਸਰੀਰਕ ਸੰਬੰਧ ਸਨ ਪਰ ਵੀਚਾਰ ਇਕ ਨਹੀਂ ਹੋ ਸਕੇ। ਕਈਆਂ ਦੇ ਵੀਚਾਰ ਵੀ ਮਿਲ ਗਏ। 99ਵੇਂ ਵੀਚਾਰ ਮਿਲ ਗਏ ਪਰ ਇਕ ਵੀਚਾਰ 'ਤੇ ਟੱਕਰ ਹੋ ਗਈ। ਮਿੱਤਰਤਾ ਦੁਸ਼ਮਣੀ ਬਣ ਗਈ। ਪਰ ਜਦੋਂ ਕੋਈ ਅੰਦਰੋਂ ਸਮਰਪਣ ਹੋ ਗਿਆ ਹੈ; ਜਿਵੇਂ ਭਾਈ ਲਹਿਣਾ ਜੀ ਹੋ ਗਏ ਸਨ। ਹੁਣ ਕਦੀ ਟਕਰਾਅ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਆਤਮਿਕ ਮੇਲ ਹੋ ਗਿਆ। ਹੁਣ ਗੁਰੂ ਨਾਨਕ ਤੇ ਭਾਈ ਲਹਿਣਾ ਇਕ ਹੋ ਗਏ। ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਹੋ ਗਏ। ਗੁਰੂ ਅੰਗਦ ਗੁਰੂ ਨਾਨਕ ਹੋ ਗਏ। ਏਹੀ ਆਤਮਿਕ ਮੇਲ ਹੈ—

(ਤਿਲੰਗ ਮ: ੧, ਪੰਨਾ ੨੨੫)

ਗੁਰੂ ਘਰ ਵਿਚ ਅਸਲ ਮੇਲ ਹੈ ਦਿਲ ਭੇਟ ਕਰ ਦੇਣਾ। ਦੋ ਦਿਲਾਂ ਦਾ ਮੇਲ ਤਾਂ ਹੁੰਦਾ ਹੈ, ਲੇਖਾ ਕਦੀ ਨਹੀਂ ਹੁੰਦਾ। ਦੋ ਆਤਮਾਵਾਂ ਜਦੋਂ ਇਕ ਹੁੰਦੀਆਂ ਹਨ ਤਾਂ ਪਛਾਣ ਨਹੀਂ ਹੁੰਦੀ ਕਿ ਇਹ ਦੋ ਹਨ। ਪਾਣੀ ਵਿਚ ਪਾਣੀ ਮਿਲ ਗਿਆ

ਤਾਂ ਕੌਣ ਪਛਾਣੇਗਾ ਕਿ ਪਹਿਲਾ ਪਾਣੀ ਕਿਹੜਾ ਹੈ ਅਤੇ ਬਾਅਦ ਵਾਲਾ ਕਿਹੜਾ ਹੈ।

ਭਾਈ ਨੰਦ ਲਾਲ ਜੀ ਇਸ ਮੇਲ ਦੀ ਬੜੀ ਹੀ ਸੁੰਦਰ ਵਿਆਖਿਆ ਕਰਦੇ ਹਨ। ਉਹ ਕਹਿੰਦੇ ਹਨ ਥੋੜ੍ਹੇ ਸਮੇਂ ਬਾਅਦ ਆਸ਼ਕ ਮਾਸੂਕ ਦੇ ਰੂਪ ਵਿਚ ਬਦਲ ਜਾਂਦਾ ਹੈ। ਉਹ ਸਿਰ ਤੋਂ ਪੈਰਾਂ ਤਕ ਆਪਣੇ ਪਿਆਰੇ ਦਾ ਰੂਪ ਹੋ ਜਾਂਦਾ ਹੈ।

ਬਿਅੰਦਰ ਫੁਰਸਤੇ ਆਸ਼ਕ ਮਾਸੂਕ ਮੇਂ ਗਰਦਾ,
ਸਰਾ ਪਾ ਜਾਂ ਸ਼ਵੱਦ ਹਰਕਸ ਕਿ ਬਾ ਜਾਨਾਨਾਮੇ ਸਾਜਦ।

ਇਸ ਮੇਲ ਦਾ ਜ਼ਿਕਰ ਕਬੀਰ ਸਾਹਿਬ ਨੇ ਵੀ ਕੀਤਾ ਹੈ। ਉਹ ਕਹਿੰਦੇ ਹਨ ਇਸ ਮੇਲ ਵਿਚ ਦੋ ਨਹੀਂ ਹੁੰਦੇ। ਇਕ ਹੀ ਬਚਦਾ ਹੈ, ਇਕ ਮਿਟ ਜਾਂਦਾ ਹੈ। ਉਹ ਕਹਿੰਦੇ ਹਨ ਜਦੋਂ ਮੇਰਾ ਮੇਲ ਹੋਇਆ ਹੈ ਮੈਂ ਪਰਮਾਤਮਾ ਦੇ ਸਿੰਘਾਸਣ 'ਤੇ ਚੜ੍ਹਿਆ ਹਾਂ। ਉਸ ਦਿਨ ਕਬੀਰ ਨਹੀਂ ਰਿਹਾ। ਹੁਣ ਕੋਈ ਦੱਸੇ ਪਛਾਣੇ ਕਿ ਕਬੀਰ ਕਿਥੇ ਹੈ—

ਅਥ ਤਉ ਜਾਇ ਚਦੈ ਸਿੰਘਾਸਨਿ ਮਿਲੇ ਹੈ ਸਾਰਿਗਪਾਨੀ।

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥

(ਗਮਕਲੀ ਕਬੀਰ ਜੀ, ਪੰਨਾ ੯੯੯)

ਦੁਨੀਆਵੀ ਮਿਲਣ ਵਿਚ ਮਿਲਕੇ ਵੀ ਦੁਬਿਧਾ ਬਣੀ ਹੀ ਰਹਿੰਦੀ ਹੈ, ਪਰ ਆਤਮਿਕ ਮੇਲ ਵਿਚ ਦੁਬਿਧਾ ਨਹੀਂ, ਏਕਾ ਹੈ ਕਿਉਂਕਿ ਮਿਲ ਕੇ ਐਸਾ ਮਿਲਣ ਹੁੰਦਾ ਹੈ ਉਸ ਮਿਲਣ ਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ ਹੈ—

ਕਬੀਰ ਹਰਦੀ ਪੀਅਰੀ ਚੂਨਾਂ ਉਜ਼ਲ ਭਾਇ॥

ਰਾਮ ਸਨੋਹੀ ਤਉ ਮਿਲੈ ਦੋਨਹੁ ਬਰਨ ਗਵਾਇ॥ ੫੬॥

ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ॥

ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ॥ ੫੭॥

ਕਬੀਰ ਸਾਹਿਬ ਕਹਿੰਦੇ ਹਨ ਹਲਦੀ ਪੀਲੀ ਹੈ ਚੂਨਾ ਚਿੱਟਾ ਹੈ ਪਰ ਜਦੋਂ ਦੋਵੇਂ ਮਿਲ ਜਾਂਦੇ ਹਨ ਤਾਂ ਚੂਨਾ ਆਪਣਾ ਰੰਗ ਛੱਡ ਦਿੰਦਾ ਹੈ। ਹਲਦੀ ਆਪਣਾ ਰੰਗ ਛੱਡ ਦਿੰਦੀ ਹੈ। ਦੋਵਾਂ ਤੋਂ ਲਾਲ ਰੰਗ ਪੈਦਾ ਹੋ ਜਾਂਦਾ ਹੈ। ਕਬੀਰ ਸਾਹਿਬ ਇਹ ਉਪਦੇਸ਼ ਦਿੰਦੇ ਹਨ। ਬੰਦੇ ਜੇ ਆਪਸ ਵਿਚ ਮਿਲ ਜਾਣ, ਹਉਮੈ ਛੱਡ ਕੇ ਜੋਤ ਦਾ ਨਾਤਾ ਬਣਾ ਲੈਣ ਤਾਂ ਨਾਮ ਰੰਗ ਪੈਦਾ ਹੋ ਸਕਦਾ ਹੈ। ਕਿੰਨੇ ਪ੍ਰਮਾਣ ਦਿੱਤੇ ਹਨ, ਇਹ ਸਾਨੂੰ ਸਮਝਾਉਣ ਵਾਸਤੇ ਹੀ ਹਨ ਕਿ ਬੰਦਿਆਂ ਨੂੰ ਦਿਲੀ ਮੇਲ ਦੀ ਸੋਝੀ ਪੈ ਜਾਏ ਤੇ ਸੰਸਾਰ ਵਿਚੋਂ ਦੁਸ਼ਮਣੀ ਮੁੱਕ ਜਾਏ। ਮਿੱਤਰਤਾ ਹੀ ਮਿੱਤਰਤਾ ਹੋਵੇ ਪਰ ਸੁਭਾਅ ਵਿਚ ਮਿੱਤਰਤਾ ਤਾਂ ਹੀ ਪੈਦਾ ਹੋਵੇਗੀ ਜੇ ਪਰਮਾਤਮਾ ਮਿੱਤਰ ਸਾਡੇ ਵੱਲ ਹੋਵੇ, ਫਿਰ ਦਿਲੀ ਮੇਲ ਨਸੀਬ ਹੁੰਦਾ ਹੈ।

ਨਹੀਂ ਤਾਂ ਲੋਕ ਇਕ ਦੂਸਰੇ ਦੇ ਗਲ ਲੱਗ ਕੇ ਮਿਲਦੇ ਰਹਿਣਗੇ, ਹੱਥ ਵੀ ਮਿਲਾਉਣਗੇ ਪਰ ਅੰਦਰੋਂ ਅੰਦਰੀਂ ਦੂਸਰੇ ਦੀਆਂ ਜੜ੍ਹਾਂ ਵੀ ਕੱਟੀ ਜਾਣਗੇ। ਪਰ ਜਿਸ ਦਿਨ ਅਸਲ ਮੇਲ ਹੋ ਜਾਂਦਾ ਹੈ ਉਸ ਦਿਨ—

ਸਭੁ ਕੇ ਮਹਿ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥
ਦੂਰਿ ਪਰਾਇਓ ਮਨ ਕਾ ਬਿਰਗ ਤਾ ਮੇਲੁ ਕੀਓ ਮੇਰੈ ਰਾਜਨ ॥

(ਧਨਾਸਰੀ ਮ: ੫, ਪੰਨਾ ੬੨੧)

ਇਹ ਵੈਰੀ ਮਿਡ ਸਭ ਕੀਤਾਹਿ ਨਹਿ ਮੰਗੈ ਮੰਦਾ।

(ਪੰਨਾ ੧੦੬੯)

❻ ❻ ❻

ਛਿ ਛਟੋ ਹਿਤਾਚ ਕਲਾਰੀ ਹੋ ਨਾਲ ਲਾਠ ਦੇ ਛੱਡੇ ਸ਼ਤੀ ਹਲੈ ਦੇ ਹਿਜੇ ਦੇ
ਛਮ। ਹਿਤਾਚ ਤਿੱਠ ਛਿ ਪੜਸ ਪੌਲਿ ਹਿਸਤੁ ਭਿਤੀਆਂ ਕੱਚੀਆਂ ਛਮ ਹਿਤਾਚ ਮੀ

32

ਮ: ੨॥ ਕਿਸਹੀ ਕੋਈ ਕੋਇ ਮੰਨੁ ਨਿਮਾਣੀ ਇਕ ਤੂ॥
ਕਿਉ ਨਾ ਮਰੀਜੈ ਰੋਇ ਜਾ ਲਗੁ ਚਿਤ ਨਾ ਆਵਈ॥
(ਸੂਹੀ ਕੀ ਵਾਰ, ਪੰਨਾ ੧੯੧)

ਸਤਿਗੁਰਾਂ ਦਾ ਫੁਰਮਾਨ ਹੈ ਕਿ ਜੀਵ ਪ੍ਰਭੂ ਅਗੇ ਇੰਜ ਬੇਨਤੀ ਕਰ—ਹੇ ਮੇਰੇ
ਮਾਲਕ ਕਿਸੇ ਦਾ ਕੋਈ ਆਸਰਾ ਹੈ ਕਿਸੇ ਦਾ ਕੋਈ ਸਹਾਰਾ ਹੈ। ਪਰ ਮੇਰਾ ਨਿਮਾਣੀ
ਦਾ ਤਾਂ ਇਕ ਤੂ ਹੀ ਆਸਰਾ ਹੈਂ। ਜਦੋਂ ਤਕ ਤੂ ਮੇਰੇ ਚਿਤ ਵਿਚ ਨਹੀਂ ਆਉਂਦਾ,
ਭਾਵ ਮੈਂ ਤੇਰੀ ਯਾਦ ਤੋਂ ਦੂਰ ਹੋਵਾਂ ਤਾਂ ਮੈਂ ਰੋ ਰੋ ਕੇ ਕਿਉਂ ਨਾ ਮਰਾਂ। ਭਾਵ ਇਹ
ਹੈ ਕਿ ਤੂ ਹਰ ਵੇਲੇ ਸਿਮਰਨ ਰੂਪ ਵਿਚ ਅੰਗ ਸੰਗ ਰਹੋ ਤੈਨੂੰ ਭੁਲਾ ਕੇ ਤਾਂ ਦੁੱਖ
ਹੀ ਦੁੱਖ ਹਨ। ਇਸ ਲਈ ਤੂ ਚਿਤ ਵਿਚ ਵਸਿਆ ਹੀ ਰਹੋ ਤਾਂ ਹੀ ਮੇਰਾ ਹਰ
ਸਮੇਂ ਆਸਰਾ ਹੈ।

ਮ: ੨॥ ਜਾ ਸੁਖ ਤਾ ਸਹੁ ਰਾਵਿਉ ਦੁਖਿ ਭੀ ਸਮਾਲਿਓ॥
ਨਾਨਕੁ ਕਹੈ ਸਿਮਾਣੀਏ ਇਉ ਕੰਤ ਮਿਲਾਵਾ ਹੋਇ॥

(ਵਾਰ ਸੂਹੀ, ਪੰਨਾ ੧੯੨)

ਸਤਿਗੁਰੂ ਕਹਿੰਦੇ ਹਨ ਜੇ ਦੁੱਖ ਵਿਚ ਵੀ ਯਾਦ ਕੀਤਾ, ਜੇ ਸੁਖ ਵਿਚ ਵੀ
ਉਸਦੀ ਯਾਦ ਦਾ ਅਨੰਦ ਮਾਣਿਆ ਜਾਏ ਤਾਂ ਹੀ ਉਸ ਪ੍ਰਭੂ ਨਾਲ ਮੇਲ ਹੁੰਦਾ
ਹੈ।

ਮਨੁੱਖ ਦੁੱਖ ਵਿਚ ਤਾਂ ਕਹਿੰਦਾ ਹੀ ਹੈ ਕਿ ਹੇ ਪ੍ਰਭੂ ਤੇਰੇ ਤੋਂ ਬਿਨਾਂ ਮੇਰਾ ਕੋਈ
ਆਸਰਾ ਨਹੀਂ। ਪਰ ਕੀ ਸੁਖ ਵੇਲੇ ਵੀ ਕਹਿੰਦਾ ਹੈ ਕਿ ਪ੍ਰਭੂ ਤੇਰੇ ਬਿਨਾਂ ਮੇਰਾ
ਕੋਈ ਸਹਾਰਾ ਨਹੀਂ। ਸੱਚ ਤਾਂ ਇਹ ਹੈ ਕਿ ਸੁਖ ਵੇਲੇ ਸੁਖ ਹੀ ਕਾਫ਼ੀ ਜਾਪਦਾ
ਹੈ। ਸੁਖ ਵੇਲੇ ਤਾਂ ਕਿਸੇ ਸਹਾਰੇ ਦੀ ਲੋੜ ਹੀ ਨਹੀਂ। ਸਹਾਰੇ ਦੀ ਲੋੜ ਹੀ ਦੁੱਖ
ਵੇਲੇ ਜਾਪਦੀ ਹੈ। ਜਵਾਨੀ ਵਿਚ ਕੌਣ ਸੋਟੀ ਦਾ ਸਹਾਰਾ ਚਾਹੁੰਦਾ ਹੈ। ਬੁਢਾਪੇ
ਵਿਚ ਹੀ ਖੂੰਡੀ ਦਾ ਸਹਾਰਾ ਚਾਹੀਦਾ ਹੈ। ਪਰ ਬੰਦੇ ਨੂੰ ਇਹ ਭੁੱਲ ਹੀ ਜਾਂਦਾ

ਹੈ ਕਿ ਮੈਂ ਸੁਖ ਦਾਤੇ ਨੂੰ ਭੁੱਲ ਕੇ ਸੁਖਾਂ ਵਿਚ ਬੇਹੋਸ਼ ਹੋਇਆ ਪਿਆ ਹਾਂ ਇਹ ਸੁਖ ਜ਼ਿਆਦਾ ਦੇਰ ਨਹੀਂ ਰਹਿਣੇ। ਲੋਕ ਭਜਨ ਬੰਦਰੀ ਕਰਕੇ ਵੀ ਆਖਰ ਸਵਰਗ ਮੰਗਦੇ ਹਨ।

ਸਵਰਗ ਵਿਚ ਇੰਦ੍ਰ ਦਾ ਰਾਜ ਹੈ। ਸ਼ਰਾਬ ਦਾ ਨਾਮ ਉਥੇ ਦੇਵ ਪੁਰੀ ਦੀ ਭਾਸ਼ਾ ਵਿਚ ਸੌਮਰਸ ਹੈ। ਇਸਤ੍ਰੀਆਂ ਜੋ ਬਹੁਤ ਸੁੰਦਰ ਹਨ ਉਨ੍ਹਾਂ ਦਾ ਨਾਚ ਹੁੰਦਾ ਹੈ। ਦੇਵਤੇ ਵੇਖਦੇ ਹਨ ਨਾਚ ਦਾ ਨਾਂ ਨਿੜ ਕਾਰੀ ਹੈ। ਸ਼ਰਾਬ ਤੇ ਅੰਰਤ, ਬਾਕੀ ਮੇਵੇ ਸ਼ਰਾਬ ਤੇ ਸ਼ਹਿਦ ਦੀਆਂ ਨਹਿਰਾਂ ਸਵਰਗ ਵਿਚ ਵੀ ਹਨ ਅਤੇ ਮੁਸਲਮਾਨਾਂ ਦੇ ਬਹਿਸ਼ਤ ਵਿਚ ਵੀ ਹਨ। ਇਕ ਪਾਸੇ ਅਪਸਰਾਂ ਹਨ ਦੂਜੇ ਪਾਸੇ ਹੂਰਾਂ ਹਨ। ਇਕਬਾਲ ਨੇ ਠੀਕ ਹੀ ਕਿਹਾ ਸੀ—

ਕਹਾਂ ਲੇ ਜਾਓ ਦਿਲ ਕੋ ਦੋਨੋਂ ਜਹਾਂ ਮੇਂ ਇਸਕੀ ਮੁਸ਼ਕਿਲ ਹੈ।

ਯਹਾਂ ਪਰੀਓ ਕਾ ਮਜ਼ਮਾ ਹੈ ਵਹਾਂ ਹੂਰੋ ਕੀ ਮਹਿਡਲ ਹੈ।

ਸਤਿਗੁਰੂ ਨਾਨਕ ਦੇਵ ਇਨ੍ਹਾਂ ਸੁਖਾਂ ਦਾ ਜ਼ਿਕਰ ਕਰਦੇ ਹਨ ਅਕਸਰ ਜੋ ਅੱਗੇ ਸਵਰਗ ਜਾਂ ਬਹਿਸ਼ਤ ਵਿਚ ਹਨ। ਸਤਿਗੁਰ ਕਹਿੰਦੇ ਹਨ ਮੈਨੂੰ ਇਹ ਸੁਖ ਨਹੀਂ ਚਾਹੀਦੇ ਮੈਂ ਤਾਂ ਇਕ ਹੀ ਸੁਖ ਮੰਗਦਾ ਹਾਂ ਤੇਰੀ ਸਿਫਤ ਸਾਲਾਹ ਕਰਨ ਦਾ ਚਾਅ ਮੱਠਾ ਨਾ ਪਵੇ।

ਮ: ੧ ॥ ਨਦੀਆ ਹੋਵਹਿ ਧੇਣਵਾ ਸੁੰਮ ਹੋਵੇ ਦੁਖ ਘੀਓ ॥

ਸਗਲੀ ਧਰਤੀ ਸਕਰ ਹੋਵੈ ਖੁਸ਼ੀ ਕਰੇ ਨਿਤ ਜੀਓ ॥

ਪਰਥਤ ਸੁਇਨਾ ਰੂਪਾ ਹੋਵੈ ਹੀਰੇ ਲਾਲ ਜੜਾਓ ॥

ਭੀ ਤੂੰ ਹੈ ਸਲਾਹਣਾ ਆਖਣ ਲਹੈ ਨਾ ਜਾਓ ॥

(ਮਾਝ ਕੀ ਵਾਰ, ਪੰਨਾ ੧੪੨)

ਪਰ ਇਹ ਸੁਖ ਚਲੇ ਜਾਣ ਤੇ ਦੁੱਖ ਆ ਜਾਣ ਤਾਂ ਮੈਂ ਦੁੱਖਾਂ ਤੋਂ ਦੁਖੀ ਹੋ ਕੇ ਤੈਨੂੰ ਦੁੱਖ ਮੁਕਾਉਣ ਲਈ ਕੁਝ ਨਹੀਂ ਕਹਾਂਗਾ। ਮੈਂ ਚਾਹੁੰਦਾ ਹਾਂ ਜਿਵੇਂ ਸੁਖ ਵਿਚ ਮੇਰਾ ਆਖਣ ਦਾ ਚਾਅ ਬਣਿਆ ਰਹੇ ਹੁਣ ਦੁੱਖ ਵਿਚ ਵੀ ਗਿਲਾ ਉਲਾਮਾ ਨਾ ਦੇਵਾਂ ਮੈਂ ਚਾਅ ਨਾਲ ਤੇਰੀ ਸਿਫਤ ਸਾਲਾਹ ਕਰਾਂ। ਮੇਰਾ ਤੇਰੀ ਕੀਰਤੀ ਕਰਨ ਦਾ ਐਸਾ ਸਹਿਜ ਬਣੇ ਕਿ ਉਸ ਵਿਚ ਕਦੀ ਵੀ ਤੋਟਾ ਨਾ ਆਵੇ। ਕੀਰਤੀ ਵਿਚ ਨਾ ਸੁਖ ਦਾ ਪ੍ਰਭਾਵ ਪਵੇ ਅਤੇ ਨਾ ਹੀ ਦੁੱਖ ਦਾ ਪ੍ਰਭਾਵ ਪਵੇ। ਹਮੇਸ਼ਾ ਤੇਰੀ ਕੀਰਤੀ ਦਾ ਪ੍ਰਭਾਵ ਬਣਿਆ ਰਹੇ।

ਮ: ੧ ॥ ਜੇ ਦੇਹੈ ਦੁਖ ਲਾਈਐ ਪਾਪ ਗਰਹ ਦੁਇ ਰਾਹੁ ॥

ਰਤੂ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਓ ॥

ਭੀ ਤੂੰ ਹੈ ਸਲਾਹਣਾ ਆਖਣ ਲਹੈ ਨ ਚਾਓ ॥

(ਮਾਝ ਕੀ ਵਾਰ, ਪੰਨਾ ੧੪੨)

ਬੇਸ਼ਕ ਮੌਤੀਆਂ ਦੇ ਮੰਦਰ ਉਸਰ ਜਾਣ, ਰਤਨਾਂ ਨਾਲ ਜੜੇ ਹੋਣ, ਘਰ ਵਿਚ ਸਾਰੀਆਂ ਸੁਗੰਧੀਆਂ ਹੋਣ, ਸੁੰਦਰ ਇਸਤ੍ਰੀ ਤੇ ਸੁੰਦਰ ਸੇਜਾਂ ਹੋਣ ਜਾਂ ਫਿਰ ਰਿਪੀਆਂ ਸਿਧੀਆਂ ਹੋਣ, ਰਾਜ ਗੱਦੀ ਤੇ ਬੈਠਾ ਹੋਵਾਂ ਸਾਰੇ ਪਾਸੇ, ਪਰ ਜੇ ਤੇਰਾ ਨਾਮ ਭੁੱਲ ਜਾਵੇ ਤਾਂ ਸਭ ਕੁਝ ਹੀ ਬੇਕਾਰ ਹੈ।

ਮਭੁ ਦੇਖਿ ਭੂਲਾ ਵੀਸਰੈ ਤੇਰਾ ਚਿੱਤਿ ਨ ਆਵੈ ਨਾਉ॥

(ਸਿਰੀ ਰਾਗ ਮ: ੧, ਪੰਨਾ ੧੪)

ਗੁਰੂ ਨਾਨਕ ਦੇਵ ਦੇ ਪੁੱਤਰਾਂ ਨੇ ਗੁਰੂ ਨਾਨਕ ਨਹੀਂ ਮੰਗਿਆ ਸਿਰਫ਼ ਪਦਾਰਥਾਂ ਦੀ ਹੀ ਰੱਲ ਕੀਤੀ ਸੀ। ਪਰ ਲਹਿਣੇ ਨੇ ਸਿਰਫ਼ ਗੁਰੂ ਨਾਨਕ ਦੇਵ ਦਾ ਸਹਾਰਾ ਹੀ ਮੰਗਿਆ ਹੈ। ਗੁਰੂ ਨਾਨਕ ਦੇਵ ਵੀ ਇਕ ਦਾ ਹੀ ਸਹਾਰਾ ਮੰਗਦੇ ਹਨ। ਸਤਿਗੁਰਾਂ ਦੀ ਪਤਨੀ ਸੁਲੱਖਣੀ ਨੇ ਕਹਿ ਦਿੱਤਾ ਸੀ ਤੁਹਾਡੀ ਨਜ਼ਰ ਵਿਚ ਤਾਂ ਸਿਰਫ਼ ਲਹਿਣਾ ਹੀ ਹੈ ਫਿਰ ਮੇਰੇ ਪੁੱਤਰਾਂ ਦਾ ਕੀ ਬਣੇਗਾ। ਮਾਤਾ ਜੀ ਦਾ ਖਿਆਲ ਸੀ ਕਿ ਜਿਵੇਂ ਚੇਲੇ ਡੇਰਾ ਸਾਂਭ ਲੈਂਦੇ ਹਨ ਲਹਿਣੇ ਨੂੰ ਡੇਰਾ ਦੇ ਦਿੱਤਾ ਤਾਂ ਅਸੀਂ ਕੀ ਕਰਾਂਗੇ। ਸਤਿਗੁਰਾਂ ਕਿਹਾ ਸੀ ਰੋਟੀ ਦੀ ਇਨ੍ਹਾਂ ਦੇ ਕੁੱਤਿਆਂ ਨੂੰ ਵੀ ਘਾਟ ਨਹੀਂ ਰਹੇਗੀ, ਪਰ ਜੋ ਲਹਿਣਾ ਮੰਗਦਾ ਹੈ ਲਹਿਣੇ ਨੂੰ ਮਿਲੇਗਾ ਜੋ ਇਨ੍ਹਾਂ ਮੰਗਿਆ ਹੈ ਉਹ ਇਨ੍ਹਾਂ ਨੂੰ ਮਿਲੇਗਾ।

ਲਹਿਣੇ ਨੇ ਗੁਰੂ ਮੰਗਿਆ ਉਨ੍ਹਾਂ ਦੇ ਹਿਰਦੇ ਵਿਚ ਸਤਿਗੁਰੂ ਬੈਠ ਗਿਆ। ਪੁੱਤਰਾਂ ਡੇਰਾ ਮੰਗਿਆ ਉਨ੍ਹਾਂ ਨੂੰ ਡੇਰਾ ਮਿਲ ਗਿਆ। ਸੱਤੇ ਬਲਵੰਡ ਦੀ ਵਾਰ ਵਿਚ ਬੜਾ ਸੁੰਦਰ ਲਿਖਿਆ ਹੈ—

ਪੁੜੀਂ ਕਉਲੁ ਨ ਪਾਲਿਓ ਕਾਗ ਪੀਰਹੁ ਕੇਨਿ ਮੁਰਟੀਐ॥

(ਪੰਨਾ ੯੬੭)

ਦੂਸਰੇ ਪਾਸੇ ਲਹਿਣੇ ਤੇ ਇਹ ਏਖਸ਼ਿਸ਼ ਹੋ ਗਈ। ਬਾਬਾਣੈ ਘਰਿ ਚਾਨਣ ਲਹਿਣਾ। ਸਭ ਕੁਝ ਮੰਗਿਆਂ ਇਕ ਨਹੀਂ ਮਿਲਦਾ ਪਰ ਇਕ ਮੰਗਿਆਂ ਇਕ ਦੇ ਨਾਲ ਸਭ ਕੁਝ ਮਿਲ ਜਾਂਦਾ ਹੈ।

❻ ❻ ❻

ਮ: ੨ ॥ ਜਪੁ ਤਪੁ ਸਭੁ ਕਿਛੁ ਮੰਨਿਐ ਅਵਰ ਕਾਰਾ ਸਭਿ ਬਾਦ ॥
 ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥
 (ਰਾਮਕਲੀ ਕੀ ਵਾਰ, ਪੰਨਾ ੯੫੪)

ਜੇ ਪਰਮਾਤਮਾ ਦੇ ਨਾਮ ਦਾ ਮਨ ਵਿਚ ਮੰਨਨ ਹੋ ਜਾਏ ਸਮਝੋ ਜਪ ਹੋ ਗਿਆ ਤਪ ਹੋ ਗਿਆ। ਜੇ ਮੰਨਨ ਨਹੀਂ ਹੋਇਆ ਤਾਂ ਜਪ ਤਪ ਬਾਕੀ ਸਾਰੇ ਕੰਮ ਵਿਅਰਥ ਹਨ। ਨਾਮ ਨੂੰ ਮੰਨਣ ਵਾਲਾ ਹੀ ਮੰਨਿਆ ਜਾਂਦਾ ਹੈ ਭਾਵ ਇਹ ਕਿ ਉਸਦਾ ਮਾਣ ਹੁੰਦਾ ਹੈ ਲੋਕ ਉਸਨੂੰ ਮੰਨਦੇ ਹਨ ਪਰ ਇਸ ਗੱਲ ਦੀ ਸਮਝ ਸਤਿਗੁਰੂ ਦੀ ਕ੍ਰਿਪਾ ਨਾਲ ਹੀ ਆਉਂਦੀ ਹੈ।

ਮਨੁੱਖ ਦਾ ਜੈਸਾ ਆਲਾ-ਦੁਆਲਾ ਹੁੰਦਾ ਹੈ ਉਸੇ ਪ੍ਰਭਾਵ ਨਾਲ ਮਨੁੱਖ ਕਰਮ ਕਰਦਾ ਹੈ। ਜਿੱਥੇ ਮਨ ਵੱਲ ਧਿਆਨ ਨਾ ਦਿੱਤਾ ਗਿਆ ਸਿਰਫ ਜਪ ਤਪ ਕੀਤਾ ਤੇ ਗਿਣਤੀ ਕੀਤੀ ਗਈ ਕਿ ਏਨੀ ਗਿਣਤੀ ਹੋ ਗਈ ਤਾਂ ਅਚਾਨਕ ਹੀ ਦੇਵਤਾ ਪ੍ਰਗਟ ਹੋ ਜਾਵੇਗਾ ਜੋ ਵਰ ਕੋਈ ਮੰਗੇਗਾ ਉਸਨੂੰ ਮਿਲੇਗਾ। ਇਸ ਪ੍ਰਚਾਰ ਨੇ ਮਨੁੱਖ ਨੂੰ ਬੜਾ ਪ੍ਰਭਾਵਤ ਕੀਤਾ ਹੈ। ਮਨ ਵੱਲ ਤਾਂ ਇਸ ਨੇ ਵੇਖਿਆ ਹੀ ਨਹੀਂ ਮਨ ਬੇਸ਼ਕ ਸਹਿਮਤ ਹੋਵੇ ਜਾਂ ਨਾ ਹੋਵੇ ਇਹ ਕਰਮ ਕਰੀ ਗਿਆ ਹੈ।

ਇਸਦਾ ਫਲ ਹੋਇਆ ਕਿ ਜਿਨ੍ਹਾਂ ਕਰਮਾਂ ਨੂੰ ਕਰਦਾ ਸੀ ਉਨ੍ਹਾਂ ਕਰਮਾਂ ਬਾਰੇ ਅੰਦਰ ਸ਼ੱਕ ਵੀ ਟਿਕੇ ਰਹੇ ਇਥੇ ਤਕ ਕਿ ਜਿਨ੍ਹਾਂ ਦੇਵਤਿਆਂ ਦੀ ਪੂਜਾ ਕਰਦਾ ਸੀ, ਜਿਨ੍ਹਾਂ ਨੂੰ ਅਵਤਾਰ ਕਹਿ ਕੇ ਪੂਜਦਾ ਸੀ ਉਨ੍ਹਾਂ ਬਾਰੇ ਵੀ ਮਨ ਵਿਚ ਸ਼ੰਕੇ ਟਿਕੇ ਰਹੇ। ਉਨ੍ਹਾਂ ਸ਼ੰਕਿਆਂ ਵਿਚੋਂ ਹੀ ਅਨੇਕਾਂ ਕਹਾਣੀਆਂ ਨਿਕਲੀਆਂ ਜੋ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਐਸੇ ਦੇਵਤਿਆਂ ਤੇ ਸ਼ਰਧਾ ਕਿਵੇਂ ਰਹਿ ਸਕਦੀ ਹੈ। ਭਗਤ ਨਾਮ ਦੇਵ ਜੀ ਕਹਿਦੇ ਹਨ ਮੈਂ ਤਾਂ ਅੱਜ ਹੀ ਏਸੇ ਜਨਮ ਵਿਚ ਰੱਬ ਵੇਖਿਆ ਹੈ ਤੇ ਤੈਨੂੰ ਮੂਰਖ ਨੂੰ ਮੈਂ ਸਮਝਾਉਂਦਾ ਹਾਂ ਜੇ ਤੇਰੇ ਮਨ ਵਿਚ ਸ਼ੱਕ ਰਿਹਾ

ਤਾਂ ਸ਼ਰਧਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਿਰਦੇ ਵਿਚ ਜਾਂ ਤਾਂ ਸ਼ਰਧਾ ਹੋਵੇਗੀ ਜਾਂ ਸ਼ੱਕ ਹੋਵੇਗਾ। ਦੋਵਾਂ ਦਾ ਕਦੀ ਸਮਝੌਤਾ ਨਹੀਂ ਹੋਇਆ ਸ਼ਰਧਾ ਹੋਵੇਗੀ ਜਾਂ ਸ਼ੱਕ ਹੋਵੇਗਾ।

ਹੇ ਪੰਡਤ ਤੇਰੇ ਹਿਰਦੇ ਵਿਚ ਗਾਇਤ੍ਰੀ ਬਾਰੇ ਸ਼ੱਕ ਵੀ ਹੈ। ਤੂੰ ਗਾਇਤ੍ਰੀ ਮੰਤ੍ਰ ਦਾ ਜਾਪ ਵੀ ਰੋਜ਼ ਕਰਦਾ ਹੈ। ਹੁਣ ਕੀ ਮੰਨੀਏ ਤੇਰਾ ਜਾਪ ਸੱਚਾ ਹੈ ਜਾਂ ਤੇਰਾ ਸ਼ੱਕ ਸੱਚਾ ਹੈ। ਪੰਡਤ ਤੂੰ ਸ਼ਿਵ ਬਾਰੇ ਜੋ ਸ਼ਰਧਾ ਰਖਦਾ ਹੈ ਉਹ ਸੱਚੀ ਹੈ ਕਿ ਜਾਂ ਇਹ ਕਹਾਣੀ ਸੱਚੀ ਹੈ ਕਿ ਸ਼ਿਵ ਨੇ ਕ੍ਰੋਧ ਵਿਚ ਆ ਕੇ ਆਪਣੇ ਪੁੱਤਰ ਗਣੇਸ਼ ਦਾ ਸਿਰ ਕੱਟ ਦਿਤਾ ਸੀ। ਪੰਡਤ ਤੇਰੀ ਰਾਮ ਬਾਰੇ ਸ਼ਰਧਾ ਸੱਚੀ ਹੈ ਕਿ ਜਾਂ ਤੇਰੀ ਲਿਖੀ ਇਹ ਕਥਾ ਸੱਚੀ ਹੈ ਕਿ ਰਾਮ ਆਪਣੀ ਇਸਤਰੀ ਗੁਆ ਬੈਠਾ ਤੇ ਰਾਵਣ ਨਾਲ ਇਸਤਰੀ ਵਾਸਤੇ ਜੰਗ ਹੋਈ।

ਭਗਤ ਨਾਮ ਦੇਵ ਦੀ ਨਜ਼ਰ ਵਿਚ ਹਿੰਦੂ ਅੰਨ੍ਹਾ ਹੈ ਤੁਰਕ ਕਾਣਾ ਹੈ ਸਾਬਤ ਦੋਵੇਂ ਹੀ ਨਹੀਂ। ਮੁਸਲਮਾਨ ਨੂੰ ਰੱਬ ਦੀ ਸਰਬ ਵਿਆਪਕਤਾ 'ਤੇ ਸ਼ੱਕ ਹੈ। ਨਹੀਂ ਤਾਂ ਕਾਫਰ ਕਿਥੋਂ ਆ ਗਏ। ਹਿੰਦੂ ਦੀ ਇਕ ਅੱਖ ਸ਼ੱਕ ਨੇ ਖਰਾਬ ਕੀਤੀ ਦੂਸਰੀ ਸਰਬ ਵਿਆਪਕ ਦੀ ਥਾਂ ਪੱਥਰ ਪੂਜਣ ਨਾਲ ਜਾਂਦੀ ਰਹੀ। ਨਾਮ ਦੇਵ ਜੀ ਕਹਿੰਦੇ ਹਨ ਜਿਸਦਾ ਮਨ ਮੰਨ ਗਿਆ ਕਿ ਉਸ ਬਿਨਾਂ ਹੋਰ ਕੋਈ ਨਹੀਂ ਉਹ ਗਿਆਨੀ ਹੈ ਤੇ ਸਭ ਤੋਂ ਸਿਆਣਾ ਹੈ ਭਗਤ ਜੀ ਦਾ ਸ਼ਬਦ ਇਹ ਹੈ—

ਆਜੂ ਨਾਮੇ ਬੀਠਲੁ ਦੇਖਿਆ ਮੁਰਖ ਕੋ ਸਮਝਾਉ ਰੇ॥ ਰਹਾਉ॥

ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤ ਖਾਡੀ ਬੀ॥

ਲੇ ਕਰ ਠੋੰਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਬੀ॥

ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚਿੜਿਆ ਆਵਤੁ ਦੇਖਿਆ ਬਾ॥

ਮੇਦੀ ਕੇ ਘਰੀ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਬਾ॥

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਬਾ॥

ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਬੀ॥

ਹਿੰਦੂ ਅੰਨਾ ਤੁਰਕੁ ਕਾਣਾ॥ ਦੂਹਾਂ ਤੇ ਗਿਆਨੀ ਸਿਆਣਾ॥

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥

ਨਾਮੇ ਸੋਈ ਸੇਵਿਆ ਜਿਹ ਦੇਹੁਰਾ ਨ ਮਸੀਤਿ॥

(ਗੋਡ ਨਾਮਦੇਵ ਪੰਨਾ ੨੭੪)

ਇਕ ਗੱਲ ਸਪੱਸ਼ਟ ਹੈ ਕਿ ਜਿੱਥੇ ਮੁਰਸ਼ਦ ਬਾਰੇ ਸ਼ੱਕੀ ਕਹਾਣੀਆਂ ਹਨ ਉਥੇ ਸ਼ਰਧਾ ਨਹੀਂ ਉਥੇ ਮੰਨਣ ਨਹੀਂ। ਗਾਇਤ੍ਰੀ ਪਾਪਾਂ ਦਾ ਖੇਤ ਖਾਂਦੀ ਸੀ ਵਿਸ਼ਵਾਮਿਤ੍ਰ ਨੇ ਵਸ਼ਿਸ਼ਟ ਦੇ ਸੌ ਪੁੜ੍ਹ ਮਾਰ ਦਿੱਤੇ। ਉਸਨੇ ਪੁੱਛਿਆ ਕਿ ਤੈਨੂੰ ਬ੍ਰਹਮ ਹੱਤਿਆ ਕਿਉਂ ਨਹੀਂ ਲੱਗੀ। ਉਹ ਕਹਿਣ ਲੱਗਾ ਗਾਇਤ੍ਰੀ ਦਾ ਪਾਠ ਕਰ ਲੈਂਦਾ ਸਾਂ।

ਗਾਇਤ੍ਰੀ ਨੂੰ ਵਸ਼ਿਸ਼ਟ ਨੇ ਸਰਾਪ ਦਿੱਤਾ ਗਾਇਤ੍ਰੀ ਗਾਂ ਦੀ ਜੂਨ ਵਿਚ ਆਈ ਲੋਧੇ ਦਾ ਖੇਤ ਖਾਣ ਲੱਗੀ। ਉਸਨੂੰ ਜੱਟ ਨੇ ਮਾਰਿਆ ਲੱਤ ਤੋੜ ਦਿੱਤੀ। ਜਿਸਦੀ ਲੱਤ ਇਕ ਜੱਟ ਨੇ ਤੋੜ ਦਿੱਤੀ ਉਹ ਕੀ ਪਾਪ ਮਿਟਾਏਗੀ। ਇਕ ਪਾਸੇ ਏਨੀ ਸਮਰੱਥਾ ਕਿ ਸੌ ਬਾਹਮਣ ਮਾਰ ਦਿਉ ਗਾਇਤ੍ਰੀ ਪੜ੍ਹਿਆਂ ਪਾਪ ਉਤਰ ਜਾਏਗਾ ਪਰ ਲੋਧੇ ਜੱਟ ਉਤੇ ਕੋਈ ਅਸਰ ਨਹੀਂ ਹੋਇਆ ਉਸਨੇ ਲੱਤ ਤੋੜ ਦਿੱਤੀ। ਦੋਵੇਂ ਕਹਾਣੀਆਂ ਠੀਕ ਨਹੀਂ ਇਕ ਤਾਂ ਗਲਤ ਹੋਵੇਗੀ।

ਸ਼ਿਵਜੀ ਬਾਰੇ ਇਹ ਕਥਾ ਕਿ ਪੁੱਤਰ ਰੋਕਦਾ ਹੈ ਉਸਨੂੰ ਮਾਰ ਦੇਂਦੇ ਹਨ। ਇਕ ਪਾਸੇ ਤ੍ਰੈਕਾਲ ਦਰਸ਼ੀ ਸ਼ਿਵ ਫਿਰ ਉਸ ਅੰਤਰਜਾਮੀ ਨੂੰ ਏਨਾ ਵੀ ਪਤਾ ਨਹੀਂ ਕਿ ਇਹ ਮੇਰਾ ਪੁੱਤਰ ਹੈ। ਰਾਮ ਅਵਤਾਰ ਵੀ ਹੈ ਪਰ ਇਸਤਰੀ ਵਿਛੋੜੇ ਵਿਚ ਤੂੰ ਉਸਨੂੰ ਵਿਰਲਾਪ ਕਰਦਾ ਵਿਖਾ ਦਿੱਤਾ। ਅਸਲ ਵਿਚ ਤੇਰੇ ਮਨ ਵਿਚ ਮੰਨਣ ਹੈ ਹੀ ਨਹੀਂ।

ਗੁਰੂ ਅੰਗਦ ਦੇਵ ਦੇ ਮਨ ਵਿਚ ਮੰਨਣ ਹੈ ਉਹ ਗੁਰੂ ਨਾਨਕ ਦੇਵ ਦੇ ਬਚਨ
ਤੇ ਏਨੀ ਸ਼ਹਿਰ ਰਖਦੇ ਹਨ ਕਿ ਸਭ ਕੁਝ ਗਲਤ ਹੋ ਸਕਦਾ ਹੈ ਪਰ ਮੇਰਾ ਗੁਰੂ
ਅਕਾਲ ਰੂਪ ਹੈ ਉਹ ਗਲਤ ਨਹੀਂ ਹੋ ਸਕਦਾ। ਮੇਰੇ ਗੁਰੂ ਦੇ ਮੂੰਹਾਂ ਜੋ ਬਚਨ ਨਿਕਲ
ਗਿਆ ਉਹ ਗਲਤ ਨਹੀਂ ਹੋ ਸਕਦਾ। ਚੰਦ ਤਾਰੇ ਸੂਰਜ ਦਿਨ ਰਾਤ ਗਲਤ ਹੋ
ਸਕਦੇ ਹਨ ਇਨ੍ਹਾਂ ਤੇ ਭਾਈ ਲਹਿਣੇ ਨੂੰ ਵਿਸ਼ਵਾਸ ਨਹੀਂ ਉਨ੍ਹਾਂ ਨੂੰ ਸਿਰਫ਼ ਗੁਰੂ
ਨਾਨਕ ਦੇਵ 'ਤੇ ਭਰੋਸਾ ਹੈ।

ਐਸੇ ਮੰਨਣ ਵਿਚ ਇਹ ਬਲ ਆ ਜਾਂਦਾ ਹੈ ਕਿ ਉਸਦੀ ਵਿਆਖਿਆ ਅਸੰਭਵ ਹੈ।

ਕਹਿ ਕਬੀਰ ਮਨੁ ਮਾਨਿਆ॥ ਮਨੁ ਮਾਨਿਆ ਤਉ ਹਰਿ ਜਾਨਿਆ॥
 ਨਿਜੀ ਚਿੜੀ ਉਠਣੇ ਦੇ ਗੁਹਾਂ ॥ ੩੩੭ ॥ ਕਾਥਗਾਏ ਹਜੀ। ਹੋ ਸ਼ਹੀ ਲੁਖੈ
 ਹੁਣੁ ਰਿਡੁਆਨਚ ਉਠਾਂ ਤ੍ਰਿਚੜੀ ਉਠਾਂ ਉਠਾਂ ਪਾਵਿਸੀ ਜਾਮਲਜੇਵਾਂ ਨਾ
 ਦੇ ਰਾਦਰ ਨੁਜੀ ਚਡੀ ਲੇਵਦੇ ਫੇਕੀ। ਨਾਚ ਕੁਛਾਪ ਉਠਨਚਾਂ ਨੁਜੀ ਝਸੀ ਉ
 ਲਿਪੀ ਤੇ ਗੁਜੀ। ਨਾਚ ਕੱਢਾਂ ਕਾਲੀਂ ਲਾਨ ਨਿਛਦ ਨੁਜੀ ਹਿ ਉਕਾਏ ਛਕਾ
 ਨਿਛਦਾਂ ਗੁਜੀ। ਉਤਾਰਿ ਮੇਘ ਗੁਕ ਇਉਂ ਦਸ ਲੱਗੇ ਉਨ੍ਹਾਂ ਨੁਜੀ ਨੁਪ ਤਾਂ
 ਪਾਲਿਸ ਨੁਜੀ ਵੇਖਾਂ ਹੁ। ਨਾਚ ਉਧਾਡੀ ਚਿਉਭਤਾਮ ਭਿਓ ਹਜੀ ਨਾਚ ਭਾਉ ਉ
 ਨੁਜੀ ਹਉ ਲਾਚ ਕਿਵਹੁ ਬੱਦ ਨੁੰ ਯੁਪ ਤਾਨੀਕ ਉਤਾਸ ਜਸਨ ਕਿ ਸਨੋ ਹੁੰ ਉ
 ਉਚੜੀ ਹਾਂਤ ਗੁਲ੍ਹੀਂ ਚੜੀ ਦਾਚ ਸਿ ਨਾਚ ਉਠਾਸ ਹਿ ਲਾਸ ਕਿ ਨਾਚ
 ਅਤੇ ਪਾਂਹ ਦੇ ਉਦਿਤ ਨ ਹਿ ਹੁ। ਅਤੇ ਪਾਂਹ ਦੇ ਉਦਿਤ ਨ ਹਿ ਹੁ। ਨਾਚ
 ਅਤੇ ਪਾਂਹ ਦੇ ਉਦਿਤ ਨ ਹਿ ਹੁ। ਅਤੇ ਪਾਂਹ ਦੇ ਉਦਿਤ ਨ ਹਿ ਹੁ।

ਮ: ੨ ॥ ਨਾਨਕ ਅੰਧਾ ਹੋਇਕੈ ਰਤਨਾ ਪਰਖਣ ਜਾਇ ॥
 ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥
 (ਗਮਕਲੀ ਕੀ ਵਾਰ, ਪੰਨਾ ੯੫੮)

ਸਤਿਗੁਰੂ ਫਰਮਾਉਂਦੇ ਹਨ ਕਿ ਜੋ ਮਨੁੱਖ ਆਪ ਅੰਨ੍ਹਾ ਹੋਵੇ ਪਰ ਰਤਨ ਪਰਖਣ
 ਵਾਸਤੇ ਤੁਰ ਪਵੇ ਰਤਨਾਂ ਦੀ ਤਾਂ ਉਸਨੂੰ ਪਰਖ ਨਹੀਂ ਆਉਣੀ ਆਪਣਾ ਆਪਾ
 ਜਣਾ ਆਉਂਦਾ ਹੈ। ਲੋਕ ਕਹਿੰਦੇ ਹਨ ਅੰਨ੍ਹਾ ਅੰਨ੍ਹਾ ਹੀ ਨਿਕਲਿਆ ਹੈ। ਉਸਦਾ
 ਹਾਸਾ ਹੁੰਦਾ ਹੈ।

ਮ: ੨ ॥ ਰਤਨਾਂ ਕੇਗੀ ਗੁਬਲੀ ਰਤਨੀ ਖੋਲੀ ਆਇ ॥
 ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
 ਜਿਨ ਗੁਣ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
 ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥

(ਪੰਨਾ ੯੫੮)

ਰਤਨਾਂ ਦੇ ਪਾਰਖੂ ਸਤਿਗੁਰੂ ਨੇ ਰਤਨਾਂ ਦੀ ਬੈਲੀ ਉਪਦੇਸ਼ ਸ਼ਬਦ ਭੰਡਾਰ
 ਖੋਲ੍ਹ ਦਿੱਤਾ ਹੈ। ਇਹ ਗੁਰਬਾਣੀ ਗੁਪੀ ਰਤਨ ਸਤਿਗੁਰੂ ਦੇ ਹਿਰਦੇ ਵਿਚ ਵੀ ਟਿਕੇ
 ਹਨ ਅਤੇ ਵਣਜਾਰੇ ਸਿੱਖਾਂ ਦੇ ਹਿਰਦੇ ਵਿਚ ਵੀ ਟਿਕਦੇ ਹਨ। ਦੋਵੇਂ ਹੀ ਗੁਰੂ
 ਤੇ ਸਿੱਖ ਇਨ੍ਹਾਂ ਰਤਨਾਂ ਦੇ ਪਾਰਖੂ ਹਨ। ਦੋਵਾਂ ਦੇ ਮਨ ਵਿਚ ਇਨ੍ਹਾਂ ਰਤਨਾਂ ਦੀ
 ਕਦਰ ਹੈ। ਦੋਵੇਂ ਹੀ ਇਨ੍ਹਾਂ ਰਤਨਾਂ ਨਾਲ ਪਿਆਰ ਕਰਦੇ ਹਨ। ਜਿਨ੍ਹਾਂ ਦੇ ਪੱਲੇ
 ਗੁਣ ਹਨ ਜਿਨ੍ਹਾਂ ਦੇ ਪੱਲੇ ਸਤ ਸੰਤੋਖ ਦਯਾ ਧਰਮ ਧੀਰਜ ਹੈ। ਸੇਵਾ ਸਿਮਰਨ
 ਦੇ ਗੁਣ ਹਨ ਇਹ ਹੀਰੇ ਮਾਣਕ ਉਹੀ ਵਿਹਾਇਦੇ ਹਨ। ਪਰ ਜਿਹੜੇ ਅੰਨ੍ਹੇ ਮੌਤੀਆਂ
 ਤੇ ਪੈਰ ਰੱਖ ਕੇ ਗੁਜਰ ਜਾਣ ਤੇ ਕਹਿਣ ਪੈਰਾਂ ਨੂੰ ਰੋੜ ਚੁੱਭਦੇ ਹਨ ਉਹ ਇਨ੍ਹਾਂ
 ਰਤਨਾਂ ਦੀ ਸਾਰ ਕੀ ਜਾਣਦੇ ਹਨ ਜੋ ਜਗਤ ਵਿਚ ਅੰਨ੍ਹਿਆਂ ਵਾਂਗ ਫਿਰਦੇ
 ਹਨ।

ਸੰਸਾਰ ਵਿਚ ਉਹ ਬੰਦੇ ਬਹੁਤ ਬੜੇ ਹਨ ਜਿਹੜੇ ਜਨਮ ਤੋਂ ਹੀ ਨੇਤ੍ਰੀਨ
ਹਨ ਜਾਂ ਕਿਸੇ ਦੁਰਘਟਨਾ ਵਿਚ ਆਪਣੀਆਂ ਅੱਖਾਂ ਦੀ ਜੋਤਿ ਗੁਆ ਬੈਠੇ ਹਨ।
ਲੇਕਿਨ ਉਨ੍ਹਾਂ ਅੰਨ੍ਹਿਆਂ ਦੀ ਤਾਂ ਬਹੁਤ ਗਿਣਤੀ ਹੋਵੇਗੀ ਜਿਹੜੇ ਮਨ ਦੇ ਅੰਨ੍ਹੇ
ਹਨ। ਜਾਂਦਿਆਂ ਕੋਈ ਬੰਦਾ ਆਖੇ ਮੈਨੂੰ ਰਸਤਾ ਨਹੀਂ ਦਿਸਦਾ ਤਾਂ ਅਸੀਂ ਕਹਿੰਦੇ
ਹਾਂ ਇਹ ਅੰਨ੍ਹਾ ਹੈ। ਪਰ ਮਨੁੱਖ ਜਨਮ ਲੈ ਕੇ ਕਿਸੇ ਨੂੰ ਰੱਬ ਦਾ ਰਸਤਾ ਨਾ ਦਿੱਤੇ
ਤਾਂ ਸਤਿਗੁਰੂ ਕਹਿੰਦੇ ਹਨ ਇਹ ਅਸਲ ਅੰਨ੍ਹਾ ਹੈ, ਇਸ ਨੂੰ ਮਾਲਕ ਦਾ ਰਸਤਾ
ਨਹੀਂ ਦਿਸਦਾ, ਇਹ ਉਸ ਰਸਤੇ ਤੋਂ ਖੁੰਝਿਆ ਹੈ।

ਸਲੋਕ ਮ: ੨॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥

ਅੰਧੇ ਸੇਈ ਨਾਨਕਾ ਖਸਮਹੁ ਘੁਬੇ ਜਾਹਿ॥

(ਪੰਨਾ ੯੫੪)

ਜੇ ਕੋਈ ਆਪ ਅੰਨ੍ਹਾ ਹੋਵੇ ਤੇ ਉਹ ਕਿਸੇ ਨੂੰ ਰਸਤਾ ਦੱਸੇ, ਜਿਹੜਾ ਉਸਦੇ
ਦੱਸੇ ਰਸਤੇ ਤੇ ਤੁਰੇ ਉਹ ਵੀ ਅੰਨ੍ਹਾ ਹੀ ਹੋਵੇਗਾ, ਜਿਹੜਾ ਸੁਜਾਖਾ ਹੋਵੇ ਉਹ ਕਿਉਂ
ਕੁਰਾਹੇ ਪਵੇ। ਪਰ ਅੰਨ੍ਹੇ ਉਹ ਨਹੀਂ ਜਿਨ੍ਹਾਂ ਦੇ ਮੁਖ ਤੇ ਅੱਖਾਂ ਨਹੀਂ ਅੰਨ੍ਹੇ ਤਾਂ ਉਹ
ਆਖੀਦੇ ਹਨ ਜੋ ਮਾਲਕ ਤੋਂ ਖੁੰਝੇ ਜਾ ਰਹੇ ਹਨ।

ਮ: ੨॥ ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ॥

ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ॥

ਜਿਥੈ ਸੁ ਵਸਤੂ ਨ ਜਾਪਈ ਆਪੇ ਵਰਤਉ ਜਾਣਿ॥

ਨਾਨਕ ਗਾਹਕ ਕਿਉ ਲਏ ਸਕੈ ਨ ਵਸਤੂ ਪਛਾਣਿ॥

(ਪੰਨਾ ੯੫੪)

ਜਿਸ ਮਨੁੱਖ ਨੂੰ ਮਾਲਕ ਪ੍ਰਭੂ ਨੇ ਆਪ ਹੀ ਅੰਨ੍ਹਾ ਕੀਤਾ ਹੋਵੇ, ਜੇ ਉਹ ਆਪ
ਹੀ ਦੁਬਾਰਾ ਨੇਤ੍ਰਾਂ ਵਿਚ ਜੋਤ ਬਖਸ਼ੇ ਉਹ ਤਾਂ ਹੀ ਫਿਰ ਸੁਜਾਖਾ ਹੋ ਸਕਦਾ ਹੈ।
ਨਹੀਂ ਤਾਂ ਅੰਨ੍ਹਾ ਤਾਂ ਜਿੰਨੀ ਕੁ ਸੋਝੀ ਰਖਦਾ ਹੈ ਉਹੀ ਕੁਝ ਕਰੀ ਆਉਂਦਾ ਹੈ
ਕੋਈ ਭਾਵੇਂ ਉਸ ਨੂੰ ਸੌ ਵਾਰੀ ਸਮਝਾਈ ਜਾਏ। ਜਿੱਥੇ ਨਾਮ ਦੀ ਸੋਝੀ ਨਹੀਂ ਸਮੱਝੋ
ਕਿ ਏਥੇ ਹਉਮੈ ਦੀ ਵਰਤਨ ਹੈ। ਇਹ ਅੰਨ੍ਹਾ ਗਾਹਕ ਨਾਮ ਦੇ ਸੋਦੇ ਨੂੰ ਕਿਵੇਂ
ਵਿਹਾਇ ਇਸਨੂੰ ਵਸਤੂ ਦੀ ਪਛਾਣ ਹੀ ਨਹੀਂ। ਜਿਵੇਂ ਅੰਨ੍ਹਾ ਵੇਖ ਨਹੀਂ ਸਕਦਾ।
ਇਹ ਨਾਮ ਵੱਲੋਂ ਅੰਨ੍ਹਾ ਹੈ ਨਾਮ ਦੀ ਵਸਤੂ ਨੂੰ ਪਛਾਣ ਨਹੀਂ ਸਕਦਾ।

ਇਕ ਅੰਨ੍ਹੇ ਨੂੰ ਕੁਝ ਮਿੱਤਰਾਂ ਖੀਰ ਖਵਾਈ। ਅੰਨ੍ਹਾ ਪੁੱਛਣ ਲੱਗਾ ਇਹ ਕਿਸ
ਚੀਜ਼ ਤੋਂ ਬਣੀ ਹੈ। ਉਸ ਨੇ ਇਸ ਤੋਂ ਪਹਿਲਾਂ ਕਦੀ ਖੀਰ ਨਹੀਂ ਸੀ ਖਾਧੀ। ਮਿੱਤਰਾਂ
ਕਿਹਾ ਦੁੱਧ ਤੋਂ। ਉਹ ਕਹਿਣ ਲੱਗਾ ਦੁੱਧ ਕੈਸਾ ਹੁੰਦਾ ਹੈ। ਉਹ ਕਹਿਣ ਲੱਗੇ ਸਫੈਦ

ਰੰਗ ਦਾ ਹੁੰਦਾ ਹੈ। ਅੰਨ੍ਹਾ ਪੁੱਛਣ ਲੱਗਾ ਸਫੈਦ ਰੰਗ ਕੀ ਹੁੰਦਾ ਹੈ। ਮਿੱਤਰ ਕਹਿਣ
ਲੱਗੇ ਜਿਵੇਂ ਬਗਲਾ ਹੁੰਦਾ ਹੈ। ਅੰਨ੍ਹਾ ਪੁੱਛਣ ਲੱਗਾ ਬਗਲਾ ਕੀ ਹੁੰਦਾ ਹੈ। ਦੱਸਣ
ਵਾਲੇ ਅੱਕ ਗਏ। ਇਕ ਨੇ ਹੱਥ ਮੌਜ਼ ਬਗਲੇ ਦੀ ਗਰਦਨ ਵਾਂਗੂ ਕਰਕੇ ਉਸਦਾ
ਹੱਥ ਲੁਆ ਦਿੱਤਾ। ਕਹਿਣ ਲੱਗੇ ਬਗਲਾ ਐਸਾ ਹੁੰਦਾ ਹੈ। ਅੰਨ੍ਹਾ ਖੁਸ਼ ਹੋ ਗਿਆ
ਕਹਿਣ ਲੱਗਾ ਮੈਂ ਸਮਝ ਗਿਆ ਹਾਂ ਕਿ ਦੱਧ ਮੁੜੇ ਹੱਥ ਦੀ ਤਰ੍ਹਾਂ ਹੁੰਦਾ ਹੈ। ਅੰਨ੍ਹੇ
ਨੂੰ ਰੂਪ ਰੰਗ ਬਾਰੇ ਸਮਝਾਉਣ ਵਾਲੇ ਅੰਨ੍ਹੇ ਹਨ। ਰੂਪ ਰੰਗ ਅੱਖਾਂ ਦਾ ਵਿਸ਼ਾ ਹੈ
ਸਮਝ ਦਾ ਵਿਸ਼ਾ ਨਹੀਂ। ਅੰਨ੍ਹੇ ਨੂੰ ਤਾਂ ਰੱਖ ਅੱਖਾਂ ਦੇਵੇ ਉਹ ਤਾਂ ਹੀ ਵੇਖ ਸਕਦਾ
ਹੈ।

ਸਤਿਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ ਜੋ ਮਨੁੱਖ ਪ੍ਰਭੂ ਦੀ ਰਜਾ ਵਿਚ
ਅੰਨ੍ਹਾ ਹੈ ਉਸਨੂੰ ਅੰਨ੍ਹਾ ਨਹੀਂ ਕਹਿਣਾ ਚਾਹੀਦਾ। ਉਹ ਮਨੁੱਖ ਅੰਨ੍ਹਾ ਕਹੀਦਾ ਹੈ
ਜੋ ਹੁਕਮ ਨਹੀਂ ਬੁਝਦਾ, ਰਜਾ ਨੂੰ ਨਹੀਂ ਸਮਝਦਾ।

ਮ: ੨॥ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥

(ਪੰਨਾ ੯੫੪)

ਜੋ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ ਗੁਰਮਤਿ ਅਨੁਸਾਰ ਉਹ ਅੰਨ੍ਹਾ
ਹੈ। ਜਦੋਂ ਮਨੁੱਖ ਰਾਹ ਭੁੱਲਿਆ ਹੋਵੇ ਉਸਨੂੰ ਅੱਖਾਂ ਤੋਂ ਤਾਂ ਦਿਸਦਾ ਹੈ ਪਰ ਅੱਖਾਂ
ਹੁੰਦਿਆਂ ਹੀ ਉਹ ਅੰਨ੍ਹਾ ਹੁੰਦਾ ਹੈ। ਬਾਹਰ ਦਾ ਰਸਤਾ ਤਾਂ ਬੰਦਾ ਕਿਸੇ ਕੋਲੋਂ ਪੁੱਛ
ਹੀ ਲੈਂਦਾ ਹੈ ਨਹੀਂ ਤਾਂ ਸਿਆਣਾ ਮਨੁੱਖ ਰੁਕ ਜਾਂਦਾ ਹੈ ਕਿ ਜੇ ਰਸਤੇ ਤੋਂ ਬੁੱਝ
ਗਿਆ ਹਾਂ ਤਾਂ ਪਤਾ ਲਗਾ ਲਵਾਂ ਕਿ ਠੀਕ ਰਸਤਾ ਕਿਹੜਾ ਹੈ ਮੈਂ ਤਾਂ ਹੀ ਤੁਰਾਂ।

ਪਰ ਧਰਮ ਦੇ ਰਸਤੇ ਤੇ ਜਾਂ ਬੰਦਾ ਤੁਰਦਾ ਹੀ ਨਹੀਂ, ਜੇ ਤੁਰਦਾ ਹੈ ਤਾਂ
ਅੰਨ੍ਹਿਆਂ ਵਾਂਗੂ; ਤਾਂ ਹੀ ਇੰਨੇ ਟਕਰਾਅ ਹੋ ਰਹੇ ਹਨ। ਜੇ ਧਰਮੀ ਸੁਜਾਖੇ ਹੁੰਦੇ
ਤਾਂ ਏਨੇ ਟਕਰਾਅ ਕਿਉਂ ਹੁੰਦੇ। ਇਕ ਬੜੀ ਹੀ ਸੁੰਦਰ ਕਥਾ ਹੈ। ਇਕ ਅੰਨ੍ਹੇ ਨੇ
ਪੈਦਲ ਜਾਣਾ ਸੀ, ਤਿੰਨ ਕੋਹ ਪੈਂਡਾ ਸੀ ਅਤੇ ਇਕੱਲੇ ਨੇ ਜਾਣਾ ਸੀ; ਰਾਤ ਸੀ
ਜਾਣਾ ਵੀ ਜ਼ਰੂਰ ਸੀ। ਇਕ ਮਿੱਤਰ ਨੇ ਉਸ ਦੇ ਹੱਥ ਵਿਚ ਲਾਲਟੈਨ ਦੇ ਦਿੱਤੀ
ਤੇ ਕਹਿਣ ਲੱਗਾ ਤੈਨੂੰ ਤਾਂ ਨਹੀਂ ਦਿਸਦਾ ਪਰ ਬਾਕੀ ਲੋਕ ਤਾਂ ਅੱਖਾਂ ਵਾਲੇ ਹਨ
ਵੇਖ ਲੈਣਗੇ ਤੇਰਾ ਰਸਤਾ ਬਣਦਾ ਜਾਵੇਗਾ। ਅੰਨ੍ਹਾ ਸਮਝ ਗਿਆ। ਪਰ ਬੋੜ੍ਹਾ
ਹੀ ਤੁਰਿਆ ਹੋਵੇਗਾ ਕਿਸੇ ਵਿਚ ਆ ਕੇ ਟੱਕਰ ਮਾਰੀ। ਅੰਨ੍ਹੇ ਨੇ ਗੁੱਸੇ ਨਾਲ ਕਿਹਾ
ਤੂੰ ਅੰਨ੍ਹਾ ਹੈਂ ਤੈਨੂੰ ਲਾਲਟੈਨ ਨਜ਼ਰ ਨਹੀਂ ਆਈ। ਦੂਸਰੇ ਨੇ ਵੀ ਅੱਗੋਂ ਕਿਹਾ ਤੈਨੂੰ
ਲਾਲਟੈਨ ਨਜ਼ਰ ਨਹੀਂ ਆਈ। ਅਸਲ ਵਿਚ ਦੋਵੇਂ ਹੀ ਅੰਨ੍ਹੇ ਸਨ ਦੋਵੇਂ ਹੀ
ਲਾਲਟੈਨਾਂ ਲੈ ਕੇ ਤੁਰੇ ਸਨ, ਟਕਰਾਅ ਗਏ।

ਬਾਹਰ ਦੀ ਰੋਸ਼ਨੀ ਕੀ ਸਵਾਰੇਗੀ ਜਦੋਂ ਤੱਕ ਅੱਖਾਂ ਵਿਚ ਰੋਸ਼ਨੀ ਨਾ ਹੋਵੇ। ਅੱਖਾਂ ਦੀ ਰੋਸ਼ਨੀ ਨੇ ਵੀ ਕੁਝ ਨਹੀਂ ਸੰਵਾਰਨਾ ਜਦੋਂ ਤਕ ਗੁਰਸ਼ਬਦ ਦੀ ਰੋਸ਼ਨੀ ਨਾ ਮਿਲੀ। ਜਿਨ੍ਹਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰੋਸ਼ਨੀ ਮਿਲ ਗਈ ਉਹ ਅਸਲ ਸੁਜਾਏ ਹਨ। ਉਹ ਆਪ ਹੁਕਮ ਰਜਾ ਦੇ ਮਾਰਗ ਤੇ ਤੁਰੇ ਹਨ ਅਤੇ ਜੋ ਵੀ ਭੁੱਲਿਆ ਮਿਲਿਆ ਹੈ ਉਸਨੂੰ ਵੀ ਸ਼ਬਦ ਦੀ ਰੋਸ਼ਨੀ ਦੇ ਕੇ ਪਰਮਾਤਮਾ ਦੇ ਰਸਤੇ ਤੇ ਪਾਇਆ ਹੈ। ਗੁਰੂ ਅੰਗਦ ਦੇਵ ਜੀ ਦੀ ਦਿੜਾਟੀ ਵਿਚ ਅੰਨ੍ਹੇ ਉਹ ਹਨ ਜੋ ਰੱਬ ਦਾ ਰਾਹ ਭੁੱਲੇ ਹਨ। ਅਤੇ ਸੁਜਾਏ ਉਹ ਹਨ ਜਿਨ੍ਹਾਂ ਨੂੰ ਹੁਕਮ ਰਜਾ ਦਾ ਰਸਤਾ ਨਜ਼ਰ ਆਉਂਦਾ ਹੈ ਤੇ ਉਸ ਰਸਤੇ 'ਤੇ ਤੁਰਦੇ ਹਨ ਤੇ ਮਾਲਕ ਤੱਕ ਪੁੱਜਦੇ ਹਨ।

ੴ ੴ ੴ

ਛਾਡੀ ਏਡੀ ਠਕ ਨ ਪਿਆਸਨੀ ਪੱਥੀਆਂ ਨਕ ਬਾਹੁੰਗੁਰੂ ਗੁਰਦਾਵਾਂ
ਗੁਰਦਿਵਿਲੁਨੁ ਪੱਥੀਪੁਰੂ ਛਡੀ ਲਸ ਨਸਾਈ। ਪੱਥੀ ਨਕ ਬਿਆਂ ਬੁਪਾਂਡ
ਕਿਧ ਗੈਂਦ ਵਾਲੇ ਪੱਥੀ ਬਲ ਕਾਹੁੰਦੇ ਬਿਆਂ ਰਾਸਨਾਂ ਕੁਮਾਨ ਢਾਹ। ਨਕ
ਕਾਹੁੰਦੇ ਬਿਆਂ ਕਾਹੁੰਦੇ ਬਿਆਂ ਕਾਹੁੰਦੇ ਕਾਹੁੰਦੇ ਨਕ ਕਾਹੁੰਦੇ ਬਿਆਂ ਨਕ
ਨਾਲਕੁ ਭਿਨ ਬਿਨੁ ਬਿਨੁ ਬਿਨੁ ਬਿਨੁ ਨਕ ਕਾਹੁੰਦੇ ਬਿਆਂ ਨਕ
ਏਨੀ ਦੋ ਪਿਛ ਪਾਸ ਤਿਹੁੰਹਿਉ। ਉਛਲ ਦਿਹੁੰਹਿਉ ਦਿਹੁੰਹਿਉ ਚਿਨ
ਕਿਸੀ। ਨਾਲ ਦਿਹੁੰਹਿਉ ਲਹਹੀ ਪਾ ਬੁਝੀਤ ਉਹੀ। ਬਹੁੰਹਿਨ ਤਕ-ਤਨੀ ਭਿਨ
ਖਾਮ ਕਿ ਲਾਵਾਸ ਲਾਸ ਚਿਨੁਹਿਉ ਬੁਝੁੰਹੁੰ ਬੁਝੁੰਹੁੰ ਛਡੀ ਬਚਾਹੁੰਸ ਨ ਬੁਪ ਸਹੀ ਨੂੰ
ਕਿਥ ਰਹ ਚਿਹੁੰ ਯਾਦੀ ਦਿ ਚਿਹੁੰ ਸਾਹੀ ਰਾਖਲਹਾਂ ਸ਼ਹਿਦੀਸ ਸੈਨਜਿਸ਼ਹਾਂ ਦਿ
ਕਾਹੁੰਦੇ ਬਿਆਂ ਕਾਹੁੰਦੇ ਬਿਆਂ ਕਾਹੁੰਦੇ ਕਾਹੁੰਦੇ

ਕਾਹੁੰਦੇ ਬਿਆਂ ਕਾਹੁੰਦੇ ਬਿਆਂ ਕਾਹੁੰਦੇ

ਮ: ੨ ॥ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸਹੀ ਹੋਇ ॥
 ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
 ਉਥੇ ਹਣ ਨ ਚਲਈ ਨ ਕੈ ਕਿਰਸ ਕਰੇਇ ॥
 ਸਉਦਾ ਮੂਲਿ ਨ ਹੋਵਈ ਨ ਕੈ ਲਏ ਨ ਦੇਇ ॥
 ਜੀਆ ਕਾ ਅਹਾਰੁ ਜੀਅ ਖਾਣਾ ਏਹੁ ਕਰੇਇ ॥
 ਵਿਚਿ ਉਪਾਇ ਸਾਇਰਾ ਤਿਨਾ ਭਿ ਸਾਰ ਕਰੇਇ ॥
 ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੋ ॥
 (ਗੁਰਗੁਰੀ ਗੀ ਵਾਰ, ਪੰਨਾ ੯੫੫)

ਸਤਿਗੁਰੂ ਫੁਰਮਾਉਂਦੇ ਹਨ ਕਿ ਚਿੰਤਾ ਰਿਜ਼ਕ ਦੀ ਨਾ ਕਰ ਇਹ ਫਿਕਰ
 ਤਾਂ ਪ੍ਰਭੂ ਆਪ ਹੀ ਕਰ ਰਿਹਾ ਹੈ। ਉਸਨੇ ਜਲ ਵਿਚ ਅੱਧੀਆਂ ਜੂਨਾਂ ਪੈਦਾ ਕੀਤੀਆਂ
 ਹਨ। ਭਗਤ ਨਾਮਦੇਵ ਅਨਸਾਰ ਜੇ ਸਾਰੇ ਚੌਰਾਸੀ ਲੱਖ ਜੀਵ ਹਨ ਤਾਂ ਅੱਧੇ ਪਾਣੀ
 ਵਿਚ ਹਨ—

ਬਇਆਲੀਸ ਲਖ ਜੀਅ ਜਲ ਮਹਿ ਹੋਤੇ
 ਬੀਠਲ ਭੈਲਾ ਕਾਇ ਕਰਉ ॥

(ਆਸਾ ਨਾਮ ਦੇਉ, ਪੰਨਾ ੯੫੫)

ਏਨੇ ਜਲ ਵਿਚ ਜੀਵ ਹਨ ਉਨ੍ਹਾਂ ਨੂੰ ਵੀ ਰੋਜੀ ਦਿੰਦਾ ਹੈ। ਉਥੇ ਕੋਈ ਦੁਕਾਨ
 ਨਹੀਂ ਚਲਦੀ ਨਾ ਹੀ ਕੋਈ ਖੇਤੀ ਕਰਦਾ ਹੈ। ਉਥੇ ਕੋਈ ਸੌਦਾ ਨਹੀਂ ਹੋ ਰਿਹਾ
 ਕੋਈ ਲੈਣ-ਦੇਣ ਨਹੀਂ ਹੁੰਦਾ। ਉਥੇ ਜੀਵਾਂ ਦਾ ਰਿਜ਼ਕ ਜੀਵ ਹੀ ਹਨ। ਜਿਨ੍ਹਾਂ
 ਨੂੰ ਉਸ ਪ੍ਰਭੂ ਨੇ ਸਮੁੰਦਰਾਂ ਵਿਚ ਪੈਦਾ ਕੀਤਾ ਹੈ ਉਨ੍ਹਾਂ ਦੀ ਸਾਰ ਸੰਭਾਲ ਵੀ ਆਪ
 ਹੀ ਕਰਦਾ ਹੈ। ਸੋ ਸਤਿਗੁਰੂ ਦਾ ਫੁਰਮਾਨ ਹੈ ਕਿ ਰੋਜੀ ਦੀ ਚਿੰਤਾ ਤੁਸੀਂ ਨਾ ਕਰੋ
 ਰੋਜੀ ਦੀ ਚਿੰਤਾ ਤਾਂ ਪਰਮਾਤਮਾ ਆਪ ਕਰ ਰਿਹਾ ਹੈ।

ਮਨੁੱਖ ਨੇ ਕਰਨਾ ਹੀ ਹੈ ਤਾਂ ਪਰਮਾਤਮਾ ਦਾ ਚਿਤਨ ਕਰੇ ਉਸਦਾ ਚੇਤਾ
ਕਰੇ। ਸਿਮਰਨ ਸ਼ਕਤੀ ਰੋਟੀ ਯਾਦ ਕਰਨ ਵਾਸਤੇ ਨਹੀਂ ਇਹ ਤਾਂ ਪਰਮਾਤਮਾ
ਨੂੰ ਯਾਦ ਕਰਨ ਵਾਸਤੇ ਹੈ। ਇਕ ਬੱਚਾ ਚਿੰਤਾ ਕਰੇ ਤਾਂ ਮਾਤਾ-ਪਿਤਾ ਕਹਿੰਦੇ
ਹਨ ਨਾ ਬੇਟਾ ਤੂੰ ਚਿੰਤਾ ਨਾ ਕਰ ਸਾਡੇ ਜੀਉਂਦਿਆਂ ਤੈਨੂੰ ਚਿੰਤਾ ਕਰਨ ਦੀ ਲੋੜ
ਨਹੀਂ। ਫਿਰ ਉਸ ਪਰਮ ਪਿਤਾ ਦੇ ਹੁੰਦਿਆਂ ਜੀਵ ਚਿੰਤਾ ਕਿਉਂ ਕਰੇ। ਅਸਲ ਵਿਚ
ਚਿੰਤਾ ਕਰਕੇ ਇਹ ਚਿਤਨ ਕਰਨ ਦਾ ਸਮਾਂ ਬਰਬਾਦ ਕਰ ਰਿਹਾ ਹੈ। ਜਿਹੜਾ
ਸਮਾਂ ਉਸ ਰਾਜਕ ਦੀ ਯਾਦ ਵਿਚ ਗੁਜ਼ਾਰਨਾ ਸੀ ਇਹ ਜੀਵ ਉਹ ਸਾਰਾ ਸਮਾਂ
ਰੋਟੀ ਦੀ ਯਾਦ ਵਿਚ ਗੁਆ ਦਿੰਦਾ ਹੈ। ਖਾਂਦੇ ਤਾਂ ਸਾਰੇ ਜੀਵ ਹਨ ਪਰ ਖਾਣ
ਦੀ ਚਿੰਤਾ ਕੇਵਲ ਮਨੁੱਖ ਹੀ ਕਰਦਾ ਹੈ। ਮਨੁੱਖ ਨੂੰ ਛੱਡ ਕੇ ਕੋਈ ਜੀਵ ਚਿੰਤਾ
ਨਹੀਂ ਕਰਦਾ। ਪਰਿਦਿਆਂ ਦੇ ਕੋਲ ਨਾ ਤਾਂ ਕੋਈ ਘਰ ਹੈ, ਨਾ ਧਨ ਹੈ, ਦਰਖਤ
ਤੇ ਪਾਣੀ ਦੀ ਆਸ ਕਰਕੇ ਆ ਬੈਠਦੇ ਹਨ ਪਰਮਾਤਮਾ ਉਨ੍ਹਾਂ ਨੂੰ ਵੀ ਦਿੰਦਾ
ਹੈ।

ਰਿਜ਼ਕ ਕਿਸੇ ਹੋਰ ਬੰਦੇ ਦੇ ਹੱਥ ਨਹੀਂ ਸਾਰਿਆਂ ਨੂੰ ਰੱਖ ਦੀ ਹੀ ਆਸ ਹੈ।

ਨਾ ਰਿਜ਼ਕੁ ਦਸਤ ਆ ਕਸੇ ਹਮਾਰਾ ਏਕੁ ਆਸ ਵਸੇ।

ਅਸਤਿ ਏਕੁ ਦਿਗਰਿ ਕੁਈ ਏਕ ਤੁਈ ਏਕ ਤੁਈ ॥ ਮ: ੧ ॥

ਪਰੰਦੇ ਨ ਗਿਰਾਹ ਜਰ ॥ ਦਰਖਤ ਆਬ ਆਸ ਕਰ ॥

ਦਿਹੰਦ ਸੁਈ ਏਕ ਤੁਈ ਏਕ ਤੁਈ ॥

(ਵਾਰ ਮਾਝ, ਪੰਨਾ ੧੪੪)

ਉਸ ਰਿਜ਼ਕ ਦਾਤੇ 'ਤੇ ਸਤਿਗੁਰੂ ਅਮਰਦਾਸ ਜੀ ਨੂੰ ਕਿੰਨਾ ਭਰੋਸਾ ਹੈ। ਅਨੰਦ
ਸਾਹਿਬ ਵਿਚ ਫੁਰਮਾਉਂਦੇ ਹਨ—

ਮਾਤਾ ਕੇ ਉਦਰ ਮਹਿ ਪਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ।

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਅਹਾਰੁ ਪਹੁਚਾਵਦੇ ॥

(ਪੰਨਾ ੯੨੦)

ਇਕ ਵਿਦਵਾਨ ਕਹਿੰਦੇ ਹਨ—

ਜਬ ਦਾਤ ਨ ਥੇ ਤਬ ਦੁੱਧ ਦੀਆ

ਜਬ ਦਾਤ ਦੀਏ ਤਬ ਅੰਨ ਨਾ ਦੈਹੈ।

ਰਿਜ਼ਕ ਤਾਂ ਉਹ ਅਪਰਾਧੀਆਂ ਪਾਪੀਆਂ ਨੂੰ ਵੀ ਦੇ ਰਿਹਾ ਹੈ।

ਦੀਨ ਦਇਆਲ ਦਇਆ ਨਿਧਿ ਦੇਖਨ ਦੇਖਤ ਹੈ ਪਰ ਦੇਤ ਨਾ ਹਾਰੈ॥

ਜਾਪ ਸਾਹਿਬ ਵਿਚ ਇਕ ਪੰਗਤੀ ਹੈ—

ਰੋਜ਼ੀ ਦਿਹੰਦ ਹੈ ਕਿ ਰਾਜਕ ਗਹੰਦ ਹੈ।

ਭਾਈ ਨੰਦ ਲਾਲ ਕਹਿਦੇ ਹਨ ਇਸ ਗੋਲ ਰੋਟੀ ਵਾਸਤੇ ਕੀ ਕਮੀਨਿਆਂ ਦੇ ਪਿੱਛੇ ਫਿਰਦਾ ਹੈਂ ਤੂ ਸੁਣਿਆ ਨਹੀਂ ਕਿ ਦਾਣੇ ਦੇ ਲਾਲਚ ਨੇ ਆਦਮ ਨੂੰ ਸਦਾ ਲਈ ਦਾਣੇ ਦਾ ਮੁਹਤਾਜ਼ ਕੈਦੀ ਬਣਾ ਦਿਤਾ ਸੀ।

ਬਰਾਇ ਗਿਰਦਾਏ ਨਾਂ, ਗਿਰਦ ਹਰ ਦੂਨਾ ਚਿ ਮੇ ਗਰਦੀ।
ਤਮਾ ਦੀਦੀ ਕਿ ਆਦਮ-ਰਾ ਅਸੀਰੇ ਦਾਨਾ ਮੇ ਸਾਜ਼ਦ।

(ਗਜ਼ਲ ਨੰ: ੨੧)

ਜਫਰਨਾਮੇ ਵਿਚ ਕਿੰਨਾ ਸੁੰਦਰ ਸ਼ੇਅਰ ਹੈ ਕਿ ਉਹ ਪਰਮਾਤਮਾ ਸ਼ਰਣ ਪਾਲਕ ਹੈ, ਹੱਥ ਫੜਨ ਵਾਲਾ ਹੈ, ਭੁੱਲਾਂ ਬਖਸ਼ਣ ਵਾਲਾ ਹੈ, ਮਨ ਭਾਉਂਦੀ ਰੋਜ਼ੀ ਦੇਣ ਵਾਲਾ ਹੈ।

ਅਮਾਂ ਬਖਸ਼ ਬਖਸ਼ਦਾ ਓ ਦਸਤਗੀਰ
ਖਤਾ ਬਖਸ਼ ਰੋਜ਼ੀ ਦਿਹੋ ਦਿਲ ਪਜ਼ੀਰ।

ਜਿਨ੍ਹਾਂ ਨੂੰ ਰੱਬ ਭੁਲ ਕੇ ਰੋਟੀ ਦਾ ਜਿਆਦਾ ਫਿਕਰ ਹੈ, ਜਿਨ੍ਹਾਂ ਨੂੰ ਗੁਰੂ ਭੁੱਲ ਕੇ ਰੋਟੀ ਦਾ ਜਿਆਦਾ ਫਿਕਰ ਹੈ ਪੰਥ ਪ੍ਰਕਾਸ਼ ਵਿਚ ਉਨ੍ਹਾਂ ਬੰਦਿਆਂ ਦਾ ਹਵਾਲਾ ਦੇ ਕੇ ਜਗਤ ਦੇ ਸਾਰੇ ਬੰਦਿਆਂ ਲਈ ਕਿੰਨੀ ਸੋਹਣੀ ਨਸੀਹਤ ਅੰਕਤ ਕੀਤੀ ਹੈ।

ਗੁਰੂ ਤੇਰਾ ਬਹਾਦਰ ਸਾਹਿਬ ਜਦੋਂ ਅੰਮ੍ਰਿਤਸਰ ਮੱਥਾ ਟੇਕਣ ਆਏ। ਪੁਜਾਰੀਆਂ ਨੂੰ ਰੋਟੀ ਦਾ ਫਿਕਰ ਪੈ ਗਿਆ। ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਇਹ ਰੋਟੀ ਖੋਣ ਵਾਲੇ ਨਹੀਂ ਇਹ ਤਾਂ ਰੋਟੀ ਦੇਣ ਵਾਲੇ ਹਨ। ਪੁਜਾਰੀਆਂ ਦੇ ਦੌੜਨ ਬਾਰੇ ਲਿਖਿਆ ਹੈ ਕਿ ਜਿਵੇਂ ਕਿਸੇ ਸ਼ੇਰ ਨੂੰ ਵੇਖ ਕੇ ਕੋਈ ਕੁੱਤਾ ਰੋਟੀ ਦਾ ਟੁਕੜਾ ਚੁੱਕ ਕੇ ਦੌੜਦਾ ਹੈ ਕਿ ਸ਼ੇਰ ਮੇਰੀ ਰੋਟੀ ਨਾ ਖੋਲਵੇ ਐਸੀ ਕਰਤੂਤ ਪੁਜਾਰੀਆਂ ਕੀਤੀ ਸੀ। ਬਾਬਾ ਮੱਖਣ ਸ਼ਾਹ ਨੇ ਠੀਕ ਹੀ ਕਿਹਾ ਸੀ ਤੁਸੀਂ ਅੰਮ੍ਰਿਤਸਰੀਏ ਨਹੀਂ ਤੁਸੀਂ ਅੰਦਰਸੜੀਏ ਹੋ। ਇਹ ਵਾਕ ਮਸੰਦਾਂ ਲਈ ਸੀ। ਇਹ ਗੁਰੂ ਸਾਹਿਬ ਦਾ ਵਾਕ ਮੱਖਣ ਸ਼ਾਹ ਨੇ ਦੁਹਰਾਇਆ ਸੀ।

ਪੇਖ ਸਿੰਘ ਕਉ ਜੈਸੇ ਸੁਆਨ। ਦੌੜਤ ਟੁਕੜ ਚਾਇ ਅਜਾਨ।
ਮਤ ਕਿਤ ਸ਼ੇਰ ਖੋਸ ਇਹ ਲੇਈ। ਕਰੀ ਕਰਤੂਤ ਪੁਜਾਰੀਉ ਵੇਈ।
ਨਹਿ ਮਸੰਦ ਤੁਮ ਅੰਮ੍ਰਿਤਸਰੀਏ। ਤ੍ਰਿਸ਼ਨਾ ਅਗਣ ਤੇ ਅੰਤਰਸੜੀਏ।

ਇਹ ਸੱਚ ਹੈ। ਜੇ ਤੇ ਗੁਰੂ ਅੰਗਦ ਦੇਵ ਦਾ ਬਚਨ ਮੰਨ ਲਈਏ ਤਾਂ ਰੱਬ ਤੇ ਰਾਜਕ ਤੇ ਵਿਸ਼ਵਾਸ ਹੋ ਜਾਵੇ ਤਾਂ ਅਸੀਂ ਅੰਮ੍ਰਿਤਸਰੀਏ ਹਾਂ ਪਰ ਜੇ ਉਸ 'ਤੇ ਭਰੋਸਾ ਨਾ ਹੋਇਆ ਫਿਰ ਤਾਂ ਅਸੀਂ ਅੰਤਰਸੜੀਏ ਹੀ ਹਾਂ।

❻ ❻ ❻

ਇੰਦੀਓ ਵਾਹ ਪਿਛੇ ਨੂੰ ਕਿ ਜਾਂਦੀ ਹੈ ਸਾਥ ਵਿਚ ਵਾਪ ਹੈ ਕਿ ਉਗੈ
ਇੰਦੀਓ ਵਾਹ ਸ਼ਹਿਰੀ ਨੂੰ ਤੁਹਾਡੀ ਪਿਛੀ ਸਾਥ ਵਿਚ ਵਾਪ
ਉਹ ਜਮ ਸੋਚਾ ਕਿ ਜਾਣ ਕਿ ਕਿਵੇਂ ਕਿਵੇਂ ਉਹ ਜਾਣ ਕਿ ਕਿਵੇਂ
ਸਭੀ ਹੋ ਕੇ ਸੁਖ ਦੀ ਬਾਧੀ ਨਾ ਹੋ ਜਾਂਦੀ ਹੈ ਕਿ ਉਹ ਤੁਹਾਡੀ ਪਿਛੀ
ਗਲੋਬ ਵਾਹ ਪਿਛੀ ਵਾਹ ਹੈ ਕਿ ਉਹ ਤੁਹਾਡੀ ਪਿਛੀ ਹੈ ਕਿ ਉਹ
ਗਲੋਬ ਵਾਹ ਪਿਛੀ ਵਾਹ ਹੈ ਕਿ ਉਹ ਤੁਹਾਡੀ ਪਿਛੀ ਹੈ ਕਿ ਉਹ

36

ਮ: ੨॥ ਆਪੇ ਜਾਣੈ ਕਰੇ ਅਗਿ ਆਪੇ ਆਣੈ ਰਾਸਿ
ਤਿਸੈ ਅਗੈ ਨਾਨਕਾ ਖਲਿਏ ਕੀਚੈ ਅਰਦਾਸਿ ॥
(ਵਾਰ ਮਾਰੂ, ਪੰਨਾ ੧੦੯੩)

ਪਰਮਾਤਮਾ ਸਭ ਦੇ ਦਿਲਾਂ ਦੀਆਂ ਆਪ ਜਾਣਦਾ ਹੈ ਕਿਉਂਕਿ ਜੀਵਾਂ ਨੂੰ
ਆਪ ਸਿਰਜਦਾ ਹੈ ਆਪ ਹੀ ਜੀਵਾਂ ਦੇ ਕਾਰਜ ਰਾਸ ਕਰਦਾ ਹੈ। ਸਤਿਗੁਰੂ
ਫੁਰਮਾਉਂਦੇ ਹਨ ਉਸ ਪਰਮਾਤਮਾ ਅਗੇ ਹੀ ਭਾਵਨੀ ਨਾਲ ਅਰਦਾਸ ਕਰਨੀ
ਚਾਹੀਦੀ ਹੈ।

ਪੰਜਾਬੀ ਦਾ ਇਕ ਮੁਹਾਵਰਾ ਹੈ ਕਿ ਅੰਨ੍ਹੇ ਅਗੇ ਰੋਣਾ ਅੱਖੀਆਂ ਦਾ ਬੋਣਾ।
ਅੰਨ੍ਹਾ ਕੋਈ ਅੱਖੂ ਵੇਖ ਰਿਹਾ ਹੈ? ਅਸੀਂ ਜਦੋਂ ਆਪਣੀ ਕੋਈ ਵੇਦਨਾ ਉਸ ਬੰਦੇ
ਅਗੇ ਕਹਿੰਦੇ ਹਾਂ ਤਾਂ ਨਿਰਾਸਤਾ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਂਦਾ। ਇਕ
ਵਿਦਵਾਨ ਕਹਿੰਦੇ ਹਨ ਮਨੁੱਖ ਅਗੇ ਦੁੱਖ ਰੋਵੇਂਗਾ ਤਾਂ ਉਹ ਤੇਰਾ ਦੁੱਖ ਤਾਂ ਦੂਰ
ਨਹੀਂ ਕਰ ਸਕੇਗਾ ਪਰ ਸੰਸਾਰ ਵਿਚ ਭੰਡੇਗਾ ਜ਼ਰੂਰ। ਮਨੁੱਖ ਕੋਲ ਤਾਂ ਆਪਣੇ
ਦੁੱਖ ਏਨੇ ਹਨ ਕਿ ਜੇ ਤੂੰ ਸੁਣਨਾ ਚਾਹੇਂ ਤਾਂ ਅੱਕ ਜਾਏਂਗਾ ਬੱਕ ਜਾਏਂਗਾ, ਦੁੱਖ
ਨਹੀਂ ਮੁੱਕਣੇ ਤੂੰ ਨੱਸ ਜਾਵੇਂਗਾ।

ਜਿਸੁ ਮਾਨੁੱਖ ਪਹਿ ਕਰਉ ਬੇਨਤੀ ਸੇ ਅਪੁਨੇ ਦੁਖਿ ਭਰਿਆ ॥
ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥
ਗੁਰ ਗਰਿ ਬਿਨੁ ਕੋ ਨ ਬਿਆ ਦੁਖੁ ਕਾਏ ॥
ਪੜ ਤਜਿ ਅਵਰ ਸੇਵਕ ਜੇ ਹੋਈ ਹੈ ਤਿਤੁ ਮਾਨੁ ਮਹਡੁ ਜਸੁ ਘਾਏ ॥
(ਗੁਜਰੀ ਮ: ੫, ਪੰਨਾ ੪੮੭)

ਇਕ ਡਕੀਰ ਨੂੰ ਇਕ ਬਾਦਸ਼ਾਹ ਨੇ ਪੁੱਛਿਆ ਕਿ ਡਕੀਰ ਕਦੀ ਮੇਰੀ ਯਾਦ
ਵੀ ਆਉਂਦੀ ਹੈ ਕਿ ਨਹੀਂ। ਡਕੀਰ ਨੇ ਬੜੀ ਸੁੰਦਰ ਗੱਲ ਕਹੀ। ਕਹਿਣ ਲੱਗਾ

ਆਉਂਦੀ ਹੈ ਪਰ ਤੇਰੀ ਯਾਦ ਆਉਂਦਿਆਂ ਹੀ ਮੈਨੂੰ ਭਿਖਾਰੀ ਬਣਾ ਦਿੰਦੀ ਹੈ। ਪਰ ਜਦੋਂ ਰੱਬ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਸ਼ਹਿਨਸ਼ਾਹ ਬਣਾ ਦਿੰਦੀ ਹੈ। ਤੇਰੀ ਯਾਦ ਆਉਂਦੀ ਹੈ ਤਾਂ ਮੈਂ ਮੰਗਣ ਲਈ ਤਿਆਰ ਹੋ ਜਾਂਦਾ ਹਾਂ ਪਰ ਜਦੋਂ ਰੱਬ ਦੀ ਯਾਦ ਆਉਂਦੀ ਹੈ ਤਾਂ ਮੈਂ ਵੰਡਣ ਲਈ ਤਿਆਰ ਹੋ, ਜਾਂਦਾ ਹਾਂ ਇਸ ਲਈ ਰੱਬ ਕਰੇ ਰੱਬ ਦੀ ਯਾਦ ਹੀ ਬਣੀ ਰਹੇ ਤੇਰੀ ਯਾਦ ਨਾ ਹੀ ਆਵੇ ਤਾਂ ਚੰਗਾ ਹੈ।

ਸਲੋਕ ਮ: ੨ ॥ ਗੁਰੂ ਕੁੰਜੀ ਪਾਹੁ ਨਿਵਲੁ ਮਨੁ ਕੋਠਾ ਤਨੁ ਛਤਿ ॥

ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥

(ਸਾਰੰਗ ਕੀ ਵਾਰ, ਪੰਨਾ ੧੨੩੭)

ਮਨੁੱਖ ਦਾ ਮਨ ਇਕ ਕੋਠਾ ਹੈ ਅਤੇ ਸਰੀਰ ਇਸ ਮਕਾਨ ਦੀ ਛੱਤ ਹੈ। ਮਾਇਆ ਦੀ ਪਾਹ ਇਸ ਮਨ ਕੋਠੇ ਨੂੰ ਜੰਦਰਾ ਵੱਜਿਆ ਹੋਇਆ ਹੈ ਇਸ ਤਾਲੇ ਨੂੰ ਖੋਲ੍ਹਣ ਵਾਸਤੇ ਗੁਰੂ ਹੀ ਕੁੰਜੀ ਹੈ। ਸਤਿਗੁਰੂ ਫੁਰਮਾਉਂਦੇ ਹਨ ਗੁਰੂ ਤੋਂ ਬਿਨਾਂ ਮਨ ਦਾ ਦਰਵਾਜ਼ਾ ਨਹੀਂ ਖੁਲ੍ਹੇ ਸਕਦਾ ਹੋਰ ਕਿਸੇ ਦੇ ਰੱਬ ਵਿਚ ਇਸ ਤਾਲੇ ਦੀ ਕੁੰਜੀ ਨਹੀਂ।

ਮਾਇਆ ਦੀ ਪਾਹ ਨੇ ਅਨੇਕਤਾ ਵਿਖਾਈ ਤੇ ਅਨੇਕਤਾ ਤੋਂ ਭਰਮ ਪੈਦਾ ਹੋ ਗਏ। ਸਤਿਗੁਰਾਂ ਕੁੰਜੀ ਲਾ ਕੇ ਭਰਮ ਦਾ ਤਾਲਾ ਖੋਲ੍ਹੇ ਦਿੱਤਾ ਕਿ ਹੇ ਜੀਵ ਅਨੇਕਤਾ ਇਕ ਦੀ ਹੀ ਹੈ। ਪਸਾਰੇ ਦੇ ਮਗਰ ਇਕ ਹੈ।

ਸਲੋਕ ਮ: ੨ ॥ ਆਪਿ ਉਪਾਇ ਨਾਨਕਾ ਆਪੇ ਰਥੈ ਵੇਕ ॥

ਮੰਦਾ ਕਿਸਨੋ ਆਖੀਐ ਜਾ ਸਭਨਾਂ ਸਹਿਬੁ ਏਕੁ ॥

ਸਭਨਾ ਸਾਹਿਬ ਏਕੁ ਹੈ ਵੇਖੈ ਧੈਪੈ ਲਗਇ ॥

ਕਿਸੇ ਬੋੜਾ ਕਿਸੇ ਅਗਲਾ ਖਾਲੀ ਕੋਈ ਨਹਿ ॥

ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਖਾਰ ॥

ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥

(ਸਾਰੰਗ ਕੀ ਵਾਰ, ਪੰਨਾ ੧੨੩੮)

ਸਤਿਗੁਰਾਂ ਦਾ ਫੁਰਮਾਨ ਹੈ ਕਿ ਪਰਮਾਤਮਾ ਸਾਰੇ ਜੀਵਾਂ ਨੂੰ ਆਪ ਪੈਦਾ ਕਰਕੇ ਉਨ੍ਹਾਂ ਦੇ ਸੁਭਾਅ ਵਿਚ ਫਰਕ ਰੱਖਦਾ ਹੈ। ਬੁਰਾ ਕਿਸੂੰ ਕਹੀਏ ਜਦੋਂ ਕਿ ਸਭ ਦਾ ਮਾਲਕ ਸਿਰਜਣਹਾਰ ਇਕ ਹੈ। ਉਸ ਸਾਰਿਆਂ ਦੇ ਮਾਲਕ ਦੀ ਸਭ ਤੇ ਨਜ਼ਰ ਹੈ ਧੈਪੈ ਵਿਚ ਲਾ ਕੇ ਸਭ ਨੂੰ ਵੇਖਦਾ ਹੈ। ਕਿਸੇ ਨੂੰ ਮਾਇਆ ਦਾ ਬੋੜਾ ਜੰਜਾਲ ਹੈ ਕਿਸੇ ਨੂੰ ਜ਼ਿਆਦਾ ਹੈ ਪਰ ਇਸ ਮਾਇਆ ਦੇ ਜੰਜਾਲ ਤੋਂ ਖਾਲੀ ਕੋਈ ਨਹੀਂ। ਜੀਵ ਇਸ ਸੰਸਾਰ ਵਿਚ ਖਾਲੀ ਹੱਥ ਆਉਂਦੇ ਹਨ ਅਤੇ ਖਾਲੀ ਹੀ ਜਾਂਦੇ ਹਨ। ਏਥੇ ਨੰਗਾ ਦਾ ਅਰਥ ਭੁੱਖ ਨੰਗਾ ਹੈ ਜਿਸਦੇ ਕੌਲ ਕੁਝ ਨਹੀਂ ਪਰ ਇਹ ਜਾਣਦਿਆਂ

ਹੋਇਆਂ ਵੀ ਕਿ ਸੰਸਾਰ ਤੇ ਖਾਲੀ ਆਇਆ ਹਾਂ ਖਾਲੀ ਜਾਣਾ ਹੈ; ਫਿਰ ਵੀ ਜਗਤ ਵਿਚ ਲੋਕ ਖਿਲਾਰਾ ਖਿਲਾਰਦੇ ਹਨ। ਸਤਿਗੁਰੂ ਭੁਰਮਾਉਂਦੇ ਹਨ ਕਿ ਰੱਬੀ ਹੁਕਮ ਮੰਨਿਆ ਜਾ ਸਕਦਾ ਹੈ ਪਰ ਬੁੱਝਿਆ ਨਹੀਂ ਜਾ ਸਕਦਾ ਕਿ ਅਗੇ ਪ੍ਰਲੋਕ ਵਿਚ ਜੀਵਾਂ ਨੂੰ ਕਿਹੜੀ ਕਾਰ ਮਿਲੇਗੀ।

ਹਰ ਜੀਵ ਦੇ ਸੁਭਾਅ ਵਿਚ ਪਰਮਾਤਮਾ ਨੇ ਵਿਲੱਖਣਤਾ ਰੱਬੀ ਹੈ। ਹਰ ਜੀਵ ਦੀ ਅਵਾਜ਼ ਵਿਚ ਫਰਕ ਹੈ। ਅਸੀਂ ਅਵਾਜ਼ ਸੁਣ ਕੇ ਕਹਿ ਸਕਦੇ ਹਾਂ ਕਿ ਇਹ ਕੁੱਤਾ ਹੈ, ਬਿੱਲੀ ਹੈ, ਕਾਂ ਹੈ, ਕੋਇਲ ਹੈ, ਘੋੜਾ ਹੈ, ਗਾਧਾ ਹੈ, ਗਿੱਦੜ ਹੈ, ਸ਼ੇਰ ਹੈ, ਮਨੁੱਖ ਕਿ ਇਸਤਰੀ ਹੈ। ਹਰ ਇਕ ਦੀ ਨੁਹਾਰ ਵਿਚ ਫਰਕ ਰੱਖਿਆ ਹੈ ਉੱਗਲੀਆਂ ਦੀਆਂ ਲਕੀਰਾਂ ਵੱਖ-ਵੱਖ ਹਨ। ਹਰ ਬੰਦੇ ਦੀ ਅਵਾਜ਼ ਵੱਖ-ਵੱਖ ਹੈ ਅਤੇ ਸੁਭਾਅ ਵੀ ਵੱਖ-ਵੱਖ ਹੈ। ਪਿਉ ਪੁੱਤਰ ਦਾ ਸੁਭਾਅ ਨਹੀਂ ਰਲਦਾ।

ਭਰਾ ਭਰਾ ਦਾ ਸੁਭਾਅ ਨਹੀਂ ਰਲਦਾ। ਇਹ ਵਿਲੱਖਣਤਾ ਵੀ ਉਸਦੀ ਦਾਤ ਹੈ। ਫਿਰ ਸਾਰਿਆਂ ਨੂੰ ਮਾਇਆ ਦੇ ਧੰਦੇ ਵਿਚ ਲਗਾਇਆ ਹੈ ਕਿਸੇ ਨੂੰ ਬੋੜਾ ਕਿਸੇ ਨੂੰ ਜ਼ਿਆਦਾ ਲਗਾਇਆ ਹੈ ਇਸ ਧੰਦੇ ਤੋਂ ਕੋਈ ਦੇਵਤਾ ਵੀ ਨਹੀਂ ਬਚਿਆ।

ਫੇਰ ਏਸੇ ਮਾਇਆ ਦਾ ਪ੍ਰਭਾਵ ਗੁਰੂ ਤੇਗ ਬਹਾਦਰ ਸਾਹਿਬ ਲਿਖਦੇ ਹਨ ਕਿ—

ਸਾਧੋ ਰਚਨਾ ਰਾਮ ਬਨਾਈ ॥
ਇਕਿ ਬਿਨਸੇ ਇਕਿ ਅਸਥਿਰੁ ਮਾਨੈ
ਅਚਰਜੁ ਲਖਿਓ ਨ ਜਾਈ ॥

(ਗਊੜੀ ਅ: ੯, ਪੰਨਾ ੨੧੯)

ਇਕ ਦਾ ਸਾਹਮਣੇ ਸਸਕਾਰ ਕਰਕੇ ਵੀ ਆਪਣਾ ਮਨ ਨਹੀਂ ਮੰਨਦਾ ਕਿ ਮੈਂ ਵੀ ਜਾਣਾ ਹੈ। ਅਸੀਂ ਸਮਸ਼ਾਨ ਘਾਟ ਵਿਚ ਸਸਕਾਰ ਤੋਂ ਬਾਅਦ ਲੋਕਾਂ ਨੂੰ ਗੱਲਾਂ ਕਰਦੇ ਵੇਖਦੇ ਹਾਂ ਕਿ ਮਾਸੂਮ ਜਿਹਾ ਮੂੰਹ ਬਣਾ ਕੇ ਇਸਤਰੀ ਪੁਰਸ਼ ਕਹਿੰਦੇ ਹਨ ਵੇਖੋ ਵਿਚਾਰਾ ਚਲਾ ਗਿਆ ਹੈ। ਇਹ ਕਿਸ ਨੂੰ ਯਾਦ ਹੁੰਦਾ ਹੈ ਕਿ ਮੈਂ ਵੀ ਜਾਣਾ ਹੈ। ਸਤਿਗੁਰੂ ਕਹਿੰਦੇ ਹਨ ਇਹ ਅਸਚਰਜ ਹੈ ਕਿ ਮਰੇ ਦੇ ਕੌਲ ਖਲੋ ਕੇ ਵੀ ਦੂਸਰਾ ਬੰਦਾ ਆਪਣੇ ਆਪ ਨੂੰ ਅਮਰ ਤੇ ਅਸਥਿਰ ਮੰਨ ਰਿਹਾ ਹੈ।

ਫਿਰ ਇਹ ਦੇਖਕੇ ਵੀ ਕਿ ਕਿੰਨੇ ਲੋਕ ਖਾਲੀ ਹੱਥ ਚਲੇ ਗਏ ਹਨ ਮੈਂ ਕੁਝ ਸਿੱਖਿਆ ਲੈ ਲਵਾਂ। ਮਾਇਆ ਦੇ ਧੰਦੇ ਦਾ ਹੀ ਇਹ ਪ੍ਰਭਾਵ ਹੈ ਕਿ ਲੋਕ ਵਿਸਥਾਰ ਕਰਦੇ ਹਨ; ਸੰਸਾਰ ਵਿਚ ਖਿਲਾਰੇ ਖਿਲਾਰਦੇ ਹਨ।

ਮਿਸਰ ਵਿਚ ਇਕ ਸਾਧੂਆਂ ਦਾ ਆਸ਼ਰਮ ਸੀ। ਜਦੋਂ ਕੋਈ ਸਾਧੂ ਮਰ ਜਾਂਦਾ ਸੀ ਨਜ਼ਦੀਕ ਇਕ ਖੱਡ ਸੀ ਉਹ ਮੁਰਦੇ ਨੂੰ ਖੱਡ ਵਿਚ ਉਤਾਰ ਕੇ ਰਸਤੇ ਅੱਗੇ ਇਕ ਭਾਰੀ ਪੱਥਰ ਕਰ ਦਿੰਦੇ ਸਨ। ਅਕਸਰ ਉਹ ਦਰਵਾਜ਼ਾ ਉਸ ਵੇਲੇ ਹੀ ਬੁਲ੍ਹਦਾ ਸੀ ਜਦੋਂ ਕੋਈ ਮਰਦਾ ਸੀ। ਇਕ ਸਾਧੂ ਮਰ ਗਿਆ। ਉਸਦੀ ਲਾਸ਼ ਨੂੰ ਕੱਪੜੇ ਵਿਚ ਲਪੇਟ ਕੇ ਪਰੰਪਰਾ ਅਨੁਸਾਰ ਜਿਵੇਂ ਲੋਕ ਕੁਝ ਅੱਗੇ ਲਈ ਸਾਮਾਨ ਮੁਰਦੇ ਲਈ ਰਖਦੇ ਹਨ ਉਹ ਬੰਨ੍ਹਕੇ ਖੱਡ ਵਿਚ ਉਤਾਰ ਦਿੱਤਾ। ਪਰ ਮਰਜ਼ੀ ਮਾਲਕ ਦੀ ਉਹ ਪੂਰਾ ਮਰਿਆ ਨਹੀਂ ਸੀ ਉਸਨੂੰ ਖੱਡ ਵਿਚ ਹੋਸ਼ ਆ ਗਈ। ਉਹ ਅੰਦਰੋਂ ਪਹਾੜੀ ਵਿਚੋਂ ਰਿਸਦਾ ਪਾਣੀ ਪੀਣ ਲੱਗਾ। ਉਸਨੂੰ ਹਨੌਰੇ ਵਿਚ ਦਿੱਤਾ ਲੱਗ ਪਿਆ। ਉਹ ਕੀਝੇ ਮਕੌੜੇ ਖਾ ਕੇ ਆਪਣਾ ਪੇਟ ਭਰਨ ਲੱਗਾ। ਅਤੇ ਨਿਤ ਅਰਦਾਸ ਕਰਨ ਲੱਗਾ ਕਿ ਹੇ ਪਰਮਾਤਮਾ! ਇਕ ਬੰਦਾ ਮਰ ਜਾਏ ਇਹ ਦਰਵਾਜ਼ਾ ਬੁਲ੍ਹੇ ਤੇ ਮੈਂ ਬਾਹਰ ਜਾਵਾਂ। ਆਖਰ ਕਈ ਸਾਲਾਂ ਬਾਅਦ ਕੋਈ ਹੋਰ ਮਰਿਆ, ਪੱਥਰ ਪਾਸੇ ਹੋਇਆ, ਇਹ ਛੇਤੀ ਨਾਲ ਬਾਹਰ ਆਇਆ, ਇਸਦੀ ਸ਼ਕਲ ਬਦਲ ਚੁੱਕੀ ਸੀ। ਇਹ ਹੋਰ ਦਾ ਹੋਰ ਹੋ ਚੁਕਾ ਸੀ। ਲੋਕ ਫਰ ਹੀ ਗਏ ਕਿ ਕੋਈ ਭੂਤ ਪ੍ਰੇਤ ਆ ਗਿਆ ਹੈ। ਪਰ ਇਸਨੇ ਆਪਣਾ ਹਾਲ ਦੱਸਿਆ।

ਲੋਕ ਹੈਰਾਨ ਸਨ ਕਿ ਇਸਨੇ ਮੁਰਦਿਆਂ ਦੇ ਕਫ਼ਨ ਇਕੱਠੇ ਕਰ ਕੇ ਗਠੜੀ ਬੰਨੀ ਸੀ। ਇਕ ਸਾਧੂ ਲਿਖਦਾ ਕਹਿੰਦਾ ਹੈ ਮੈਨੂੰ ਸਾਰਾ ਜਗਤ ਹੀ ਐਸਾ ਮੁਰਦਾਘਾਟ ਜਾਪਦਾ ਹੈ ਜਿੱਥੇ ਲੋਕ ਦੂਸਰਿਆਂ ਦੇ ਕਫ਼ਨ ਉਤਾਰ ਰਹੇ ਹਨ ਅਤੇ ਲੋਕਾਂ ਨੂੰ ਆਪਣਾ ਮਰਨਾ ਯਾਦ ਨਹੀਂ।

ਫਿਰ ਇਹ ਵੀ ਧਿਆਨ ਨਹੀਂ ਕਿ ਅੱਗੋਂ ਕਿਹੜੇ ਪਾਸੇ ਜਾਵਾਂਗੇ ? ਹੁਣ ਤਾਂ ਮੈਂ ਦੂਸਰਿਆਂ ਤੇ ਜੁਲਮ ਕਰ ਰਿਹਾ ਹਾਂ ਪਤਾ ਨਹੀਂ ਕੱਲ੍ਹ ਮੈਨੂੰ ਕਿਹੜੀ ਕਾਰ ਮਿਲੇਗੀ। ਕੀ ਚੰਦੂ ਨੂੰ ਯਾਦ ਸੀ ਕਿ ਕੱਲ੍ਹ ਮੇਰੀ ਨੱਕ ਵਿਚ ਨੱਬ ਹੋਵੇਗੀ ਤੇ ਮੈਨੂੰ ਹੱਟੀ ਹੱਟੀ ਤੋਂ ਮੰਗਣਾ ਪਵੇਗਾ। ਕੀ ਲਖਪਤ ਰਾਇ ਨੂੰ ਯਾਦ ਸੀ ਕਿ ਹਾਹਨੂੰਵਾਨ ਅੱਜ ਸਿੰਘਾਂ ਤੇ ਮੈਂ ਜੁਲਮ ਕਰ ਰਿਹਾ ਹਾਂ ਕੱਲ੍ਹ ਮੈਂ ਸਿੰਘਾਂ ਦੀ ਕੈਦ ਵਿਚ ਹੋਵਾਂਗਾ। ਇਸ ਸਲੋਕ ਦਾ ਸਾਰੇਸ਼ ਹੈ ਕਿ ਮਾਲਕ ਦੀ ਰਚਨਾ ਨੂੰ ਮੰਦਾ ਨਾ ਆਖ ਤੇ ਜੰਜਾਲ ਵਿਚ ਨਾ ਫਸ, ਅੱਗੇ ਦਾ ਧਿਆਨ ਕਰ।

ਸਲੋਕ ਮ: ੨॥ ਸਾਹ ਚਲੇ ਵਨਜਾਰਿਆ ਲਿਖਿਆ ਦੇਵੈ ਨਾਲਿ॥
 ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੂ ਸਮਾਲਿ॥
 ਵਸਤੂ ਲਈ ਵਨਜਾਰਈ ਵਖਰੁ ਬਧਾ ਪਾਇ॥
 ਕੇਈ ਲਾਹਾ ਲੈ ਚਲੇ ਇਕਿ ਚਲੇ ਮੁਲੁ ਗਵਾਇ॥
 ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ॥
 ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਇ ਰਾਸਿ॥

(ਸਾਰੰਗ ਕੀ ਵਾਰ, ਪੰਨਾ ੧੨੩੮)

ਸਤਿਗੁਰੂ ਫੁਰਮਾਉਂਦੇ ਹਨ ਪਰਮਾਤਮਾ ਸ਼ਾਹ ਦੇ ਭੇਜੇ ਹੋਏ ਜੀਵ ਵਣਜਾਰੇ
 ਉਸ ਵਪਾਰੀ ਸ਼ਾਹ ਪਾਸੋਂ ਵਿਦਿਆ ਹੋ ਕੇ ਇਥੇ ਜਗਤ ਵਿਚ ਆਉਂਦੇ ਹਨ। ਉਨ੍ਹਾਂ
 ਦੇ ਭਾਗਾਂ ਵਿਚ ਲਿਖੀ ਸੁਆਸਾਂ ਦੀ ਰਾਸ ਪੂੰਜੀ ਦਿੰਦਾ ਹੈ। ਉਸ ਲਿਖੇ ਲੇਖ
 ਅਨੁਸਾਰ ਪ੍ਰਭੂ ਦਾ ਹੁਕਮ ਵਰਤਦਾ ਹੈ ਤੇ ਜੀਵ ਨਾਮ ਰੂਪ ਵਸਤੂ ਨੂੰ ਸੰਭਾਲ
 ਲੈਂਦਾ ਹੈ। ਜਦੋਂ ਜੀਵ ਰੂਪ ਵਸਤੂ ਨੂੰ ਸੰਭਾਲਦਾ ਹੈ ਇਸ ਨਾਮ ਦੀ ਪ੍ਰਾਪਤੀ ਹੋ
 ਜਾਂਦੀ ਹੈ। ਇਸ ਨਾਮ ਰੂਪ ਵਸਤੂ ਨੂੰ ਪ੍ਰਾਪਤ ਕਰਕੇ ਪੱਲੇ ਬੰਨ੍ਹ ਲਿਆ। ਕਈ
 ਜੀਵ ਵਪਾਰੀ ਇਥੋਂ ਨੱਫਾ ਖੱਟ ਕੇ ਜਾਂਦੇ ਹਨ, ਕਈ ਰਾਸ ਗੁਆ ਕੇ ਚਲੇ ਜਾਂਦੇ
 ਹਨ। ਇਥੇ ਥੋੜਾ ਕਿਸੇ ਨਹੀਂ ਮੰਗਿਆ। ਮਾਇਆ ਵੀ ਜਿਨ੍ਹਾਂ ਮੰਗੀ ਉਨ੍ਹਾਂ ਕਿਹਾ
 ਥੋੜੀ ਹੈ ਹੋਰ ਦੇ ਹੋਰ ਦੇ। ਨਾਮ ਵੀ ਜਿਨ੍ਹਾਂ ਮੰਗਿਆ ਉਨ੍ਹਾਂ ਵੀ ਕਿਹਾ ਹੋਰ ਸਿਮਰਨ
 ਕਰਾਂ ਹੋਰ ਦੇ ਹੋਰ ਦੇ। ਇਨ੍ਹਾਂ ਵਿਚੋਂ ਸ਼ਾਬਾਸ ਕਿਸ ਨੇ ਖੱਟੀ?

ਸ਼ਾਬਾਸ ਉਨ੍ਹਾਂ ਖੱਟੀ ਜਿਨ੍ਹਾਂ ਤੇ ਮਿਹਰ ਦੀ ਨਜ਼ਰ ਹੋਈ ਤੇ ਜਿਨ੍ਹਾਂ ਨੇ ਸੁਆਸਾਂ
 ਦੀ ਸਾਰੀ ਪੂੰਜੀ ਨਾਮ ਦੇ ਵਾਪਾਰ ਲਈ ਲਗਾ ਦਿੱਤੀ।

ਇਸ ਸਲੋਕ ਦਾ ਤਤਸਾਰ ਕਿ ਜੀਵ ਵਣਜਾਰੇ ਹਨ ਪਰਮਾਤਮਾ ਸ਼ਾਹ ਹੈ।
 ਉਸ ਸ਼ਾਹ ਪਾਸੋਂ ਵਸਤੂ ਲੈ ਕੇ ਇਸ ਸੰਸਾਰ ਵਿਚ ਵਣਜ ਕਰਨ ਵਾਸਤੇ ਆਏ

ਹਨ। ਕੁਝ ਲਾਹਾ ਖੱਟ ਕੇ ਗਏ ਹਨ ਕੁਝ ਮੂਲ ਵੀ ਗੁਆ ਕੇ ਵਾਪਸ ਗਏ ਹਨ।
ਗੁਰ ਵਾਕ ਹੈ—

ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥

(ਸ੍ਰੀ ਰਾਗ ਮ: ੫, ਪੰਨਾ ੨੪)

ਦੁਨੀਆਂ ਵਿਚ ਖਰਾ ਸੌਦਾ ਵੇਚਣਾ ਸੀ ਪਰ ਐਸਾ ਨਹੀਂ ਹੋਇਆ। ਇਹ ਸਾਰੀ ਜ਼ਿੰਦਗੀ ਥੋਟਾ ਸੌਦਾ ਹੀ ਵੇਚਦਾ ਰਿਹਾ ਹੈ। ਇਸ ਨਾਲ ਇੱਜ ਹੋਇਆ ਜਿਵੇਂ ਕੋਈ ਖਰਾ ਸੋਨਾ ਲੈ ਕੇ ਤੁਰਿਆ ਹੋਵੇ ਪਰ ਰਸਤੇ ਵਿਚ ਕੋਈ ਸੋਨਾ ਬਦਲ ਦੇਵੇ, ਇਹ ਜਿੱਥੇ ਜਾਏ ਇਸਦਾ ਮਾਲ ਥੋਟਾ ਹੋਵੇ, ਆਖਰ ਐਸਾ ਬੰਦਾ ਸਭ ਕੁਝ ਗੁਆ ਬੈਠਦਾ ਹੈ। ਵਾਪਸ ਜਾਣ ਲੱਗਿਆਂ ਉਸਦੀ ਕੀ ਹਾਲਤ ਹੋਵੇਗੀ ਅਸੀਂ ਭਲੀ ਭਾਂਤ ਜਾਣਦੇ ਹਾਂ।

ਮਨੁੱਖ ਪਰਮਾਤਮਾ ਪਾਸੋਂ ਸੁੱਧ ਸੋਨਾ ਲੈ ਕੇ ਤੁਰਿਆ ਸੀ ਪਰ ਰਸਤੇ ਵਿਚ ਮਾਇਆ ਨਾਲ ਮੇਲ ਹੋ ਗਿਆ ਉਸ ਨੇ ਸਭ ਕੁਝ ਬਦਲ ਦਿੱਤਾ। ਇਸਨੂੰ ਨਾਮ ਦੀ ਬਜਾਏ ਹਉਮੈ ਦੇ ਦਿੱਤੀ। ਸ਼ਾਂਤੀ ਦੀ ਬਜਾਏ ਕਰੋਧ ਦੇ ਦਿੱਤਾ। ਇਸ ਨੂੰ ਪ੍ਰੇਮ ਦੀ ਬਜਾਏ ਮੋਹ ਦੇ ਦਿੱਤਾ। ਇਸਨੂੰ ਮਿੱਤਰਤਾ ਦੀ ਬਜਾਏ ਦੁਸ਼ਮਣੀ ਦੇ ਦਿੱਤੀ। ਹੁਣ ਇਹ ਐਸਾ ਸੌਦਾ ਲੈ ਕੇ ਜਾਏ ਤਾਂ ਇਹ ਸੌਦਾ ਕੌਣ ਲਵੇਗਾ।

ਨਾਮ ਦੀ ਗੱਲ ਤਾਂ ਹਰ ਇਕ ਸੁਣਨ ਲਈ ਤਿਆਰ ਸੀ ਹੰਕਾਰ ਦੀ ਗੱਲ ਕੌਣ ਸੁਣਦਾ ਹੈ। ਪ੍ਰੇਮ ਦੀ ਗੱਲ ਤਾਂ ਹਰ ਇਕ ਸੁਣਨ ਲਈ ਤਿਆਰ ਸੀ ਦੁਸ਼ਮਣੀ ਕੌਣ ਸਿੱਖੇ। ਇਹ ਹੈਰਾਨ ਹੋਇਆ ਕਿ ਮੈਨੂੰ ਤਾਂ ਬੜਾ ਸੁੱਧ ਮਾਲ ਮਿਲਿਆ ਸੀ, ਪਰ ਮੇਰੇ ਥੈਲੇ ਵਿਚੋਂ ਕੁਝ ਹੋਰ ਹੀ ਨਿਕਲ ਰਿਹਾ ਹੈ।

ਮਾਇਆ ਦੀ ਲੁੱਟ ਦਾ ਜ਼ਿਕਰ ਸਤਿਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿਚ ਕਰਦੇ ਹਨ—

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥

ਮਾਇਆ ਅਗਨਿ ਸਭ ਇਕੋ ਜੇਹੀ ਕਰਤੇ ਖੇਲੁ ਰਚਾਇਆ ॥

ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥

ਏਹ ਮਾਇਆ ਜਿਤੁ ਹਰਿ ਵਿਸਰੈ ਮੇਹੁ ਉਪਜੈ ਭਾਉ ਦੂਜਾ ਲਾਇਆ ॥

(ਅਨੰਦ, ਪੰਨਾ ੯੨੧)

ਇਹ ਜੀਵ ਮਾਇਆ ਨੂੰ ਛਲਣਾ ਚਾਹੁੰਦਾ ਹੈ ਪਰ ਮਾਇਆ ਇਸ ਕੋਲੋਂ ਛਲੀ ਨਹੀਂ ਜਾਂਦੀ। ਇਹ ਸਾਰੀ ਉਮਰ ਮਾਇਆ ਨੂੰ ਧੋਖਾ ਦੇਣ ਵਿਚ ਲਗਾ ਦੇਂਦਾ ਹੈ ਪਰ ਮਿਲਦਾ ਕੁਝ ਵੀ ਨਹੀਂ; ਮਾਇਆਧਾਰੀ ਆਖਰ ਆਪ ਛਲਿਆ ਜਾਂਦਾ ਹੈ।

ਮੈਂ ਸੁਣਿਆ ਹੈ ਕਿ ਦੋ ਭਰਾ ਸਨ, ਇਕ ਮੱਝ ਸੀ। ਇਹੀ ਪੂਜੀ ਸੀ। ਮਾਤਾ ਪਿਤਾ ਮਰ ਚੁੱਕੇ ਸਨ। ਵੱਡਾ ਚਤੁਰ ਸੀ ਉਹ ਛੋਟੇ ਨੂੰ ਕਹਿਣ ਲੱਗਾ ਅਸੀਂ ਮੱਝ ਅੱਧੀ-ਅੱਧੀ ਵੰਡ ਲਈਏ। ਛੋਟੇ ਨੇ ਕਿਹਾ ਠੀਕ ਹੈ ਵੱਡੇ ਨੇ ਕਿਹਾ ਕਿ ਤੂ ਅਗਲਾ ਪਾਸਾ ਲੈਣਾ ਹੈ ਕਿ ਪਿਛਲਾ। ਛੋਟਾ ਭੋਲਾ ਸੀ ਮੱਝ ਦੇ ਸਿੱਖ ਬੜੇ ਸੋਹਣੇ ਸਨ, ਮੱਥਾ ਮੂੰਹ ਬੜਾ ਸੋਹਣਾ ਸੀ। ਛੋਟੇ ਨੇ ਕਿਹਾ ਮੈਂ ਅਗਲਾ ਪਾਸਾ ਲਵਾਂਗਾ। ਵੱਡਾ ਬੜਾ ਹੁਸ਼ਿਆਰ ਸੀ ਉਸਨੇ ਕਿਹਾ ਠੀਕ ਹੈ ਅਗਲਾ ਪਾਸਾ ਤੇਰਾ ਪਿਛਲਾ ਮੇਰਾ। ਪੱਠੇ ਤੂ ਪਾਏਂਗਾ ਪਾਣੀ ਤੂ ਪਿਲਾਏਂਗਾ ਕਿਉਂਕਿ ਅਗਲਾ ਪਾਸਾ ਤੇਰਾ ਹੈ। ਦੁੱਧ ਚੌਣ ਵਾਸਤੇ ਵੱਡਾ ਬਹਿ ਗਿਆ। ਛੋਟਾ ਹੈਰਾਨ ਹੋ ਗਿਆ ਕਿ ਦੁੱਧ ਚੌਣ ਇਹ ਬੈਠ ਗਿਆ ਹੈ। ਪੱਠੇ ਪਾਣੀ ਦੀ ਸੇਵਾ ਮੈਂ ਕਰਦਾ ਰਿਹਾ ਹਾਂ ਫਲ ਇਹ ਲੈ ਗਿਆ। ਉਸਦੇ ਦਿਮਾਗ ਵਿਚ ਵੀ ਇਕ ਗੱਲ ਆਈ। ਜਦੋਂ ਬਾਲਟੀ ਦੁੱਧ ਦੀ ਭਰ ਗਈ ਇਸਨੇ ਡੰਡਾ ਚੁੱਕਿਆ ਤੇ ਮੱਝ ਦੇ ਮੂੰਹ ਤੇ ਮਾਰਿਆ। ਮੱਝ ਨੇ ਲੱਤ ਮਾਰੀ ਦੁੱਧ ਦੀ ਬਾਲਟੀ ਨੂੰ ਲੱਤ ਵੱਜੀ ਸਾਰਾ ਦੁੱਧ ਰੁੜ੍ਹ ਗਿਆ। ਵੱਡਾ ਕਹਿਣ ਲੱਗਾ ਅਗਲਾ ਪਾਸਾ ਮੇਰਾ ਹੈ ਮੈਂ ਜਿਵੇਂ ਮਰਜ਼ੀ ਕਰਾਂ। ਵੱਡਾ ਸਮਝਦਾ ਸੀ ਮੈਂ ਇਸਨੂੰ ਛਲ ਲਿਆ ਹੈ ਇਹ ਭੋਲਾ ਹੈ ਮੈਂ ਚਤੁਰ ਹਾਂ।

ਇਸੇ ਤਰ੍ਹਾਂ ਇਹ ਜੀਵ ਸਮਝਦਾ ਹੈ ਮੈਂ ਮਾਇਆ ਨੂੰ ਛਲ ਲਿਆ ਹੈ। ਇਹ ਬੜੀ ਭੋਲੀ ਹੈ ਹੁਣ ਸੁਖ ਦੀ ਮੱਝ ਨੂੰ ਪੱਠੇ ਪਾਏਗੀ ਮਾਇਆ ਤੇ ਦੁੱਧ ਚੋਵਾਂਗਾ ਮੈਂ। ਸੇਵਾ ਮਾਇਆ ਕਰੇਗੀ ਤੇ ਸੁਖ ਮੈਂ ਲਵਾਂਗਾ ਪਰ ਉਹ ਸੁਖ ਦੀ ਮੱਝ ਦੇ ਮੂੰਹ ਤੇ ਐਸਾ ਡੰਡਾ ਮਾਰਦੀ ਹੈ ਇਸਦੀ ਸੁਖਾਂ ਦੀ ਭਰੀ ਬਾਲਟੀ ਸਾਰੀ ਰੁੜ੍ਹ ਜਾਂਦੀ ਹੈ। ਮਨੁੱਖ ਵੇਖਦਾ ਰਹਿ ਜਾਂਦਾ ਹੈ ਕਿ ਮੇਰੇ ਨਾਲ ਕੀ ਹੋਇਆ ਹੈ। ਗੁਰਵਾਕ ਹੈ :

ਮਾਇਆ ਐਸੀ ਮੇਹਨੀ ਭਾਈ ॥

ਜੇਤੇ ਜੀਅ ਤੇਤੇ ਛਹਕਾਈ ॥

ਜੀਵ ਵਣਜਾਰਾ ਅਖੀਰ ਰੋਂਦਾ ਹੈ ਕਿ ਦਾਤ ਲਈ ਸੀ ਪਰਮਾਤਮਾ ਪਾਸੋਂ ਪਰ ਵਰਤਣ ਵੇਲੇ ਮਾਇਆ ਦੇ ਵਿਹੜੇ ਵਿਚ ਆ ਬੈਠਾ ਹਾਂ। ਅਸੀਂ ਸਰੀਰ ਤੋਂ ਲੈ ਕੇ ਸਾਰੇ ਪਦਾਰਥ ਲਏ ਹਨ ਪਰਮਾਤਮਾ ਪਾਸੋਂ ਪਰ ਵਰਤਣ ਵੇਲੇ ਪੁੱਛਿਆ ਹੈ ਕਿ ਮਾਇਆ ਮਾਈ ਇਹ ਕਿਵੇਂ ਵਰਤਾਂ? ਉਸਨੇ ਅੱਜ ਤਕ ਕਿਸੇ ਨੂੰ ਸਿੱਧੀ ਮਤ ਨਹੀਂ ਦਿੱਤੀ।

ਚੰਗਾ ਢੰਗ ਇਹੀ ਹੈ ਕਿ ਜੀਵ ਵਣਜਾਰਾ ਦਾਤ ਲਵੇ ਪ੍ਰਭੂ ਕੋਲੋਂ ਤਾਂ ਆ ਜਾਏ ਸਤਿਗੁਰੂ ਦੀ ਸ਼ਰਣ ਵਿਚ ਤੇ ਪੁੱਛੇ ਹੋ ਸਤਿਗੁਰੂ! ਦਾਤ ਤਾਂ ਦਿੱਤੀ ਹੈ

38

ਮ: ੨ ॥ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
 ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
 ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
 ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ ॥

(ਸਾਰੰਗ ਕੀ ਵਾਰ, ਪੰਨਾ ੧੨੩੮)

ਹੇ ਪਰਮਾਤਮਾ ! ਜਿਨ੍ਹਾਂ ਪਿਆਰਿਆਂ ਨੂੰ ਤੇਰੇ ਨਾਮ ਦੀ ਵਡਿਆਈ ਮਿਲੀ
ਹੈ ਉਹ ਮਨੋਂ ਤੇਰੇ ਪ੍ਰੇਮ ਰੰਗ ਵਿਚ ਰੱਤੇ ਹਨ । ਸਤਿਗੁਰੂ ਫੁਰਮਾਉਂਦੇ ਹਨ ਹੋਰ ਬਹੁਤ
ਸਾਰੇ ਅੰਮ੍ਰਿਤ ਲੋਕ ਕਹਿੰਦੇ ਹਨ ਪਰ ਸਿਰਫ਼ ਇਕ ਨਾਮ ਹੀ ਅੰਮ੍ਰਿਤ ਹੈ ਦੂਜਾ
ਕੋਈ ਅੰਮ੍ਰਿਤ ਨਹੀਂ । ਉਹ ਨਾਮ ਅੰਮ੍ਰਿਤ ਮਨੁੱਖ ਦੇ ਮਨ ਵਿਚ ਹੀ ਹੈ ਪਰ ਗੁਰੂ
ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ । ਧੁਰੋਂ ਹੀ ਜਿਨ੍ਹਾਂ ਦੇ ਭਾਗਾਂ ਵਿਚ
ਲਿਖਿਆ ਆਇਆ ਹੈ ਇਹ ਨਾਮ ਅੰਮ੍ਰਿਤ ਉਨ੍ਹਾਂ ਹੀ ਬੜੇ ਪ੍ਰੇਮ ਨਾਲ ਪੀਤਾ ਹੈ ।

ਸਤਿਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ ਕਿ ਅਸਲ ਵਿਚ ਜੋ ਪਰਮਾਤਮਾ
 ਦਾ ਨਾਮ ਅੰਮ੍ਰਿਤ ਹੈ ਉਸਨੂੰ ਭੁਲਾ ਕੇ ਲੋਕਾਂ ਨੇ ਹੋਰ ਹੋਰ ਅੰਮ੍ਰਿਤ ਬਾਰੇ ਜੋ ਕਿਹਾ
 ਹੈ ਉਹ ਠੋਕ ਨਹੀਂ। ਅਸਲ ਵਿਚ ਪਰਮਾਤਮਾ ਵੀ ਇਕ ਹੈ ਉਸਦਾ ਨਾਮ ਅੰਮ੍ਰਿਤ
 ਵੀ ਇਕ ਹੀ ਹੈ। ਅੰਮ੍ਰਿਤ ਤਾਂ ਉਹ ਹੈ ਜੋ ਮੌਤ ਤੋਂ ਪਾਰ ਹੈ; ਜੋ ਅਮਰ ਕਰ ਦੇਵੇ
 ਉਹ ਅੰਮ੍ਰਿਤ ਹੈ। ਗੁਰਬਾਣੀ ਵਿਚ ਨਾਮ ਨੂੰ ਅੰਮ੍ਰਿਤ ਕਿਹਾ ਹੈ। ਇਹ ਉਸ ਪਿਆਰੇ
 ਦੇ ਬਚਨ ਹਨ। ਉਸਦੇ ਬਚਨਾਂ ਨੂੰ ਅੰਮ੍ਰਿਤ ਕਿਹਾ ਹੈ। ਗੁਰੂ ਦੇ ਬਚਨਾਂ ਵਿਚ ਉਸ
 ਪਿਆਰੇ ਦੇ ਬਚਨ ਹਨ ਇਸੇ ਲਈ ਗੁਰੂ ਦੀ ਬਾਣੀ ਅੰਮ੍ਰਿਤ ਹੈ। ਉਸ ਪਿਆਰੇ
 ਦੀ ਸਿਫਤ ਸਾਲਾਹ ਦੀ ਕਥਾ ਵਿਚ ਉਸ ਪਿਆਰੇ ਦੇ ਨਾਮ ਦੀ ਮਹਿਮਾ ਹੈ ਇਸ
 ਲਈ ਕਥਾ ਵਿਚ ਅੰਮ੍ਰਿਤ ਹੈ। ਬਾਣੀ ਦੀਆਂ ਕੁਝ ਪੰਗਤੀਆਂ ਇਸ ਪ੍ਰਕਾਰ ਹਨ :
 ਅੰਮ੍ਰਿਤਸਰੁ ਸਤਿਗੁਰੁ ਸਤਵਾਦੀ ਜਿਭੁ ਨਤੈ ਕਉਆ ਹੁਸੁ ਹੋਹਿ॥

135

ਗੁਰਿ ਅੰਮ੍ਰਿਤ ਹਰਿ ਮੁਖ ਚੋਇਆ ਮੇਰੀ ਜਿੰਦੜੀਏ,
ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥

(ਬਿਹਾਗੜਾ ਮ: ੪, ਪੰਨਾ ੫੩)

ਅੰਮ੍ਰਿਤੁ ਹਰਿ ਹਰਿ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ ॥
ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥

(ਬਿਹਾਗੜਾ ਮ: ੪, ਪੰਨਾ ੫੩)

ਹਰਿ ਅੰਮ੍ਰਿਤ ਕਬਾ ਸਰੇਸਟ ਉਤਮ ਗੁਰਬਚਨੀ ਸਹਜੇ ਚਾਖੀ ॥

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕਿਰਾਖੀ ॥

(ਸਿਰੀ ਰਾਗ, ਪੰਨਾ ੮੭)

ਬਾਣੀ ਵਿਚ ਐਸਾ ਵੀ ਲਿਖਿਆ ਹੈ ਕਿ ਹਰ ਦੇਹੀ ਅੰਦਰ ਅੰਮ੍ਰਿਤ ਹੈ ਪਰ
ਗੁਰਮੁਖਾਂ ਦਾ ਬਚਦਾ ਹੈ ਮਨਮੁਖਾਂ ਦਾ ਲੁੱਟਿਆ ਜਾਂਦਾ ਹੈ। ਪੰਜ ਚੋਰ ਅੰਦਰ ਹੀ
ਹਨ ਜੋ ਇਸ ਦਾ ਅੰਮ੍ਰਿਤ ਲੁੱਟਦੇ ਹਨ।

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕੌਧੁ ਲੋਭੁ ਮੇਹੁ ਅਹੰਕਾਰਾ ॥

ਅੰਮ੍ਰਿਤੁ ਲੁਟਹਿ ਮਨਮੁਖ ਨਹੀ ਬੁਝਹਿ ਕੋਇ ਨ ਸੁਣੈ ਪ੍ਰਕਾਰਾ ॥

(ਸੈਰਠਿ ਮ: ੩, ਪੰਨਾ ੬੦੦)

ਇਸ ਪੰਗਤੀ ਵਿਚ ਅੰਮ੍ਰਿਤ ਦਾ ਅਰਥ ਅੰਮ੍ਰਿਤ ਵੀਚਾਰ ਹੈ। ਉਹ ਵੀਚਾਰ
ਜੋ ਨਿਰਣਾ ਕਰੇ ਕਿ ਇਸ ਸਰੀਰ ਵਿਚ ਮਿਥਿਆ ਕੀ ਹੈ ਅਤੇ ਅਮਰ ਕੀ ਹੈ।
ਇਹ ਬਿਬੇਕ, ਇਹ ਆਤਮਿਕ ਵੀਚਾਰ, ਇਹ ਤਤ ਵੀਚਾਰ ਇਹ ਪੰਜ ਚੋਰ ਲੁੱਟਦੇ
ਹਨ। ਇਹ ਅਮਰ ਆਤਮਾ ਅਤੇ ਨਾਸ਼ਵਾਨ ਸਰੀਰ ਦਾ ਨਿਰਣਾ ਕਰਨ ਵਾਲੀ
ਵੀਚਾਰ ਨੂੰ ਲੁੱਟੀ ਜਾਂਦੇ ਹਨ। ਇਨ੍ਹਾਂ ਦਾ ਲੁੱਟਿਆ ਆਤਮਾ ਪਰਮਾਤਮਾ ਦੀ
ਵੀਚਾਰ ਸੁਣਨ ਵਾਸਤੇ ਤਿਆਰ ਹੀ ਨਹੀਂ ਹੁੰਦਾ। ਉਹ ਤਾਂ ਕਹਿੰਦਾ ਹੈ ਇਹ ਜਗ
ਮਿਠਾ ਅਗਲਾ ਕਿਨ ਡਿਠਾ।

ਪਰ ਗੁਰੂ ਦੀ ਅੰਮ੍ਰਿਤ ਵੀਚਾਰ ਨੇ, ਨਾਮ ਦੀ ਵੀਚਾਰ ਨੇ ਇਨ੍ਹਾਂ ਪੰਜਾਂ ਚੋਰਾਂ
ਤੋਂ ਸੁਚੇਤ ਕੀਤਾ ਹੈ ਕਿ ਜਿਸ ਵੇਲੇ ਜਮ ਨੇ ਆ ਕੇ ਸਰੀਰ ਮੜੋਲੀ ਢਾਹ ਦਿੱਤੀ,
ਇਸ ਸਰੀਰ ਦੇਹੁਰੇ ਨੂੰ ਲੁੱਟ ਲਿਆ ਤਾਂ ਉਹ ਪੰਜੇ ਚੋਰ ਜੋ ਸਾਬੀ ਜਾਪਦੇ ਸਨ
ਉਹ ਲੁੱਟੇਰੇ ਭੱਜ ਜਾਣਗੇ।

ਢਾਹਿ ਮੜੋਲੀ ਲੁੱਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ ॥

ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥

(ਗਊੜੀ ਚੇਤੀ ਮ: ੧, ਪੰਨਾ ੧੫੫)

ਸਤਿਗੁਰਾਂ ਦੇ ਅਨੁਸਾਰ ਉਹ ਸਭ ਕੁਝ ਅੰਮ੍ਰਿਤ ਹੈ ਜੋ ਨਾਮ ਅੰਮ੍ਰਿਤ ਨਾਲ
ਜੋੜੇ ਅਤੇ ਉਹ ਸਭ ਕੁਝ ਜ਼ਹਿਰ ਹੈ ਜੋ ਨਾਮ ਅੰਮ੍ਰਿਤ ਨਾਲੋਂ ਤੋੜੇ। ਸੋ ਅੰਮ੍ਰਿਤ

ਦੋ ਨਹੀਂ ਅੰਮ੍ਰਿਤ ਇਕ ਹੀ ਹੈ; ਉਹ ਹੈ ਪਰਮਾਤਮਾ ਦਾ ਨਾਮ ਅੰਮ੍ਰਿਤ ਜੋ ਅਮਰ ਕਰ ਦਿੰਦਾ ਹੈ ਅਤੇ ਸਰੀਰ ਅਤੇ ਆਤਮਾ ਦੇ ਸਾਖਿਆਤ ਦਰਸ਼ਨ ਕਰਵਾ ਦਿੰਦਾ ਹੈ।

ਇਕ ਬੜੀ ਸੁੰਦਰ ਕਥਾ ਹੈ। ਇਕ ਮਹਾਂਪੁਰਖ ਨੂੰ ਕੋਈ ਪੁੱਛ ਰਿਹਾ ਸੀ ਆਤਮਾ ਦੀ ਅਮਰਤਾ ਅਤੇ ਸਰੀਰ ਦੀ ਨਾਸ਼ਮਾਨਤਾ ਦਾ ਕਿਵੇਂ ਗਿਆਨ ਹੋਵੇ ਤਾਂ ਉਸ ਮਹਾਂਪੁਰਖ ਨੇ ਕਿਹਾ ਇਹ ਨਾਰੀਅਲ ਨੂੰ ਤੋੜ ਪਰ ਗਰੀ ਨਾ ਟੁੱਟੇ। ਉਹ ਕਹਿਣ ਲੱਗਾ ਇਹ ਨਾਰੀਅਲ ਕੱਚਾ ਹੈ ਗਰੀ ਸਾਬਤ ਨਹੀਂ ਨਿਕਲ ਸਕੇਗੀ। ਉਸ ਨੇ ਦੂਸਰਾ ਦੇ ਦਿੱਤਾ। ਹੁਣ ਸੇਵਕ ਕਹਿਣ ਲੱਗਾ ਇਕ ਪੱਕਾ ਹੈ ਇਸ ਵਿਚੋਂ ਗਰੀ ਸਾਬਤ ਨਿਕਲ ਆਏਗੀ।

ਮਹਾਂਪੁਰਖ ਕਹਿਣ ਲੱਗੇ ਗੁਰੂ ਦੀ ਸ਼ਰਣ ਵਿਚ ਗੁਰੂ ਦੀ ਅੰਮ੍ਰਿਤ ਕਥਾ ਨਾਲ, ਸੇਵਾ ਸਿਮਰਨ ਨਾਲ ਜੀਵਨ ਪਕਦਾ ਹੈ ਅਤੇ ਆਪਣੇ ਆਪ ਹੀ ਸਰੀਰ ਦੀ ਨਾਸ਼ਮਾਨਤਾ ਨਜ਼ਰ ਆ ਜਾਂਦੀ ਹੈ। ਇਹ ਗੁਰੂ ਦੇ ਬਖਸ਼ੇ ਨਾਮ ਅੰਮ੍ਰਿਤ ਦੀ ਬਰਕਤ ਹੈ ਕਿ ਸਰੀਰ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਤੂੰ ਆਪਣੇ ਆਪ ਨੂੰ ਅਮਰ ਨਾ ਸਮਝ ਤੂੰ ਨਾਸ਼ਵਾਨ ਹੋਣਾ। ਆਤਮਾ ਦਾ ਅਨੁਭਵ ਹੁੰਦਿਆਂ ਹੀ ਇੰਦ੍ਰੇ ਇਸਦੇ ਕਾਬੂ ਵਿਚ ਆ ਜਾਂਦੇ ਹਨ।

ਇਹ ਸਾਰੀਆਂ ਨਾਮ ਅੰਮ੍ਰਿਤ ਦੀਆਂ ਬਰਕਤਾਂ ਹਨ। ਨਾ ਅੰਮ੍ਰਿਤ ਖੀਰ ਸੁੰਦਰ ਵਿਚ ਹੈ ਨਾ ਹੀ ਕਿਸੇ ਹੋਰ ਥਾਂ ਤੇ ਹੈ। ਅੰਮ੍ਰਿਤ ਨਾਮ ਹੈ ਅਤੇ ਮਿਲਦਾ ਸਤਿਗੁਰੂ ਦੀ ਕ੍ਰਿਪਾ ਨਾਲ ਹੈ ਅਤੇ ਸਤਿਗੁਰੂ ਕਹਿਦੇ ਹਨ ਅੰਮ੍ਰਿਤ ਨਾਮ ਹੀ ਹੈ। ਦਸਮ ਪਾਤਸ਼ਾਹ ਨੇ ਜੋ ਅੰਮ੍ਰਿਤ ਦੀ ਬਖਸ਼ਿਸ਼ ਕੀਤੀ ਉਹ ਕੋਈ ਕਰਮਕਾਂਡ ਨਹੀਂ, ਕੋਈ ਰਸਮ ਨਹੀਂ ਉਹ ਤਾਂ ਸਿੱਧਾ ਨਾਮ ਅੰਮ੍ਰਿਤ ਨਾਲ ਜੋੜਨ ਦਾ ਉਪਰਾਲਾ ਹੈ ਅਤੇ ਅੰਮ੍ਰਿਤਧਾਰੀ ਸਿਪਾਹੀ ਅਕਾਲ ਦੀ ਗੋਦ ਵਿਚ ਬੈਠ ਜਾਂਦਾ ਹੈ। ਦਸਤੇਸ਼ ਦਾ ਬਖਸ਼ਿਆ ਅੰਮ੍ਰਿਤ ਨਾਮ ਅੰਮ੍ਰਿਤ ਹੈ।

ੴ ੴ ੴ

ਮ: ੨॥ ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥
 ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥
 ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰ ॥
 ਦਾਤਾ ਸੋ ਸਾਲਾਹੀਐ ਜਿ ਸਭਸੇ ਦੇਇ ਆਧਾਰ ॥
 ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰ ॥
 ਵੱਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰ ॥
 (ਸਾਰੰਗ ਕੀ ਵਾਰ, ਪੰਨਾ ੧੨੩)

ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਤੂੰ ਰਚੇ ਦੀ ਸਿਫਤ ਕਰਦਾ ਹੈਂ। ਇਸ ਸਲਾਹਣ ਦਾ ਕੀ ਫਾਇਦਾ ਹੈ। ਜਿਸ ਨੇ ਰਚਨਾ ਰਚੀ ਹੈ, ਜਿਸਨੇ ਜੀਵ ਪੈਦਾ ਕੀਤਾ ਹੈ ਉਸ ਸਿਰਜਣਹਾਰ ਦੀ ਸਿਫਤ ਕਰ। ਉਸ ਇਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਦਾਤਾ ਨਹੀਂ। ਉਸ ਕਰਤੇ ਦੀ ਮਹਿਮਾ ਕਰਨੀ ਚਾਹੀਦੀ ਹੈ ਜਿਸ ਨੇ ਇਹ ਸਾਰਾ ਆਕਾਰ ਬਣਾਇਆ ਹੈ। ਉਸ ਦਾਤੇ ਨੂੰ ਸਲਾਹੁਣਾ ਚਾਹੀਦਾ ਹੈ ਜੋ ਸਾਰਿਆਂ ਜੀਵਾਂ ਨੂੰ ਆਸਰਾ ਦਿੰਦਾ ਹੈ। ਸਤਿਗੁਰੂ ਫੁਰਮਾਉਂਦੇ ਹਨ ਉਹ ਪਰਮਾਤਮਾ ਸਦਾ ਲਈ ਹੈ ਅਤੇ ਉਸਦਾ ਭੰਡਾਰਾ ਵੀ ਸਦਾ ਲਈ ਭਰਪੂਰ ਰਹਿੰਦਾ ਹੈ। ਉਸ ਮਾਲਕ ਨੂੰ ਵੱਡਾ ਕਰਕੇ ਸਲਾਹੁਣਾ ਚਾਹੀਦਾ ਹੈ ਜਿਸਦਾ ਅੰਤ ਪਾਰਾਵਾਰ ਨਹੀਂ; ਉਹ ਵੀ ਬੇਅੰਤ ਹੈ ਉਸਦੀ ਵਡਿਆਈ ਵੀ ਬੇਅੰਤ ਹੈ।

ਮਨੁੱਖ ਦੇ ਮਨ 'ਤੇ ਪਦਾਰਥਾਂ ਦਾ ਏਨਾ ਪ੍ਰਭਾਵ ਹੈ ਕਿ ਇਸ ਦੀ ਮੰਗ ਵਿਚ ਪਹਿਲਾਂ ਤਾਂ ਪਦਾਰਥ ਹੀ ਹਨ। ਪਰਮਾਤਮਾ ਦਾ ਤਾਂ ਕਿਤੇ ਅਖੀਰ ਤੇ ਨੰਬਰ ਆਉਂਦਾ ਹੈ। ਕੀਤੇ ਹੋਏ ਨੂੰ, ਉਸਦੇ ਬਣਾਏ ਪਦਾਰਥ ਨੂੰ ਮਨੁੱਖ ਪਹਾੜ ਜਿਡਾ ਸਮਝਦਾ ਹੈ ਅਤੇ ਕਰਨਹਾਰ ਨੂੰ ਤੀਲੇ ਵਰਗਾ ਸਮਝਦਾ ਹੈ। ਗੁਰਵਾਕ ਹੈ—

ਕੀਤੇ ਕਉ ਮੇਰੇ ਸੰਮਾਨੈ ਕਰਣਹਾਰ ਕਿਛੁ ਜਾਨੈ॥
 ਤੂੰ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ॥

(ਸੇਰਠਿ ਮ: ੫, ਪੰਨਾ ੬੧੩)

ਇਸ ਨੂੰ ਦਾਤ ਪਿਆਰੀ ਲਗਦੀ ਹੈ ਅਤੇ ਦਾਤਾਰ ਵਿਸਰ ਜਾਂਦਾ ਹੈ। ਇਹ ਵਿਚਾਰਾ ਜੀਵ ਨਹੀਂ ਜਾਣਦਾ ਕਿ ਮੌਤ ਅਵੱਸ਼ ਆਏਗੀ; ਫਿਰ ਦਾਤ ਕੰਮ ਨਹੀਂ ਆਵੇਗੀ ਦਾਤਾਰ ਹੀ ਸਹਾਰਾ ਬਣੇਗਾ।

ਦਾਤ ਪਿਆਰੀ ਵਿਸਰਿਆ ਦਾਤਾਰਾ ॥
ਜਾਣੈ ਨਾਹੀ ਮਰਣੁ ਵਿਚਾਰਾ ॥

(ਧਨਾਸਰੀ ਮ: ੫, ਪੰਨਾ ੬੭੬)

ਇਕ ਸਮਰਾਟ ਨੇ ਪਰਿਵਾਰ ਦਾ ਪਿਆਰ ਪਰਖਣ ਵਾਸਤੇ ਇਕ ਕੌਤਕ ਰਚ ਦਿੱਤਾ। ਜਿੰਨੇ ਕੀਮਤੀ ਪਦਾਰਥ ਸਨ ਉਹ ਆਪਣੇ ਆਸੇ-ਪਾਸੇ ਰੱਖ ਦਿੱਤੇ। ਜਿਨ੍ਹਾਂ ਵਿਚ ਬੜੇ ਕੀਮਤੀ ਹੀਰੇ ਸਨ, ਸੋਨਾ ਚਾਂਦੀ ਸੀ, ਬੜੇ ਕੀਮਤੀ ਵਸਤਰ ਸਨ, ਸੁਦਰ ਵਸਤਰ, ਉਨ੍ਹਾਂ ਦੇ ਉਪਰ ਹੀਰੇ ਸੋਨਾ ਰੱਖ ਦਿੱਤਾ। ਤੇ ਇਨ੍ਹਾਂ ਪਦਾਰਥਾਂ ਦੇ ਵਿਚਕਾਰ ਇਕ ਫਟੀ ਹੋਈ ਬੋਗੀ 'ਤੇ ਬਾਦਸ਼ਾਹ ਆਪ ਬੈਠ ਗਿਆ। ਤੇ ਪਰਿਵਾਰ ਨੂੰ, ਰਾਣੀਆਂ ਨੂੰ ਕਿਹਾ ਜੋ ਜੋ ਕਿਸੇ ਨੂੰ ਚਾਹੀਦਾ ਹੈ ਚੁੱਕ ਲਵੇ।

ਰਾਣੀਆਂ ਆਈਆਂ, ਬੜੇ ਸੁਦਰ ਰੇਸ਼ਮੀ ਕੱਪੜੇ ਸਨ ਉਨ੍ਹਾਂ ਉਤੇ ਬੜੇ ਕੀਮਤੀ ਹੀਰੇ ਮੌਤੀਆਂ ਦੇ ਹਾਰ ਸਨ ਉਹ ਛੇਤੀ ਛੇਤੀ ਚੁੱਕਣ ਲਗੀਆਂ। ਇਸ ਚੁੱਕਣ ਚੁਕਾਣ ਵਿਚ ਕੱਪੜੇ ਖਿਲਰ ਵੀ ਗਏ, ਹੀਰੇ ਮੌਤੀ ਖਿਲਰ ਗਏ, ਹਾਥਾਪਾਈ ਵੀ ਹੋ ਗਈਆਂ। ਰਾਜੇ ਨੂੰ ਵੀ ਪੁਕਾਰਿਆ ਕਿ ਦੂਸਰੀ ਮੇਰੇ ਨਾਲ ਵਧੀਕੀ ਕਰ ਰਹੀ ਹੈ। ਰਾਜਾ ਬੜੀ ਪੀਰਜ ਨਾਲ ਵੇਖਦਾ ਰਿਹਾ।

ਇਕ ਰਾਣੀ ਨੇ ਕੋਈ ਕੱਪੜਾ, ਕੋਈ ਹੀਰਾ, ਕੋਈ ਸੋਨਾ ਚਾਂਦੀ ਨਹੀਂ ਚੁੱਕਿਆ। ਉਹ ਸਭ ਚੀਜ਼ਾਂ ਦੇ ਉਪਰੋਂ ਗੁਜਰ ਕੇ ਜਿੱਥੇ ਰਾਜਾ ਫਟੀ ਬੋਗੀ 'ਤੇ ਬੈਠਾ ਸੀ ਉਥੇ ਆ ਕੇ ਰਾਜੇ ਦੇ ਚਰਨ ਫੜ ਕੇ ਬੈਠ ਗਈ। ਦੂਸਰੀਆਂ ਰਾਣੀਆਂ ਕਹਿਣ ਲੱਗੀਆਂ ਇਹ ਮੂਰਖ ਹੀ ਰਹੀ। ਰਾਜੇ ਨੇ ਅੱਜ ਸਭ ਕੁਝ ਬਾਹਰ ਰੱਖ ਦਿੱਤਾ ਹੈ ਜੋ ਲੈ ਗਈ ਸੋ ਲੈ ਗਈ ਇਸ ਮੂਰਖ ਨੂੰ ਅੱਜ ਤੋਂ ਬਾਅਦ ਕੀ ਮਿਲੇਗਾ।

ਜਦੋਂ ਲੁੱਟ ਖੋ ਮੁੱਕੀ ਰਾਜੇ ਨੇ ਸਾਰੀਆਂ ਰਾਣੀਆਂ ਨੂੰ ਕਿਹਾ ਸਾਮਾਨ ਮਿਲ ਗਿਆ ਹੈ। ਸਾਰੀਆਂ ਨੇ ਕਿਹਾ ਮਿਲ ਗਿਆ। ਸਮਰਾਟ ਨੇ ਕੋਲ ਬੈਠੀ ਨੂੰ ਪੁੱਛਿਆ ਤੂੰ ਸਾਮਾਨ ਨਹੀਂ ਚੁੱਕਿਆ। ਉਹ ਕਹਿਣ ਲੱਗੀ ਤੁਹਾਡੇ ਚਰਨ ਹੀ ਕਾਢੀ ਹਨ। ਸਾਮਾਨ ਕੀ ਕਰਨਾ ਹੈ ਸਾਮਾਨ ਦਾ ਮਾਲਕ ਹੀ ਕਾਢੀ ਹੈ।

ਗੁਰਵਾਕ ਹੈ—

ਵਾਰਿ ਵਾਰਉ ਅਨਿਕ ਛਾਰਉ ਸੁਖ ਪਿਆ ਸੁਹਾਗ ਪਲਕ ਰਾਤ ॥ ਰਹਾਉ ॥
ਕਨਿਕ ਮੰਦਰ ਪਾਟ ਸੇਜ ਸਥੀ ਨਹੀਂ ਮੋਹਿ ਨਾਹਿ ਇਨਿ ਸਿਉ ਤਾਤ ॥

ਮੁਕਤ ਲਾਲ ਅਨਿਕ ਭੋਗ ਬਿਠੁ ਨਾਮ ਨਾਨਕ ਹਾਤ ॥
ਰੂਖੇ ਭੋਜਨੁ ਭੂਮਿ ਸੈਨ ਸਥੀ ਪ੍ਰਿਆ ਸੰਗਿ ਸੂਖ ਬਿਹਾਤ ॥

(ਕਾਨੜਾ ਮ: ੫, ਪੰਨਾ ੧੩੦੬)

ਅਹੇ ਤੋਰੇ, ਮੁਖੁ ਜੋਰੇ ॥ ਗੁਰੁ ਗੁਰੁ ਕਰਤ ਮਨ ਲੋਰੇ ॥
ਪ੍ਰਿਆ ਪ੍ਰੀਤਿ ਪਿਆਰੇ ਮੇਰੋ ॥ ਰਹਾਉ ॥
ਗਿਰਿ ਸੇਜ ਸੁਹਾਵੀ ਆਗਨਿ ਚੈਨਾ
ਤੋਰੇ ਗੀ ਤੋਰੇ ਪੰਚ ਦੂਤਨ ਸਿਉ ਸੰਗੁ ਤੋਰੇ ॥

(ਕਾਨੜਾ ਮ: ੫, ਪੰਨਾ ੧੩੦੬)

ਰਾਣੀਆਂ ਨੂੰ ਹੁਣ ਸਮਝ ਆਈ ਜਦੋਂ ਸਮਰਾਟ ਨੇ ਕਿਹਾ ਤੁਹਾਨੂੰ ਸਾਮਾਨ
ਮੁਬਾਰਕ ਇਸ ਨੂੰ ਸਾਜਣ ਮੁਬਾਰਕ। ਹੁਣ ਰੋਣ ਲੱਗੀਆਂ ਪਰ ਹੁਣ ਕੀ ਹੋ ਸਕਦਾ
ਹੈ। ਚੋਣ ਜ਼ਿੰਦਗੀ ਵਿਚ ਇਕ ਵਾਰ ਹੈ ਜੋ ਕਰ ਲਈ ਸੋ ਹੋ ਗਈ।

ਦਾਤ ਮੰਗਣ ਵਾਲੇ ਨੂੰ ਦਾਤ ਮੁਬਾਰਕ ਅਤੇ ਦਾਤਾਰ ਮੰਗਣ ਵਾਲੇ ਨੂੰ
ਦਾਤਾਰ ਮੁਬਾਰਕ ਪਰ ਹੁਣ ਪਤਾ ਲਗਦਾ ਹੈ ਕਿ ਦਾਤਾਰ ਨੂੰ ਭੁਲਾ ਬੈਠਾ ਹਾਂ।
ਮੈਂ ਉਸ ਦੇ ਕੋਲ ਹੁੰਦਿਆਂ ਦਾਤੇ ਵੱਲ ਪਿੱਠ ਕਰਕੇ ਦਾਤ ਨੂੰ ਪਹਿਲ ਦਿੱਤੀ ਹੈ।
ਮੈਨੂੰ ਪਤਾ ਨਹੀਂ ਸੀ ਕਿ ਦਾਤ ਮੇਰੇ ਵੱਲ ਪਿੱਠ ਕਰ ਜਾਏਗੀ ਫਿਰ ਮੈਂ ਕਿਸਦੇ
ਆਸਰੇ ਰਹਾਂਗਾ।

ਸਤਿਗੁਰੂ ਫੁਰਮਾਉਂਦੇ ਹਨ ਤੂੰ ਨਾਸਮਾਨ ਪਦਾਰਥਾਂ ਨਾਲ ਮਨ ਨਾ ਜੋੜ ।
ਉਸ ਨਾਲ ਚਿਤ ਜੋੜ ਜੋ ਸਦਾ ਦਾ ਸਾਥੀ ਹੈ। ਉਹ ਦਾਤਾਂ ਕਰਕੇ ਨਹੀਂ। ਇਹ
ਬੰਦੇ ਦੀ ਸੌਚ ਹੈ ਕਿ ਦਾਤਾਂ ਕਰਕੇ ਦਾਤਾਰ ਹੈ ਨਾ ਦੇਵੇ ਤਾਂ ਕਾਹਦਾ ਦਾਤਾ
ਹੈ। ਨਹੀਂ, ਦਾਤਾਂ ਉਸ ਕਰਕੇ ਹਨ।

ਸਡੈ ਬੋਕ ਪਰਾਪਤੇ ਜੇ ਆਵੈ ਇਕੁ ਹਵਿ ॥

❻ ❻ ❻

ਸਲੋਕ ਮ: ੨ ॥ ਤਿਸ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥
 ਚੀਰੀ ਜਾਕੀ ਨ ਫਿਰੈ ਸਾਹਿਬੁ ਸੋ ਪਰਵਾਣੁ ॥
 ਚੀਰੀ ਜਿਸਕੀ ਚਲਣਾ ਮੀਰ ਮਲਕ ਸਲਾਰੁ ॥
 ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰੁ ॥
 ਜਿਨ੍ਹਾ ਚੀਰੀ ਚਲਣਾ ਹਥਿ ਤਿਨਾ ਕਿਛੁ ਨਾਹਿ ॥
 ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥
 ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
 ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥

(ਸਾਂਗ ਕੀ ਵਾਰ, ਪੰਨਾ ੧੨੩੯)

ਜੋ ਜੀਵਾਂ ਦੇ ਦਿਲਾਂ ਦੀ ਜਾਨਣਹਾਰ ਪ੍ਰਭੂ ਹੈ ਉਸ ਅਗੇ ਬੋਲਣਾ ਸ਼ੋਭਦਾ ਨਹੀਂ। ਉਹ ਮਾਲਕ ਐਸਾ ਹੈ ਜਿਸਦਾ ਹੁਕਮ ਮੌਜ਼ਿਆ ਨਹੀਂ ਜਾ ਸਕਦਾ। ਜਿਸਦੀ ਸਾਹਿਬੀ ਹਰ ਜੀਵ ਕਬੂਲਦਾ ਹੈ ਉਹ ਸਰਬ ਪ੍ਰਵਾਨਤ ਸਾਹਿਬ ਹੈ। ਪਾਤਸ਼ਾਹ ਅਮੀਰ ਮਲਕ ਤੇ ਫੋਜਾਂ ਦੇ ਸਰਦਾਰ ਸਾਰਿਆਂ ਨੂੰ ਉਸਦੀ ਰਜ਼ਾ ਵਿਚ ਤੁਰਨਾ ਪੈਂਦਾ ਹੈ। ਸਾਹਿਬ ਸਤਿਗੁਰੂ ਫੁਰਮਾਉਂਦੇ ਹਨ ਸਾਨੂੰ ਉਹ ਕਾਰ ਭਲੀ ਸਮਝ ਕੇ ਕਰਨੀ ਚਾਹੀਦੀ ਹੈ ਜੋ ਉਸ ਮਾਲਕ ਨੂੰ ਚੰਗੀ ਲੱਗੇ। ਇਨ੍ਹਾਂ ਜੀਵਾਂ ਦੇ ਹੱਥ ਵਿਚ ਕੁਝ ਨਹੀਂ ਇਨ੍ਹਾਂ ਤਾਂ ਉਸ ਮਾਲਕ ਦੇ ਹੁਕਮ ਵਿਚ ਚਲਣਾ ਹੈ। ਸਾਹਿਬ ਦਾ ਫੁਰਮਾਨ ਹੁੰਦਾ ਹੈ ਤਾਂ ਇਹ ਉਠਕੇ ਰਸਤੇ ਪੈ ਜਾਂਦੇ ਹਨ। ਕਰਲੈ ਦਾ ਅਰਥ ਰਸਤਾ ਹੈ। ਜੈਸਾ ਹੁਕਮ ਲਿਖਿਆ ਹੋਇਆ ਆਉਂਦਾ ਹੈ ਇਹ ਜੀਵ ਉਸੇ ਤਰ੍ਹਾਂ ਹੁਕਮ ਮੰਨਦੇ ਹਨ। ਉਸ ਸਾਹਿਬ ਦੇ ਘੱਲੇ ਹੋਏ ਇਸ ਦੁਨੀਆਂ ਵਿਚ ਆਉਂਦੇ ਹਨ ਅਤੇ ਉਸਦੇ ਸੱਦੇ ਹੋਏ ਉਠ ਕੇ ਚਲੇ ਜਾਂਦੇ ਹਨ।

ਸਤਿਗੁਰੂ ਅੰਗਦ ਦੇਵ ਜੀ ਦੀ ਬਾਣੀ ਵਿਚੋਂ ਪਰਮਾਤਮਾ ਦੇ ਮਹਾਨ ਹੁਕਮ ਦੀ ਮਹਾਨਤਾ, ਹੁਕਮੀ ਦਾ ਹੁਕਮ ਮੰਨਣ ਦੀ ਪੇਗਨਾ ਅਤੇ ਹੁਕਮ ਮੰਨਣ ਨਾਲ

ਪ੍ਰਵਾਨਗੀ ਮਿਲਣ ਦੀ ਵਿਆਖਿਆ ਹੈ। ਵਾਰ-ਵਾਰ ਹੁਕਮ ਮੰਨਣ ਦੀ ਪ੍ਰੇਰਨਾ ਦਿੰਦੇ ਹਨ। ਫੁਰਮਾਉਂਦੇ ਹਨ ਕਿ ਹੁਕਮ ਤਾਂ ਅਟੱਲ ਹੈ ਉਹ ਤਾਂ ਵਰਤੇਗਾ। ਦਿਨ ਅਵੱਸ਼ ਆਵੇਗਾ ਰਾਤ ਆਵੇਗੀ ਤੂੰ ਕਰੋ ਮੈਂ ਰਾਤ ਨੂੰ ਨਹੀਂ ਮੰਨਦਾ ਤਾਂ ਆਖੀ ਜਾ। ਪਰ ਰਾਤ ਤਾਂ ਹੈ। ਤੂੰ ਆਖੀ ਜਾ ਮੈਂ ਬੁਢਾਪੇ ਨੂੰ ਨਹੀਂ ਮੰਨਦਾ ਪਰ ਬੁਢਾਪਾ ਤਾਂ ਜ਼ਰੂਰ ਆਵੇਗਾ। ਤੂੰ ਆਖੀ ਜਾ ਮੈਂ ਮੌਤ ਨੂੰ ਨਹੀਂ ਮੰਨਦਾ ਪਰ ਹੁਕਮ ਹੈ ਉਹ ਤਾਂ ਜ਼ਰੂਰ ਵਰਤੇਗਾ ਮੌਤ ਆਵੇਗੀ। ਫਿਰ ਜੋ ਟਲਦਾ ਨਹੀਂ ਅਵੱਸ਼ ਹੀ ਵਰਤਣਾ ਹੈ ਤੂੰ ਖਿੜੇ ਮੱਥੇ ਕਿਉਂ ਨਹੀਂ ਕਬੂਲ ਕਰਦਾ। ਤੂੰ ਖਿੜੇ ਮੱਥੇ ਕਬੂਲ ਕਰੋ ਤਾਂ ਇਸ ਨਾਲ ਮਾਲਕ ਪ੍ਰਸੰਨ ਹੋਵੇਗਾ ਅਤੇ ਤੂੰ ਵੀ ਨਿਹਾਲ ਹੋ ਜਾਵੇਂਗਾ।

ਉਸਦਾ ਹੁਕਮ ਆ ਗਿਆ ਹੈ ਉਸਨੇ ਸਾਨੂੰ ਭੇਜਿਆ ਹੈ; ਜਦੋਂ ਰਜਾ ਵਰਤੇਰੀ ਤਾਂ ਜ਼ਰੂਰ ਵਾਪਸ ਜਾਣਾ ਪਵੇਗਾ।

ਜਾਂ ਆਏ ਤਾਂ ਤਿਨਹਿਂ ਪਠਾਏ ਚਾਲੇ ਤਿਨੈ ਬੁਲਾਇ ਲਇਆ।

(ਰਾਮਕਲੀ ਮ: ੧, ਪੰਨਾ ੯੦੭)

ਏਸੇ ਪੰਗਤੀ ਦੀ ਵਿਆਖਿਆ ਕਰਦੇ ਇਕਬਾਲ ਕਹਿੰਦੇ ਹਨ—

ਲਾਈ ਹਯਾਤ ਆਏ ਕਜ਼ਾ ਲੇ ਚਲੀ ਚਲੇ।

ਨਾ ਅਪਨੀ ਖੁਸ਼ੀ ਸੇ ਆਏ ਨਾ ਅਪਨੀ ਖੁਸ਼ੀ ਚਲੇ।

ਕਬੀਰ ਸਾਹਿਬ ਜੀ ਕਹਿੰਦੇ ਹਨ ਬੰਦੇ ਤੂੰ ਬੰਦਰੀ ਧਾਰਨ ਕਰ। ਉਸਦਾ ਫੁਰਮਾਨ ਤਾਂ ਹਰ ਇਕ ਸਿਰ 'ਤੇ ਹੈ ਕੋਈ ਦਲੀਲ ਅਪੀਲ ਨਹੀਂ। ਉਹ ਤਾਂ ਮੰਨਣਾ ਹੀ ਪਵੇਗਾ। ਮੰਨਣ ਵਿਚ ਹੀ ਸੁਖ ਹੈ। ਉਹੀ ਦਰਿਆ ਹੈ ਉਹੀ ਮਲਾਹ ਹੈ ਉਸੇ ਕਰਕੇ ਹੀ ਨਿਸਤਾਰਾ ਹੋਣਾ ਹੈ।

ਫੁਰਮਾਨੁ ਤੇਰਾ ਸਿਰੈ ਉਪਰਿ ਫਿਰਿ ਨ ਕਰਤ ਬੀਚਾਰ॥

ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ॥

ਬੰਦੇ ਬੰਦਰੀ ਇਕਤੀਆਰ। ਸਾਹਿਬੁ ਰੋਸੁ ਧਰਉ ਕਿ ਪਿਆਰ॥

(ਗਊੜੀ ਕਬੀਰ ਜੀ, ਪੰਨਾ ੩੩੮)

ਉਸ ਮਾਲਕ ਦੀ ਹਕੂਮਤ ਹਰ ਜੁਗ ਵਿਚ ਸਦਾ ਤੋਂ ਹੀ ਜਾਣੀ ਜਾਂਦੀ ਹੈ। ਉਸ ਮਾਲਕ ਦੇ ਦਰ 'ਤੇ ਉਹੀ ਸਰਦਾਰ ਹਨ ਜੋ ਹੁਕਮ ਮੰਨਦੇ ਹਨ। ਹੁਕਮੀ ਕਾਰ ਵਾਸਤੇ ਤਾਂ ਉਸਨੇ ਜੀਵ ਨੂੰ ਜਗਤ ਵਿਚ ਭੇਜਿਆ ਹੈ।

ਨਾਗਾਰਚੀ ਸਤਿਗੁਰੂ ਨੇ ਇਹ ਰੱਬੀ ਹੁਕਮ ਸ਼ਬਦ ਰਾਹੀਂ ਸੁਣਾ ਦਿਤਾ ਹੈ।

ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥

ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥

ਫੁਰਮਾਨੀ ਹੈ ਕਾਰ ਖਸ਼ਮਿ ਪਠਾਇਆ॥

ਤਬਲਬਾਜ਼ ਬੀਚਾਰ ਸਬਦਿ ਸੁਣਾਇਆ॥

(ਮਾਝ ਕੀ ਵਾਰ ਸਲੋਕ ਮ: ੧, ਪੰਨਾ ੧੪੨)

ਗੁਰੂ ਦਾ ਹੁਕਮ ਸੁਣ ਕੇ ਜੋ ਤਿਆਰ ਹੋ ਗਏ ਉਨ੍ਹਾਂ ਸਫਰ ਖਰਚ ਤਿਆਰ ਕੀਤਾ। ਉਨ੍ਹਾਂ ਆਪਣੇ ਆਪ ਨੂੰ ਸੰਕੋਚਿਆ। ਇਹ ਧਿਆਨ ਵੀ ਆਇਆ ਕਿ ਜਿਸਦੇ ਭੇਜੇ ਆਏ ਹਾਂ ਉਸਦੇ ਸਾਹਮਣੇ ਜਾਣਾ ਹੈ ਤੇ ਕਿਹੜਾ ਮੂੰਹ ਲੈ ਕੇ ਜਾਣਾ ਹੈ। ਉਸਨੇ ਫੁਰਮਾਨੀ ਕਾਰ ਵਾਸਤੇ ਸਾਨੂੰ ਭੇਜਿਆ ਹੈ।

ਫੁਰਮਾਨੀ ਕਾਰ ਕੀ ਹੈ ਉਸਦਾ ਹੁਕਮ ਆਪ ਮੰਨਣਾ ਤੇ ਦੂਸਰਿਆਂ ਨੂੰ ਮੰਨਣ ਵਾਸਤੇ ਪ੍ਰੇਰਨਾ ਦੇਣੀ। ਸਤਿਗੁਰੂ ਨਾਨਕ ਦੇਵ ਜੀ ਨੇ ਸਾਰੀ ਜ਼ਿੰਦਗੀ ਹੁਕਮ ਮੰਨਿਆ ਤੇ ਹੁਕਮ ਮੰਨਣ ਦੀ ਪ੍ਰੇਰਨਾ ਸ਼ਬਦ ਰਾਹੀਂ ਦਿੱਤੀ। ਕਿਹਾ ਕਿ ਹੁਕਮ ਰਾਹੀਂ ਉਸ ਮਾਲਕ ਨਾਲ ਬਣ ਆਉਂਦੀ ਹੈ। ਉਸ ਦੀ ਹਜ਼ੂਰੀ ਵਿਚ ਸੱਚ ਹੀ ਕਬੂਲ ਹੁੰਦਾ ਹੈ ਸਾਹਿਬ ਤੇਰੇ ਕੋਲੋਂ ਲੇਖਾ ਮੰਗੋਗਾ ਦੁਨੀਆਂ ਵੇਖਕੇ ਰੱਬ ਨਾ ਭੁੱਲ।

ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨਾ ਭੁੱਲੁ ॥ ਮ: ੧ ॥

(ਮਾਝੂ ਵਾਰ, ਪੰਨਾ ੧੦੯੦)

ਹੰਕਾਰੀ ਬੰਦੇ ਦਾ ਸੁਭਾਅ ਬਣ ਜਾਂਦਾ ਹੈ ਕਿ ਉਸਨੂੰ ਮਰਨਾ ਭੁੱਲ ਜਾਂਦਾ ਹੈ। ਉਹ ਆਪਣੇ ਆਪ ਨੂੰ ਸਦਾ ਲਈ ਅਮਰ ਸਮਝਦਾ ਹੈ ਅਤੇ ਫਿਰ ਉਹ ਹੁਕਮ ਮੰਨਦਾ ਨਹੀਂ ਦੂਸਰਿਆਂ ਤੇ ਹੁਕਮ ਕਰਦਾ ਹੈ। ਹੁਕਮ ਮੰਨ ਕੇ ਅੰਮ੍ਰਿਤ ਪੀਣਾ ਸੀ। ਪਰ ਉਹ ਹੁਕਮ ਕਰਕੇ ਮਜ਼ਲੂਮਾਂ ਦਾ ਝੂਨ ਪੀਂਦਾ ਹੈ ਅਤੇ ਉਸ ਝੂਨ ਦਾ ਲੇਖਾ ਦੇਣਾ ਪੈਂਦਾ ਹੈ। ਰੱਬ ਲੇਖਾ ਲੈਂਦਾ ਹੈ।

ਇਕ ਵਾਰ ਜੰਗਲ ਵਿਚ ਇਕ ਫਕੀਰ ਨੂੰ ਕੁਝ ਸ਼ਿਕਾਰੀ ਮਿਲੇ। ਫਕੀਰ ਨੇ ਕਿਹਾ ਤੁਸੀਂ ਜੰਗਲ ਵਿਚ ਸ਼ਿਕਾਰ ਕਰਨ ਆਏ ਹੋ ਕਿਤੇ ਆਪ ਸ਼ਿਕਾਰ ਨਾ ਹੋ ਜਾਣਾ। ਯਾਦ ਰੱਖਣਾ ਬਾਕੀ ਜੋ ਮਰਜ਼ੀ ਖਾਉ ਪਰ ਹਾਥੀ ਦੇ ਬੱਚੇ ਦਾ ਮਾਸ ਨਾ ਖਾਣਾ। ਫਕੀਰ ਚਲਾ ਗਿਆ। ਸ਼ਿਕਾਰੀਆਂ ਨੂੰ ਹੋਰ ਕੋਈ ਸ਼ਿਕਾਰ ਨਾ ਮਿਲਿਆ ਹਾਥੀ ਦਾ ਬੱਚਾ ਹੀ ਮਿਲਿਆ ਉਨ੍ਹਾਂ ਮਾਰ ਦਿੱਤਾ। ਤਿੰਨ ਤਾਂ ਉਸਦਾ ਮਾਸ ਖਾ ਗਏ ਪਰ ਇਕ ਨੇ ਫਕੀਰ ਦੀ ਗੱਲ ਯਾਦ ਰੱਖੀ ਉਸਨੇ ਉਹ ਮਾਸ ਨਹੀਂ ਖਾਧਾ। ਹੱਥਣੀ ਆਪਣੇ ਬੱਚੇ ਨੂੰ ਲੱਭਦੀ ਪਾਗਲ ਹੋਈ ਫਿਰਦੀ ਸੀ। ਸ਼ਿਕਾਰੀ ਸੁੱਤੇ ਸਨ ਉਸਨੇ ਸੁੱਤਿਆਂ ਦਾ ਮੂੰਹ ਸੁੰਘਿਆ। ਜਿਸ-ਜਿਸ ਮੂੰਹ ਵਿਚੋਂ ਉਸਨੂੰ ਆਪਣੇ ਬੱਚੇ ਦੇ ਝੂਨ ਦੀ ਬਾਸ ਆ ਗਈ ਉਸਨੂੰ ਮਾਰ ਦਿੱਤਾ। ਇਕ ਦੇ ਮੂੰਹ ਵਿਚੋਂ ਉਹ ਬਾਸ ਨਹੀਂ ਆਈ ਉਸਨੂੰ ਛੱਡ ਦਿੱਤਾ। ਤਿੰਨ ਮਾਰੇ ਗਏ। ਬਚਿਆ ਸ਼ਿਕਾਰੀ ਫਕੀਰ ਨੂੰ ਮਿਲਿਆ ਤੇ ਉਸਨੇ ਫਕੀਰ ਨੂੰ ਸਾਰੀ ਗੱਲ ਦੱਸੀ। ਉਸ ਫਕੀਰ ਨੇ ਕਿਹਾ ਮੈਂ ਤੁਹਾਡੇ ਭਲੇ ਲਈ ਕਿਹਾ ਸੀ; ਤੂੰ ਮੰਨ ਲਈ ਤੂੰ ਬਚ ਗਿਆ ਹੈਂ। ਜਿਨ੍ਹਾਂ ਨਹੀਂ

ਮੰਨੀ ਉਹ ਮਰ ਗਏ ਹਨ। ਫ਼ਕੀਰ ਨੇ ਸ਼ਿਕਾਰੀ ਨੂੰ ਇਕ ਗੱਲ ਕਹੀ ਕਿ ਐ ਭੁਦਾ ਦੇ ਬੰਦੇ ਪਿਆਨ ਨਾਲ ਸਣ।

ਖੁਦਾ ਵੀ ਬੰਦਿਆਂ ਦੇ ਮੂੰਹ ਸੁੰਘਦਾ ਹੈ। ਜਿਸ-ਜਿਸ ਨੇ ਉਸਦੇ ਬੱਚਿਆਂ ਦਾ ਬੂਨ ਪੀਤਾ ਹੈ ਉਹ ਨਹੀਂ ਛੱਡੇਗਾ। ਹੱਥਣੀ ਕੋਲੋਂ ਤਾਂ ਸ਼ਾਇਦ ਸ਼ਿਕਾਰੀ ਬਚ ਜਾਂਦੇ। ਜੰਗਲ ਵਿਚ ਨਾ ਸੌਂਦੇ ਤਾਂ ਬਚ ਜਾਂਦੇ। ਪਰ ਪਰਮਾਤਮਾ ਕੋਲੋਂ ਕੋਈ ਕਿਥੇ ਜਾਵੇਗਾ। ਦੁਨੀਆਂ ਵੇਖ ਕੇ ਰੱਬ ਨਾ ਭੁੱਲ। ਤੂੰ ਆਪਣੇ ਹੁਕਮ ਦੀ ਮਸਤੀ ਵਿਚ ਉਸ ਰੱਬੀ ਹੁਕਮ ਨੂੰ ਨਾ ਭੁੱਲ ਨਹੀਂ ਤਾਂ ਉਹ ਤੇਰੇ ਕੋਲੋਂ ਲੇਖਾ ਲਵੇਗਾ।

ਪਾਪੀ ਕਰਮ ਕਮਾਵਦੇ ਕਰਦੇ ਹਾਇ ਹਾਇ ॥

ਨਾਨਕ ਜਿਉ ਮਬਨਿ ਮਧਾਣੀਆ ਤਿਉ ਮਬੇ ਧੂਮ ਰਾਇ ॥

(ਖ: ੫, ਪੰਨਾ ੧੪੨੫)

ਸਤਿਗੁਰੂ ਅੰਗਦ ਦੇਵ ਕਹਿੰਦੇ ਹਨ ਬੰਦੇ ਨੂੰ ਆਪਣੇ ਹੁਕਮ ਦਾ ਭਰਮ ਹੈ। ਚੰਗਾ ਹੈ ਛੇਤੀ ਪਤਾ ਲੱਗ ਜਾਏ ਕਿ ਉਸ ਪ੍ਰਭੂ ਦਾ ਹੁਕਮ ਅੱਟੱਲ ਹੈ। ਉਸ ਦੇ ਹੁਕਮ ਵਿਚ ਆਏ ਹਾਂ। ਹੁਕਮ ਵਿਚ ਜੀ ਰਹੇ ਹਾਂ। ਹੁਕਮ ਵਿਚ ਹੀ ਵਾਪਸ ਜਾਵਾਂਗੇ। ਫਿਰ ਚੰਗਾ ਹੈ ਹੁਕਮੀ ਬੰਦੇ ਬਣ ਕੇ ਜੀਵੀਏ ਤੇ ਉਸਦੇ ਦਰ ਤੇ ਪ੍ਰਵਾਣ ਹੋਈਏ।

ਮਿਟਾ ਦੇ ਅਪਨੀ ਹਸਤੀ ਕੋ ਅਗਾਰ ਕਿਛੁ ਮਰਤਥਾ ਚਾਹੇ।

ਕਿ ਦਾਨਾ ਖਾਕ ਸੇ ਮਿਲ ਕਰ ਗਲੋ ਗਲਜ਼ਾਰ ਹੋਤਾ ਹੈ।

ੴ ਸਤਿਗੁਰ ਪ੍ਰਸਾਦਿ

41

ਮ: ੨ ॥ ਸਿਫਤ ਜਿਨੁ ਕਉ ਬਖਸੀਐ ਸੇਈ ਪੋਤੇਦਾਰ ॥
 ਕੁੰਜੀ ਜਿਨ ਕਉ ਦਿਤੀਆ ਤਿਨਾ ਮਿਲੇ ਭੇਡਾਰ ॥
 ਜਹ ਭੇਡਾਰੀ ਹੁ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥
 ਨਦਰ ਤਿਨਾ ਕਉ ਨਾਨਕਾ ਨਾਭ ਜਿਨਾ ਨੀਸਾਣੁ ॥

(ਸਾਂਗ ਕੀ ਵਾਰ, ਪੰਨਾ ੧੨੩੯)

ਪਰਮਾਤਮਾ ਦੇ ਅਸਲ ਖਜ਼ਾਨਚੀ ਉਹ ਹਨ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਤੋਂ ਸਿਫ਼ਤ ਸਾਲਾਹ ਦੀ ਦਾਤ ਮਿਲੀ ਹੈ, ਬਖਸ਼ਿਸ਼ ਹੋਈ ਹੈ। ਜਿਨ੍ਹਾਂ ਨੂੰ ਪਰਮਾਤਮਾ ਆਪਣੇ ਖਜ਼ਾਨੇ ਦੀ ਚਾਬੀ ਦੇ ਦਿੰਦਾ ਹੈ ਉਨ੍ਹਾਂ ਨੂੰ ਰੱਬੀ ਭੰਡਾਰ ਮਿਲ ਜਾਂਦਾ ਹੈ। ਜਿੱਥੇ ਹਿਰਦੇ ਵਿਚ ਰੱਬੀ ਖਜ਼ਾਨੇ ਬਣਦੇ ਹਨ, ਉਨ੍ਹਾਂ ਖਜ਼ਾਨਿਆਂ ਵਿਚੋਂ ਰੱਬੀ ਗੁਣ ਪ੍ਰਗਟ ਹੁੰਦੇ ਹਨ। ਉਹ ਗੁਣ ਪਰਮਾਤਮਾ ਦੇ ਦਰਤੋਂ ਤੇ ਪ੍ਰਵਾਨ ਹੁੰਦੇ ਹਨ। ਇਨ੍ਹਾਂ ਗੁਣਾਂ ਸਦਕਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ।

ਚਾਬੀ ਦਾ ਕੋਈ ਏਡਾ ਵੱਡਾ ਵਜ਼ਨ ਨਹੀਂ ਹੁੰਦਾ, ਪਰ ਵੱਡੇ ਤੋਂ ਵੱਡੇ ਤਾਲੇ ਨੂੰ ਖੋਲ੍ਹ ਦਿੰਦੀ ਹੈ। ਇਕ ਵਾਰ ਮੈਂ ਸਿੱਧਾਪੁਰ ਸਾਂ। ਇਹ ਸੰਨ 1979 ਦਾ ਜ਼ਿਕਰ ਹੈ। ਗੁਰਦੁਆਰੇ ਦੇ ਜੋ ਮੈਨੌਜਰ ਸਨ ਉਨ੍ਹਾਂ ਦਾ ਤਕੱਲਸ ਦੁਖੀਆ ਸੀ। ਸਾਰੇ ਉਨ੍ਹਾਂ ਨੂੰ ਆਦਰ ਨਾਲ ਦੁਖੀਆ ਸਾਹਿਬ ਕਹਿੰਦੇ ਸਨ। ਦਰਵਾਜ਼ੇ ਨੂੰ ਖਿੱਚਿਆਂ ਤਾਲਾ ਬੰਦ ਹੋ ਜਾਂਦਾ ਸੀ। ਮੇਰੇ ਕੋਲੋਂ ਚਾਬੀ ਅੰਦਰ ਰਹਿ ਗਈ, ਦਰਵਾਜ਼ਾ ਬੰਦ ਹੋ ਗਿਆ। ਮੈਂ ਦੁਖੀਆ ਸਾਹਿਬ ਕੋਲ ਗਿਆ। ਉਨ੍ਹਾਂ ਨੂੰ ਦੱਸਿਆ ਕਿ ਚਾਬੀ ਅੰਦਰ ਰਹਿ ਗਈ ਹੈ। ਉਹ ਹੱਸ ਕੇ ਕਹਿਣ ਲੱਗੇ ਫਿਰ ਕੀ ਹੋਇਆ, ਚਾਬੀਆਂ ਹੀ ਚਾਬੀਆਂ ਹਨ। ਜਿੰਨੀਆਂ ਆਖੋ ਚਾਬੀਆਂ ਦੇ ਦਿੰਦੇ ਹਨ। ਉਨ੍ਹਾਂ ਨੇ ਚਾਬੀਆਂ ਦੇ ਗੁੱਛਿਆਂ ਨਾਲ ਭਰਿਆ ਡੱਬਾ ਮੈਨੂੰ ਦੇ ਦਿੱਤਾ ਤੇ ਕਹਿਣ ਲੱਗੇ ਅਰਾਮ ਨਾਲ ਬੈਠ ਕੇ ਲਗਾਉ, ਕੋਈ ਨਾ ਕੋਈ ਲੱਗ ਜਾਏਗੀ। ਮੈਂ ਘੰਟਾ ਭਰ ਖਪਦਾ ਰਿਹਾ। ਵਾਰੀ-

ਵਾਰੀ ਚਾਬੀਆਂ ਲਗਾਈਆਂ ਪਰ ਲੱਗੀ ਕੋਈ ਨਾ। ਉਨੇ ਚਿਰ ਨੂੰ ਫਿਰਦੇ ਫਿਰਾਂਦੇ ਦੁਖੀਆ ਸਾਹਿਬ ਇਧਰ ਆ ਗਏ। ਮੈਨੂੰ ਕਹਿਣ ਲੱਗੇ ਚਾਬੀ ਨਹੀਂ ਲੱਗਦੀ ? ਮੈਂ ਕਿਹਾ ਨਹੀਂ। ਹੱਸ ਕੇ ਕਹਿਣ ਲੱਗੇ ਇਸ ਤਾਲੇ ਦੀ ਚਾਬੀ ਹੋਵੇ ਤੇ ਲੱਗੇ। ਇਹਦੀ ਚਾਬੀ ਇਹਦੇ ਵਿਚ ਹੈ ਹੀ ਨਹੀਂ। ਇਕੋ ਚਾਬੀ ਸੀ ਜੋ ਤੁਹਾਡੇ ਕੋਲੋਂ ਅੰਦਰ ਰਹਿ ਗਈ ਹੈ। ਬੈਰ, ਮੇਰੇ ਕੋਲ ਇਕ ਮਾਸਟਰ ਕੀ ਹੈ, ਉਸ ਨਾਲ ਸਾਰੇ ਤਾਲੇ ਖੁਲ੍ਹੇ ਜਾਂਦੇ ਹਨ। ਮੈਂ ਕਿਹਾ, ਤੁਸੀਂ ਮੈਨੂੰ ਇੱਨਾ ਕਿਉਂ ਖਪਾਇਆ ਹੈ, ਪਹਿਲੇ ਹੀ ਦੱਸ ਦਿੰਦੇ। ਉਹ ਸ਼ਾਇਰ ਵੀ ਸਨ, ਕਹਿਣ ਲੱਗੇ ਮੈਂ ਸੋਚਿਆ ਨਾਲੇ ਤਾਂ ਅੱਗੇ ਲਈ ਚਾਬੀ ਦਾ ਧਿਆਨ ਰੱਖਣਗੇ ਅਤੇ ਨਾਲੇ ਦਿਹਾੜੀ ਦੀ ਕਥਾ ਮਿਲ ਜਾਏਗੀ। ਮੈਂ ਉਨ੍ਹਾਂ ਦਾ ਬੜਾ ਧੰਨਵਾਦ ਕੀਤਾ।

ਸੱਸ ਜਦੋਂ ਨੂੰਹ ਨੂੰ ਘਰ ਦੀਆਂ ਚਾਬੀਆਂ ਦਿੰਦੀ ਹੈ ਤਾਂ ਨੂੰਹ ਦੀ ਮੁਸ਼ੀ ਵੇਖਣ ਵਾਲੀ ਹੁੰਦੀ ਹੈ। ਜਿਸਨੂੰ ਘਰ ਦੀਆਂ ਚਾਬੀਆਂ ਮਿਲ ਗਈਆਂ ਉਹ ਤਾਂ ਘਰ ਦਾ ਮਾਲਕ ਹੁੰਦਾ ਹੈ। ਜਿੱਥੇ ਮਾਲਕ ਹੁੰਦਾ ਹੈ, ਉਥੇ ਜਿੰਮੇਵਾਰ ਵੀ ਹੁੰਦਾ ਹੈ।

ਸਤਿਗੁਰੂ ਨੂੰ ਰੱਬੀ ਖਜ਼ਾਨਿਆਂ ਦੀਆਂ ਚਾਬੀਆਂ ਪਰਮਾਤਮਾ ਨੇ ਦਿੱਤੀਆਂ ਹਨ। ਸਤਿਗੁਰੂ ਦੇ ਹੱਥ ਵਿਚ ਚਾਬੀ ਹੈ। ਰੱਬੀ ਖਜ਼ਾਨਾ ਜੋ ਮਨੁੱਖ ਦੇ ਅੰਦਰ ਹੈ, ਗੁਰੂ ਦੀ ਕ੍ਰਿਪਾ ਬਿਨਾਂ ਉਸ ਦਰ ਦਾ ਖੁਲ੍ਹਣਾ ਮੁਸ਼ਕਿਲ ਹੈ। ਗੁਰ ਵਾਕ ਹੈ—

ਸਤਿਗੁਰ ਹਥਿ ਕੁੰਜੀ ਹੋਰਤ ਦਰੁ ਭੁਲੈ ਨਾਹੀ
ਗੁਰੂ ਪੂਰੈ ਭਾਗਿ ਮਿਲਾਵਣਿਆ॥

ਰੱਬੀ ਖਜ਼ਾਨਿਆਂ ਦੀ ਕੁੰਜੀ ਵੀ ਗੁਰੂ ਦੇ ਹੱਥ ਵਿਚ ਹੈ ਅਤੇ ਜੋ ਅਸੀਂ ਬੰਧਨਾਂ ਦੀ ਕੈਦ ਵਿਚ ਹਾਂ, ਸਾਡੀਆਂ ਬੇੜੀਆਂ ਦੀਆਂ ਚਾਬੀਆਂ ਵੀ ਸਤਿਗੁਰੂ ਦੇ ਹੱਥ ਵਿਚ ਹਨ।

ਗੁਰੂ ਕੁੰਜੀ ਪਾਹੁ ਨਿਵਲੁ ਮਨੁ ਕੌਠਾ ਤਨੁ ਛਾਤਿ॥

ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ॥

(ਸਲੋਕ ਮ: ੨, ਸਾਰੰਗ ਕੀ ਵਾਰ)

ਜਿਨੇ ਵੀ ਧਾਰਮਿਕ ਸਾਧਨ ਹਨ ਅਸਲ ਵਿਚ ਇਹ ਚਾਬੀਆਂ ਸਨ। ਸ਼ਾਇਦ ਕਿਸੇ ਵੇਲੇ ਤਾਲੇ ਠੀਕ ਹੋਣ, ਚਾਬੀਆਂ ਲਗਦੀਆਂ ਹੋਣ, ਪਰ ਅੱਜ ਤਾਂ ਕਰਮਕਾਂਡ ਦੀਆਂ ਚਾਬੀਆਂ ਕਿਸੇ ਤਾਲੇ ਨੂੰ ਨਹੀਂ ਖੋਲ੍ਹ ਰਹੀਆਂ।

ਅੱਜ ਤਾਂ ਇਕ ਹੀ ਮਾਸਟਰ ਕੀ ਹੈ। ਉਹ ਹੈ ਸਤਿਗੁਰ ਅੰਗਦ ਦੇਵ ਜੀ ਦੇ ਪਾਸ। ਉਹ ਕਹਿੰਦੇ ਹਨ, ਉਹ ਚਾਬੀ, ਮਾਸਟਰ ਕੀ ਹੈ ਪਰਮਾਤਮਾ ਦੀ ਸਿਫਤ ਸਾਲਾਹ ਦੀ। ਇਹ ਰੱਬ ਦੀ ਕੀਰਤੀ, ਰੱਬ ਦੀ ਮਹਿਮਾ ਦੀ ਐਸੀ ਚਾਬੀ ਹੈ ਜਿਸ

ਨਾਲ ਜਿਨੇ ਰੱਬੀ ਖਜ਼ਾਨੇ ਹਨ, ਉਹ ਸਾਰੇ ਹੀ ਖੁਲ੍ਹੇ ਜਾਂਦੇ ਹਨ ਅਤੇ ਮਨੁੱਖ ਮਾਲੋ ਮਾਲ ਹੋ ਜਾਂਦਾ ਹੈ।

ਇਕ ਸੰਤ ਭੀਖਾ ਜੀ ਹੋਏ ਹਨ। ਅਕਸਰ ਉਹ ਜਿੱਥੇ ਜਾਂਦੇ ਸਨ ਇਕ ਗੱਲ ਕਹਿੰਦੇ ਸਨ ਕਿ ਜਗਤ ਵਿਚ ਗਰੀਬ ਕੋਈ ਨਹੀਂ, ਕੰਗਾਲ ਕੋਈ ਨਹੀਂ। ਹਰ ਮਨੁੱਖ ਦੀ ਗਠੜੀ ਵਿਚ ਲਾਲ ਹਨ। ਉਹ ਲਾਲ ਹਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ। ਜਿਨ੍ਹਾਂ ਨੂੰ ਗਠੜੀ ਖੋਲ੍ਹਣੀ ਆਈ ਉਹ ਧਨਵਾਨ ਹਨ, ਪਰ ਜਿਨ੍ਹਾਂ ਨੂੰ ਗੰਢ ਖੋਲ੍ਹਣੀ ਨਹੀਂ ਆਈ ਉਹ ਕੰਗਾਲ ਹਨ। ਗੰਢ ਖੋਲ੍ਹਣੀ ਨਹੀਂ ਆਈ ਭਾਵ ਗੁਰੂ ਦੀ ਬਖਸ਼ਿਸ਼ ਨਹੀਂ ਹੋਈ। ਸਿਫ਼ਤ-ਸਾਲਾਹ ਨਹੀਂ ਕੀਤੀ। ਇਹ ਰਤਨ ਪ੍ਰਗਟ ਨਹੀਂ ਹੋ ਸਕੇ।

ਭੀਖਾ ਭੂਖਾ ਕੋ ਨਹੀਂ ਸਭ ਕੀ ਗਠੜੀ ਲਾਲ ॥

ਖੋਲ ਨਾ ਜਾਣੈ ਗਠੜੀ ਯਾਂ ਤੇ ਭਇਉ ਕੰਗਾਲ ॥

ਇਹ ਗੰਢ ਖੋਲ੍ਹਣੀ ਸਤਿਗੁਰੂ ਦੱਸਦੇ ਹਨ ਅਤੇ ਇਹ ਖੋਜ ਅੰਦਰ ਦੀ ਹੈ ਬਾਹਰ ਦੀ ਨਹੀਂ। ਅੰਦਰ ਰਤਨ ਹਨ। ਕਿਤੇ ਗਠੜੀ ਕਿਹਾ ਹੈ, ਕਿਤੇ ਕੋਠੜੀ ਕਿਹਾ ਹੈ, ਪਰ ਉਸ ਕੋਠੜੀ ਵਿਚ ਹਨੇਰਾ ਹੈ। ਬਾਹਰ ਦਾ ਪ੍ਰਕਾਸ਼ ਉਥੇ ਕੰਮ ਨਹੀਂ ਕਰਦਾ। ਪ੍ਰਕਾਸ਼ ਰੱਬ ਦੀ ਦਾਤ ਹੈ। ਸਾਨੂੰ ਭਲੀ ਭਾਂਤ ਪਤਾ ਹੈ ਕਿ ਜੇ ਅਚਾਨਕ ਲਾਈਟ ਚਲੀ ਜਾਏ ਤਾਂ ਪਰਿਵਾਰ ਦੇ ਮੈਂਬਰਾਂ ਦੇ ਮੂੰਹਾਂ ਜੋ ਪਹਿਲੀ ਗੱਲ ਨਿਕਲਦੀ ਹੈ ਉਹ ਇਹੀ ਹੈ ਕਿ ਓਹੋ ਬੱਤੀ ਬੰਦ ਹੋ ਗਈ। ਹੁਣ ਸਭ ਤੋਂ ਪਹਿਲਾਂ ਕੰਮ ਏਹੀ ਹੈ ਕਿ ਰੋਸ਼ਨੀ ਕਿਵੇਂ ਹੋਵੇ। ਜਿਹੜਾ ਵੀ ਕੰਮ ਕਰਦੇ ਹੋਈਏ ਉਹ ਵਿੱਚੋਂ ਛੱਡਣਾ ਪੈਂਦਾ ਹੈ। ਪਹਿਲਾ ਕੰਮ ਹੈ ਰੋਸ਼ਨੀ ਕਰੀਏ। ਹਨੇਰੇ ਵਿਚ ਤਾਂ ਉਹ ਚੀਜ਼ਾਂ ਜੋ ਅਸੀਂ ਆਪ ਹੀ ਟਿਕਾਈਆਂ ਹੁੰਦੀਆਂ ਹਨ, ਠੇਡੇ ਲੱਗ ਕੇ ਉਹ ਡਿਗਾਈਆਂ ਹਨ ਤੇ ਟੁੱਟਦੀਆਂ ਹਨ। ਏਸੇ ਲਈ ਸਿਆਣੇ ਕਹਿੰਦੇ ਹਨ ਕਿ ਹਨੇਰੇ ਵਿਚ ਕੁਝ ਨਾ ਕਰ, ਰੁਕ ਜਾ, ਪਹਿਲੇ ਪ੍ਰਕਾਸ਼ ਕਰ।

ਅੰਦਰ ਹਨੇਰਾ ਹੈ ਤਾਂ ਐਵੇਂ ਟੱਕਰਾਂ ਨਾ ਮਾਰ, ਪਹਿਲੇ ਪ੍ਰਕਾਸ਼ ਕਰ। ਉਹ ਪ੍ਰਕਾਸ਼ ਹੈ ਸਤਿਗੁਰੂ ਦੇ ਸ਼ਬਦ ਦਾ। ਸ਼ਬਦ ਦੀ ਰੋਸ਼ਨੀ ਵਿਚ ਰਤਨਾਂ ਦੀ ਭਰੀ ਹੋਈ ਕੋਠੜੀ, ਜਿਸਦੀ ਕੋਈ ਉਪਮਾ ਨਹੀਂ, ਉਹ ਖੁਲ੍ਹੇ ਜਾਂਦੀ ਹੈ।

ਸਤਿਗੁਰ ਸਥਾਦੀ ਉਜਾਰੇ ਦੀਪਾ ॥

ਬਿਨਸਿਓ ਅੰਧਕਾਰ ਤਿਹ ਮੰਦਰਿ,

ਰਤਨ ਕੋਠੜੀ ਖੁਲ੍ਹੀ ਅਨੁਪਾ ॥ ਰਹਾਉ ॥

ਬਿਸਮਨ ਬਿਸਮ ਭਏ ਜਉ ਪੇਖਿਓ

ਕਹਨੁ ਨ ਜਾਇ ਵਡਿਆਈ ॥

ਮਗਨ ਭਏ ਉਹਾਂ ਸੋਗਿ ਮਾਤੇ
ਓਤਿ ਪੋਤਿ ਲਪਟਾਈ ॥

(ਬਿਲਾਵਲ ਅ: ੫, ਪੰਨਾ ੯੨੧)

ਇਹ ਕੌਠੜੀ ਖੁਲ੍ਹਦੀ ਹੈ ਸਤਿਗੁਰੂ ਦੀ ਕਿਪਾ ਨਾਲ। ਚਾਬੀ ਹੈ ਗੁਰ ਸ਼ਬਦ ਦੀ। ਸ਼ਬਦ ਦਾ ਪ੍ਰਕਾਸ਼ ਹੀ ਚਾਬੀ ਹੈ। ਮਿਲਦੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੋਂ। ਪਰ ਅਸੀਂ ਅੰਮ੍ਰਿਤਧਾਰੀ ਹੋ ਕੇ ਸੁਚੇਤ ਹੋਈਏ, ਚਾਬੀ ਤਾਂ ਹੀ ਲੱਗੇਗੀ। ਇਕ ਸ਼ਰਾਬੀ ਪਤੀ ਤਾਲੇ ਨਾਲ ਘੁਲ ਰਿਹਾ ਸੀ। ਉਪਰੋਂ ਪਤਨੀ ਨੇ ਕਿਹਾ ਦੂਸਰੀ ਚਾਬੀ ਸੁੱਟ ਦਿਆਂ। ਪਤੀ ਕਹਿਣ ਲੱਗਾ ਤਾਲਾ ਹੀ ਸੁੱਟ, ਚਾਬੀ ਤਾਂ ਹੈ, ਤਾਲਾ ਹੀ ਨਹੀਂ ਲੱਭਦਾ। ਅਸੀਂ ਸ਼ਬਦ ਦੀ ਚਾਬੀ ਲਾਈਏ ਪਰ ਅੰਮ੍ਰਿਤਧਾਰੀ ਹੋ ਕੇ, ਸੁਚੇਤ ਹੋ ਕੇ।

❸ ❸ ❸

ਮ: ੨ ॥ ਕਬਾ ਕਹਾਣੀ ਬੋਦੀ ਆਣੀ ਪਾਪੁ ਪੁੰਨ ਬੀਚਾਰੁ ॥
 ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰੁ ॥
 ਉਤਮ ਮਧਿਮ ਜਾਤੀ ਜਿਨਸੀ ਭਰਮਿ ਭਵੈ ਸੰਸਾਰੁ ॥
 ਅੰਮ੍ਰਿਤ ਬਾਣੀ ਤਭੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
 ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥
 ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
 ਨਾਨਕ ਅਗਹੁ ਹਉਮੈ ਭੂਟੈ ਤਾਕੈ ਲਿਖੀਐ ਲੇਖੈ ॥

(ਸਾਰੰਗ ਕੀ ਵਾਰ, ਪੰਨਾ ੧੨੪੩)

ਜਿਹੜੀ ਕਬਾ ਵੇਦਾਂ ਨੇ ਲਿਆਂਦੀ ਹੈ, ਜਿਹੜੀ ਕਹਾਣੀ ਵੇਦਾਂ ਨੇ ਸੁਣਾਈ ਹੈ, ਉਹ ਇਹ ਵੀਚਾਰ ਹੈ ਕਿ ਪਾਪ ਕੀ ਹੈ ਅਤੇ ਪੁੰਨ ਕੀ ਹੈ। ਜੋ ਦੇਵਾਂਗੇ, ਦਾਨ ਕਰਾਂਗੇ, ਉਹੀ ਅੱਗੇ ਵਾਪਸ ਮਿਲੇਗਾ ਅਤੇ ਜੋ ਏਥੇ ਲਵਾਂਗੇ ਉਹ ਅੱਗੇ ਵਾਪਸ ਕਰਨਾ ਪਵੇਗਾ। ਕੀਤੇ ਕਰਮਾਂ ਅਨੁਸਾਰ ਨਰਕ ਹੈ, ਸਵਰਗ ਹੈ। ਕੀਤੇ ਕਰਮਾਂ ਅਨੁਸਾਰ ਜਨਮ ਹੈ। ਉਤਮ ਜਾਤ ਵਿਚ ਜਨਮ ਜਾਂ ਨੀਚ ਜਾਤ ਵਿਚ ਜਨਮ ਇਹ ਵੀ ਕੀਤੇ ਦਾਨ ਪੁੰਨ ਅਨੁਸਾਰ ਹੈ। ਇਹ ਇਕ ਵਹਿਮ ਸੀ। ਐਸੇ ਭਰਮਾਂ ਵਿਚ ਦੁਨੀਆਂ ਭੁਆਰ ਹੁੰਦੀ ਹੈ।

ਜੋ ਅਮਰ ਕਰਨ ਵਾਲੀ ਅੰਮ੍ਰਿਤ ਬਾਣੀ ਹੈ, ਜੋ ਤੱਤ ਪ੍ਰਭੂ ਦਾ ਵਖਿਆਣ ਕਰਦੀ ਹੈ। ਇਹ ਸਤਿਗੁਰਾਂ ਜਦੋਂ ਰੱਬ ਦੀ ਸਿਫ਼ਤ ਸਾਲਾਹ ਕੀਤੀ, ਉਸ ਨੇ ਗਿਆਨ ਬਖਸ਼ਿਆ, ਉਸ ਨੇ ਧਿਆਨ ਬਖਸ਼ਿਆ। ਉਸ ਬਖਸ਼ੇ ਹੋਏ ਗਿਆਨ ਧਿਆਨ ਵਿਚ ਬਾਣੀ ਪ੍ਰਗਟ ਹੋਈ ਹੈ। ਇਹ ਬਾਣੀ ਗੁਰੂ ਨੇ ਉਚਾਰੀ ਹੈ, ਇਸ ਬਾਣੀ ਨੂੰ ਜਾਣਿਆ ਹੈ ਸੁਰਤ ਵਗਲਿਆਂ ਗੁਰਮੁਖਾਂ ਨੇ, ਪਰਮਾਤਮਾ ਦੀ ਬਖਸ਼ਿਸ਼ ਨਾਲ ਇਹ ਬਾਣੀ ਧਿਆਈ ਹੈ।

ਪਰਮਾਤਮਾ ਹੁਕਮ ਦੁਆਰਾ ਜੀਵਾਂ ਨੂੰ ਸਾਜਦਾ ਹੈ, ਹੁਕਮ ਵਿਚ ਹੀ ਰਖਦਾ ਹੈ। ਹੁਕਮ ਵਿਚ ਹੀ ਇਨ੍ਹਾਂ ਦੀ ਦੇਖ-ਭਾਲ, ਸੰਭਾਲ ਕਰਦਾ ਹੈ। ਸਤਿਗੁਰੂ ਫੁਰਮਾਉਂਦੇ ਹਨ ਕਿ ਗੁਰਬਾਣੀ ਦੀ ਬਰਕਤ ਨਾਲ ਪਹਿਲਾਂ ਜੀਵ ਦਾ ਹੰਕਾਰ ਟੁੱਟਦਾ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।

ਇਸ ਪ੍ਰਕਾਰਣ ਵਿਚ ਸਤਿਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ : ਵੇਦ ਨੂੰ ਪੁਕਾਰਨ ਵਾਲਾ ਪੰਡਤ ਵਿਆਖਿਆ ਕਰਦਾ ਹੈ ਕਿ ਪੁੰਨ ਪਾਪ ਹੀ ਨਰਕ ਸਵਰਗ ਦਾ ਮੂਲ ਬੀਜ ਹਨ। ਜੋ ਮਨੁੱਖ ਬੀਜਦਾ ਹੈ ਉਹੀ ਵਢਦਾ ਹੈ। ਫਿਰ ਜਿਹੜਾ ਕੀਤੇ ਦਾ ਫਲ ਖਾਂਦਾ ਹੈ ਉਹੀ ਇਸ ਗੱਲ ਨੂੰ ਜਾਣਦਾ ਹੈ। ਪਰ ਸੱਤਵਾਦੀ ਪੁਰਸ਼ ਰੱਬੀ ਗਿਆਨ ਨੂੰ ਹੀ ਵੱਡਾ ਕਰਕੇ ਆਖਦੇ ਹਨ। ਉਸਦਾ ਗਿਆਨ ਵੱਡਾ ਹੈ, ਜੋ ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਫਿਰ ਚੰਗਾ ਹੈ ਕਿ ਮਨੁੱਖ ਸੱਚ ਹੀ ਬੀਜੇ ਅਤੇ ਸੱਚ ਹੀ ਉੱਗੇਗਾ। ਇਸ ਸੱਚ ਦੇ ਫਲ ਨਾਲ ਦਰਗਾਹ ਵਿਚ ਸਤਿਕਾਰ ਵਾਲਾ ਥਾਂ ਮਿਲੇਗਾ। ਲੇਖਾ ਪੱਤਾ ਤਾਂ ਵਪਾਰੀਆਂ ਦਾ ਹੁੰਦਾ ਹੈ ਕਿ ਕੀ ਦੇਵੇਗਾ ਤੇ ਕੀ ਮਿਲੇਗਾ। ਇਹ ਤਾਂ ਵਪਾਰ ਹੈ। ਵੇਦ ਤਾਂ ਵਪਾਰੀ ਹੈ। ਗਿਆਨ ਹੀ ਅਸਲ ਪੂਜੀ ਹੈ। ਪਰ ਇਹ ਗਿਆਨ ਦੀ ਰਾਸ ਵੇਦਾਂ ਵਿਚੋਂ ਨਹੀਂ ਮਿਲਦੀ। ਇਹ ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਹੀ ਪੱਲੇ ਪੈਂਦੀ ਹੈ। ਪਰ ਇਸ ਗਿਆਨ ਦੀ ਰਾਸ ਪੂਜੀ ਤੋਂ ਬਿਨਾਂ ਸਫਲ ਸੌਦਾ ਲੱਦ ਕੇ ਭਾਵ ਖੱਟ ਕੇ ਕੋਈ ਵਪਾਰੀ ਰੱਬੀ ਹਜ਼ੂਰੀ ਵਿਚ ਨਹੀਂ ਗਿਆ।

ਮ: ੧ ॥ ਬੇਦੁ ਪੁਕਾਰੇ ਪੁੰਨ ਪਾਪੁ ਨਰਕ ਸੁਰਗ ਕਾ ਬੀਉ ॥

ਜੋ ਬੀਜੇ ਸੋ ਉਗਵੈ ਖਾਂਦਾ ਜਾਣੈ ਜੀਉ ॥

ਗਿਆਨ ਸਾਲਾਹੇ ਵਡਾ ਕਰਿ ਸਰੋ ਸਚਾ ਨਾਉ ॥

ਸਚੁ ਬੀਜੈ ਸਚ ਉਗਵੈ ਦਰਗਹ ਪਾਈਐ ਬਾਉ ॥

ਬੇਦ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥

ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥

(ਪੰਨਾ ੧੨੪੩)

ਵੇਦਾਂ ਦੇ ਇਸ ਵਪਾਰ ਦਾ ਦਾਨ-ਪੁੰਨ, ਪਾਪ-ਪਰਾਸਚਿਤ ਦਾ ਹਾਲ ਦਸਮ ਗ੍ਰੰਥ ਵਿਚ ਹੈ। ਪੜ੍ਹਕੇ ਹੈਰਾਨ ਹੋ ਜਾਈਦਾ ਹੈ ਕਿ ਕੱਪੜਾ ਧੋਣਾ ਸੀ ਪਰ ਕੱਪੜਾ ਧੋਣ ਦੀ ਬਜਾਏ ਕੱਪੜੇ ਨੂੰ ਪਾੜ ਹੀ ਦਿੱਤਾ ਹੈ। ਬਚਿਆ ਹੀ ਕੁਝ ਨਹੀਂ।

ਇਕ ਵਿਦਵਾਨ ਕਹਿੰਦੇ ਹਨ—

ਧੋ ਸ਼ੋਕ ਸੇ ਪਰ ਇਤਨਾ ਨਾ ਰਗੜ,

ਕਿ ਧੱਬਾ ਰਹੇ ਕਪੜੇ ਪਰ, ਨਾ ਕਪੜਾ ਬਾਕੀ।

ਉਹ ਕਬਾ ਐਸੀ ਹੈ ਕਿ ਇਕ ਧਨਵਾਨ ਵਪਾਰੀ ਵਪਾਰ ਵਾਸਤੇ ਲੰਮੇ ਸਫਰ 'ਤੇ ਗਿਆ। ਉਸਦੀ ਪਤਨੀ ਨੂੰ ਰਾਜੇ ਨੇ ਆਪਣੇ ਘਰ ਪਾ ਲਿਆ। ਪਤੀ ਵਾਪਸ ਆਇਆ ਤਾਂ ਉਹ ਪਤਨੀ ਰਾਜੇ ਨੂੰ ਮਾਰ ਕੇ ਪਤੀ ਦੇ ਪਾਸ ਆ ਗਈ ਪਰ ਡਰਦੇ ਹੋਏ ਰਾਜ ਤੋਂ ਬਾਹਰ ਦੌੜੇ। ਜੰਗਲੀ ਰਸਤਾ ਸੀ। ਇਕ ਥਾਂ ਤੇ ਪਤੀ ਨੂੰ ਸਰਪ ਨੇ ਡੱਸ ਲਿਆ, ਪਤੀ ਮਰ ਗਿਆ। ਪਤਨੀ ਰੋ ਰਹੀ ਸੀ। ਅਵਾਜ਼ ਸੁਣ ਕੇ ਚੋਰ ਆ ਗਏ। ਉਨ੍ਹਾਂ ਫੜਿਆ ਤੇ ਵੇਸਵਾ ਦੇ ਘਰ ਵੇਚ ਦਿੱਤੀ। ਏਨੇ ਚਿਰ ਨੂੰ ਸੌਦਾਗਰ ਦਾ ਪੁੱਤਰ ਜਵਾਨ ਹੋ ਗਿਆ। ਉਹ ਵਪਾਰ ਲਈ ਨਿਕਲਿਆ ਤੇ ਵੇਸਵਾ ਕੋਲ ਗਿਆ। ਵਾਕਫੀ ਨਿਕਲੀ, ਪਤਾ ਲੱਗਾ ਕਿ ਅਸੀਂ ਮਾਂ ਪੁੱਤਰ ਹੀ ਹਾਂ। ਉਸ ਐਂਤਰ ਨੇ ਸਮਝਿਆ ਇਹ ਪਾਪ ਹੋਇਆ ਹੈ। ਉਹ ਵੇਦ ਪੜ੍ਹਨ ਵਾਲੇ ਪੰਡਤਾਂ ਕੋਲ ਗਈ ਕਿ ਇਹ ਪਾਪ ਕਿਵੇਂ ਉਤਰੇ।

ਪੰਡਤ ਨੇ ਦੱਸਿਆ ਕਿ ਨਦੀ ਦਾ ਕਿਨਾਰਾ ਹੋਵੇ, ਪਿਪਲ ਦਾ ਰੁੱਖ ਹੋਵੇ, ਉਥੇ ਚਿਖਾ ਚਿਣ ਕੇ ਸੜ ਜਾਓ। ਬਸ ਪਾਪ ਉਤਰ ਜਾਵੇਗਾ। ਕਮਾਲ ਫੈਸਲਾ ਹੈ। ਪੁੱਤਰ ਵਾਸਤੇ ਕੋਈ ਪ੍ਰਾਸ਼ਚਿਤ ਨਹੀਂ ਕਿਉਂਕਿ ਉਹ ਮਰਦ ਹੈ। ਉਸਨੇ ਚਿਖਾ ਚਿਣ ਲਈ। ਸੜਨ ਲੱਗੀ ਤਾਂ ਉਹ ਬਰਦਾਸ਼ਤ ਨਾ ਕਰ ਸਕੀ ਅਤੇ ਨਦੀ ਵਿਚ ਛਾਲ ਮਾਰ ਗਈ। ਵੱਡੀ ਲੱਕੜੀ ਰੁੜੀ ਆ ਰਹੀ ਸੀ, ਉਸਨੂੰ ਫੜ ਕੇ ਬਚ ਗਈ। ਨਦੀ ਵਿਚੋਂ ਗੁੱਜਰਾਂ ਬਾਹਰ ਕੱਢੀ ਅਤੇ ਇਕ ਗੁੱਜਰ ਨਾਲ ਸ਼ਾਦੀ ਹੋ ਗਈ। ਹੁਣ ਉਹ ਗੁਜਰੀ ਬਣ ਗਈ। ਦੁੱਧ ਵੇਚਣ ਗਈਆਂ ਗੁਜਰੀਆਂ ਦਾ ਦੁੱਧ ਰੁੜ੍ਹ ਗਿਆ। ਬਾਕੀ ਰੋਣ ਤੇ ਉਹ ਹੱਸੇ। ਇਕ ਰਾਜਕੁਮਾਰ ਆ ਗਿਆ ਤੇ ਕਹਿਣ ਲੱਗਾ, ਗੁਜਰੀ ਬਾਕੀ ਰੋ ਰਹੀਆਂ ਹਨ ਤੇ ਤੂੰ ਹੱਸ ਰਹੀ ਹੈਂ, ਕਾਰਨ ਕੀ ਹੈ? ਤੇਰਾ ਨੁਕਸਾਨ ਹੋਇਆ ਹੈ। ਗੁਜਰੀ ਕਹਿਣ ਲੱਗੀ ਕਿਸ ਕਿਸ ਨੁਕਸਾਨ ਨੂੰ ਰੋਵਾਂ। ਸਭ ਤੋਂ ਵੱਡਾ ਨੁਕਸਾਨ ਮੇਰਾ ਵੇਦ ਪਾਠੀ ਪੰਡਤ ਨੇ ਕੀਤਾ ਹੈ। ਮੈਨੂੰ ਰਾਜੇ 'ਤੇ ਅਫਸੋਸ ਹੈ, ਚੋਰਾਂ 'ਤੇ ਅਫਸੋਸ ਹੈ। ਇਨ੍ਹਾਂ ਗੁਜਰਾਂ 'ਤੇ ਅਫਸੋਸ ਹੈ ਪਰ ਸਭ ਤੋਂ ਜ਼ਿਆਦਾ ਉਸ ਅਖੰਤੀ ਧਰਮੀ ਵੇਦ ਵਪਾਰੀ ਪੰਡਤ 'ਤੇ ਅਫਸੋਸ ਹੈ। ਮੈਂ ਹੁਣ ਇਹ ਛਾਛ ਦੀ ਸੋਚ ਕੀ ਕਰਾਂ। ਗੁਜਰੀ ਦੁੱਧ ਨੂੰ ਛਾਛ ਕਰਿ ਰਹੀ ਹੈ। ਕਹਿਣ ਲੱਗੀ ਰਹਿ ਹੀ ਕੁਝ ਨਹੀਂ ਗਿਆ। ਸੰਸਾਰ ਵਿਚ ਦੁਖੀ ਦੀ ਬਾਂਹ ਫੜਨ ਵਾਲਾ ਕੋਈ ਰਹਿ ਹੀ ਨਹੀਂ ਗਿਆ।

ਸਵੈਯ

ਨਿਪ ਮਾਰਿ ਚਲੀ ਅਪਨੇ ਪਤਿ ਸਿਉ,
ਪਤਿ ਸਰਪ ਡਸਿਊ ਭਇਉ ਦੁਖ ਡਾਰਹੋ।
ਬਨ ਮੰਝ ਗਈ ਤਬ ਚੋਰ ਰਾਹੀਂ,
ਭਿਨ ਬੇਚ ਦਈ ਰਾਨਿਕਾ ਗ੍ਰਹਿ ਹੋ।

ਮੁਤ ਸੰਗ ਭਈ ਜਰਬੇ ਕਉ ਗਈ,
ਪੁੰਨ ਕਾਠ ਕੇ ਸੰਗ ਨਦੀ ਤਰਿਹੋ॥
ਸੁਨ ਰਾਜ ਕੁਮਾਰ ਹੋ ਗੁਜ਼ਰੀ ਹੋ
ਅਥ ਫਾਡ ਕੀ ਸੋਚ ਕਹਾ ਕਰਿਹੋ।

ਕਾਸ਼! ਕਦੀ ਇਹ ਬੀਬੀ ਸਤਿਗੁਰਾਂ ਦੀ ਹਜ਼ੂਰੀ ਵਿਚ ਆਈ ਹੁੰਦੀ ਤਾਂ
ਸਤਿਗੁਰੂ ਕਹਿਦੇ ਆ ਮੇਰੀ ਬੇਟੀ ਆ, ਤੇਰੀ ਬੇਵਸੀ ਹੈ। ਤੇਰੇ 'ਤੇ ਜੁਲਮ ਹੋਇਆ
ਹੈ। ਸਤਿਸੰਗ ਵਿਚ ਬੈਠੇ ਸਤਿਗੁਰੂ ਉਸਦੇ ਦੁੱਖਾਂ ਨੂੰ ਸਾੜ ਦਿਦੇ, ਪਰ ਉਸਨੂੰ ਸੜਨ
ਲਈ ਕਦੀ ਨਾ ਕਹਿਦੇ। ਏਹੀ ਫਰਕ ਹੈ ਵੇਦਾਂ ਦੀ ਤਾਲੀਮ ਵਿਚ ਤੇ ਗੁਰਬਾਣੀ
ਦੀ ਸਿੱਖਿਆ ਵਿਚ।

ਸਤਿਗੁਰੂ ਕਹਿਦੇ ਹਨ ਉਹ ਪ੍ਰਭੂ ਮਾਈ ਬਾਪ ਹੈ, ਕੋਈ ਲੇਖਾ ਨਹੀਂ। ਲੇਖਾ
ਅਸੀਂ ਕਰਦੇ ਹਾਂ। ਜਦੋਂ ਅਸੀਂ ਲੇਖਾ ਛੱਡਕੇ ਗਿਆਨ ਨਾਲ ਜੁੜੀਏ, ਸੁਰਤ ਧਿਆਨ
ਸ਼ਬਦ ਨਾਲ ਜੁੜੇ ਤਾਂ ਇਕ ਪਲ ਵਿਚ ਨਿਸਤਾਰਾ ਹੋ ਜਾਂਦਾ ਹੈ।

ਗਾਵਤ ਉਧਰੇ ਸੁਨਤੇ ਉਧਰੇ ਬਿਨਸੇ ਪਾਪ ਘਨੇਰੇ॥

ਇਹੁ ਬਾਣੀ ਜੋ ਜੀਅਹੁ ਜਾਣੈ
ਤਿਸੁ ਅੰਤਰਿ ਰਵੈ ਹਰਿ ਨਾਮਾ॥

❻ ❻ ❻

ਮ: ੨ ॥ ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜ਼ਰੂਰਤਿ ॥
 ਹੋਵਹਿ ਲਿਛ ਛਿਛ ਨ ਹੋਵਹਿ ਐਸੀ ਕਹੀਐ ਸੁਰਤਿ ॥
 ਜੇ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੁਰਤਿ ॥

(ਸਾਰੰਗ ਕੀ ਵਰ, ਪੰਨਾ ੧੨੪੪)

ਜ਼ਰੂਰਤ ਇਸ ਗੱਲ ਦੀ ਹੈ ਕਿ ਜੈਸਾ ਕੋਈ ਅਮਲ ਕਰੇ ਉਹੋ ਜਿਹਾ ਅਖਵਾਵੇ । ਐਸੀ ਸੂਰਤ ਹੀ ਸੁੰਦਰ ਮੂਰਤ ਕਹੀ ਜਾਂਦੀ ਹੈ ਜਿਸਦੇ ਅੰਗ ਪੂਰੇ ਹੋਣ । ਅੰਗਹੀਣ ਨਾ ਹੋਵੇ । ਪੂਰਨ ਹਸਤੀ ਤਾਂ ਉਹ ਹੈ ਕਿ ਪੂਰੇ ਕੋਲਾਂ ਜੋ ਇੱਛੇ ਪਾ ਲਵੇ । ਭਾਵ ਇਹ ਹੈ ਕਿ ਪੂਰੇ ਨੂੰ ਪਾ ਕੇ ਪੂਰਾ ਹੋ ਜਾਵੇ ।

ਸਤਿਗੁਰੂ ਅੰਗਦ ਦੇਵ ਜੀ ਨੇ ਇਸ ਸਲੋਕ ਵਿਚ ਜੀਵਨ ਦੇ ਬੜੇ ਹੀ ਗਹਿਰੇ ਸੂਤਰ ਦਿੱਤੇ ਹਨ । ਸੂਤਰ ਉਹ ਵੀਚਾਰ ਹੁੰਦੇ ਹਨ ਕਿ ਜਿਵੇਂ ਸੂਤਰ ਲਪੇਟਿਆ ਜੇ ਤਾਂ ਹੱਥ ਵਿਚ, ਮੁੱਠੀ ਵਿਚ ਬੰਦ ਕਰ ਲੈਂਦੇ ਹਾਂ । ਪਰ ਜਦੋਂ ਖੋਲ੍ਹਦੇ ਹਾਂ ਤਾਂ ਤੁਹਾਂ ਕਿੰਨਾ ਲੰਮਾ ਹੋ ਜਾਂਦਾ ਹੈ । ਇਸ ਸਲੋਕ ਦਾ ਪਹਿਲਾ ਸੂਤਰ ਹੈ ।

ਜੈਸਾ ਮਨੁੱਖ ਕਰਮ ਅਮਲ ਕਰਦਾ ਹੈ ਉਹੋ ਜਿਹਾ ਅਖਵਾਵੇ । ਕੋਈ ਮਨੁੱਖ ਚੋਰੀ ਕਰਦਾ ਹੈ ਤਾਂ ਆਪਣੇ ਦਰਵਾਜ਼ੇ ਅੱਗੇ ਲਿਖ ਦੇਵੇ ਕਿ ਇਹ ਚੋਰ ਦਾ ਘਰ ਹੈ । ਦੁਨੀਆਂ ਨੂੰ ਦੱਸੇ ਮੈਂ ਚੋਰ ਹਾਂ । ਚੋਰੀ ਮੇਰਾ ਪਰਮ ਧਰਮ ਹੈ । ਐਸਾ ਇਕ ਦਿਨ ਨਹੀਂ ਚੱਲ ਸਕੇਗਾ । ਉਸਨੂੰ ਚੋਰੀ ਛੱਡਣੀ ਪਵੇਗੀ । ਚੋਰਾਂ ਨੇ ਦਰਵਾਜ਼ਿਆਂ ਅੱਗੇ ਲਿਖ ਕੇ ਲਗਾਇਆ ਹੈ ਦੇਸ਼ ਭਰਤ ।

ਏਸੇ ਕਾਰਨ ਜੀਵਨ ਅਸਬ ਵਿਆਸਬ ਹੋ ਗਿਆ ਹੈ ਕਿ ਮਨੁੱਖ ਆਪਣੇ ਪ੍ਰਤੀ ਸੱਚਾ ਨਹੀਂ । ਜੇ ਮਨੁੱਖ ਜੀਵਨ ਵਿਚ ਇਹ ਛੈਸਲਾ ਕਰ ਲਵੇ ਕਿ ਮੈਂ ਉਹੀ ਕਰਾਂਗਾ ਜੋ ਅਖਵਾਵਾਂਗਾ । ਮਨੁੱਖ ਆਪਣੇ ਪ੍ਰਤੀ ਸਚਿਆਰ ਹੋ ਜਾਵੇ ਤਾਂ ਐਸਾ ਹੋ ਸਕਦਾ ਹੈ ਕਿ ਇਸ ਦੇ ਕਰਮ ਤੇ ਪ੍ਰਸਿੱਧੀ ਇਕ ਹੋ ਜਾਣਗੇ । ਇਸਦੇ ਕਰਮ ਵੀ ਪਵਿੱਤਰ

ਹੋਣਗੇ ਅਤੇ ਇਸਦਾ ਨਾਮ ਵੀ ਸਚਿਆਰ ਹੋਵੇਗਾ। ਗੁਰੂ ਨਾਨਕ ਦੇਵ ਜੀ ਨੇ ਤੁਲੰਬੇ ਵਿਚ ਸੱਜਣ ਨੂੰ ਇਹੀ ਗੱਲ ਕਹੀ ਸੀ ਕਿ ਨਾਮ ਤੇ ਕਰਮ ਇਕ ਕਰ ਲੈ। ਸੱਜਣ ਨਾਮ ਹੈ ਤਾਂ ਕਰਮ ਸੱਜਣ ਵਾਲੇ ਕਰ। ਜੇ ਕਰਮ ਨਹੀਂ ਬਦਲ ਸਕਦਾ ਤਾਂ ਸ਼ਰੇਆਮ ਠੱਗ ਅਖਵਾ, ਸ਼ੇਖ ਸੱਜਣ ਨਾ ਅਖਵਾ। ਉਹ ਕੁਝ ਅਖਵਾ ਜੋ ਤੂੰ ਕਰਦਾ ਹੈਂ। ਇਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਅੰਰੰਗਜ਼ੇਬ ਨੂੰ ਕਹੀ ਸੀ ਕਿ ਤੇਰਾ ਨਾਮ ਤੇ ਕਰਮ ਇਕ ਨਹੀਂ। ਤੂੰ ਕਰਮ ਕਰਦਾ ਹੈਂ ਫਰੇਬੀਅਂ ਵਾਲੇ ਤੇ ਨਾਮ ਹੈ ਅੰਰੰਗਜ਼ੇਬ। ਅੰਰੰਗ ਦਾ ਮਾਅਨਾ ਹੁੰਦਾ ਹੈ ਤਖਤ ਤੇ ਜ਼ੇਬ ਦਾ ਅਰਥ ਹੈ ਸ਼ੋਭਾ। ਤਖਤ ਦੀ ਸ਼ੋਭਾ, ਪਰ ਸੱਚ ਹੈ, ਤੂੰ ਤਖਤ ਨੂੰ ਕਲੰਕ ਹੈਂ। ਜਾਂ ਕਰਮ ਬਦਲ ਜਾਂ ਆਪਣਾ ਨਾਮ ਬਦਲ ਦੇ।

ਨਾ ਜੇਬਦ ਤੁਰਾ ਨਾਮੇ ਅੰਰੰਗਜ਼ੇਬ ॥

ਕਿ ਅੰਰੰਗਜ਼ੇਬਾਂ ਨਾ ਬਾਇਦ ਫਰੇਬ ॥

ਦੂਸਰਾ ਵਿਚਾਰ ਹੈ ਕਿ ਮਨੁੱਖ ਉਹ ਸੁੰਦਰ ਹੈ ਜਿਸਦੇ ਅੰਗ ਪੂਰੇ ਹੋਣ। ਕੋਈ ਅੰਗ ਘੱਟ ਨਾ ਹੋਵੇ। ਪੁਰਾਤਨ ਪਰੰਪਰਾ ਵਿਚ ਭਾਵੇਂ ਮਨੁੱਖ ਹੋਵੇ ਭਾਵੇਂ ਜਾਨਵਰ ਹੋਵੇ, ਅੰਗਹੀਣ ਦੀ ਬਲੀ ਨਹੀਂ ਸੀ ਦਿੱਤੀ ਜਾਂਦੀ। ਇਕ ਕਬਾ ਹੈ ਕਿ ਰਾਜਾ ਕੁਝ ਕੱਟ ਰਿਹਾ ਸੀ। ਤੇਜ਼ ਛੁਗੀ ਨਾਲ ਉਂਗਲੀ ਕੱਟੀ ਗਈ। ਵਜ਼ੀਰ ਕਹਿਣ ਲੱਗਾ ਇਹ ਵੀ ਚੰਗਾ ਹੋਇਆ ਹੈ। ਰਾਜੇ ਨੇ ਗੁੱਸਾ ਕੀਤਾ ਤੇ ਉਸਨੂੰ ਕੈਦ ਕਰ ਦਿੱਤਾ। ਰਾਜਾ ਸ਼ਿਕਾਰ ਗਿਆ ਤੇ ਸਾਬ ਤੋਂ ਵਿਛੜ ਗਿਆ। ਅਵਧੂਤਾਂ ਦੇ ਕਾਬੂ ਆ ਗਿਆ। ਉਹ ਇਸਦੀ ਬਲੀ ਦੇਣ ਲੱਗੇ ਸਨ ਤਾਂ ਵੇਖਿਆ ਇਕ ਉਂਗਲ ਘੱਟ ਹੈ। ਉਨ੍ਹਾਂ ਛੱਡ ਦਿੱਤਾ। ਵਾਪਸ ਆ ਗਿਆ, ਵਜ਼ੀਰ ਨੂੰ ਕੈਦੋਂ ਬਾਹਰ ਕੱਢਿਆ ਤੇ ਖਿਮਾ ਮੰਗੀ ਕਿ ਮੈਂ ਤੈਨੂੰ ਕੈਦ ਕੀਤਾ ਹੈ। ਤੂੰ ਠੀਕ ਹੀ ਕਿਹਾ ਸੀ ਕਿ ਚੰਗਾ ਹੋਇਆ ਹੈ। ਵਜ਼ੀਰ ਕਹਿਣ ਲੱਗਾ ਜਿਹੜਾ ਤੂੰ ਮੈਨੂੰ ਕੈਦ ਕੀਤਾ ਹੈ ਇਹ ਵੀ ਚੰਗਾ ਹੋਇਆ ਹੈ, ਨਹੀਂ ਤਾਂ ਤੁਸੀਂ ਬਚ ਰਾਏ ਪਰ ਮੇਰੀ ਬਲੀ ਚੜ੍ਹ ਜਾਣੀ ਸੀ। ਇਸ ਕਬਾ ਦਾ ਭਾਵ ਇਥੇ ਅਸੀਂ ਇਹ ਲੈਣਾ ਹੈ ਕਿ ਅਧੂਰੇ ਦੀ ਬਲੀ ਪ੍ਰਵਾਨ ਨਹੀਂ। ਜਨਮ ਵੇਲੇ ਪਹਿਲਾ ਫਿਕਰ ਹੁੰਦਾ ਹੈ ਕਿ ਬੱਚਾ ਜਿਉਂਦਾ ਹੈ, ਦੂਸਰਾ ਫਿਕਰ ਹੁੰਦਾ ਹੈ ਕਿ ਅੰਗ ਸਾਬਤ ਹਨ।

ਸਤਿਗੁਰਾਂ ਨੇ ਸਿੱਖ ਨੂੰ ਅੰਦਰੋਂ ਪੂਰਾ ਕੀਤਾ ਹੈ ਬਾਣੀ ਦੇ ਕੇ। ਬਾਣੀ ਸਿੱਖੀ ਦੀ ਜਿੰਦ ਜਾਨ ਹੈ। ਜਿਸ ਸਿੱਖ ਦੇ ਅੰਦਰ ਬਾਣੀ ਨਹੀਂ ਉਹ ਮੁਰਦਾ ਹੈ। ਬਾਣੀ ਸਿੱਖੀ ਦਾ ਸਰੀਰ ਹੈ। ਬਾਣੀ ਵੀ ਚਾਹੀਦਾ ਹੈ ਪਰ ਬਾਣੀ ਵੀ ਚਾਹੀਦੀ ਹੈ। ਬਾਣੀ ਬਾਣੀ ਦੇ ਕੇ ਸਤਿਗੁਰਾਂ ਸਿੱਖ ਨੂੰ ਪੂਰਾ ਕੀਤਾ ਹੈ।

ਜਿਵੇਂ ਪਰਮਾਤਮਾ ਜੋ ਚਾਹੁੰਦਾ ਹੈ ਉਹੀ ਕੁਝ ਹੋ ਜਾਂਦਾ ਹੈ। ਜਿਹੜੇ ਰਬ ਦੇ ਪਿਆਰੇ ਹਨ, ਪੂਰੇ ਨਾਲ ਜੁੜ ਕੇ ਪੂਰੇ ਹੋ ਗਏ ਹਨ। ਉਨ੍ਹਾਂ ਦੀ ਵੀ ਜੋ ਇੱਛਾ ਹੁੰਦੀ ਹੈ ਉਹ ਫੌਰਨ ਪੂਰੀ ਹੋ ਜਾਂਦੀ ਹੈ। ਸੱਤੇ ਬਲਵੰਡ ਦੀ ਵਾਰ ਪੜ੍ਹੀਏ ਤਾਂ ਉਹ ਲਿਖਦੇ ਹਨ : ਗੁਰੂ ਅੰਗਦ ਦੇਵ ਜੀ ਜੋ ਕਹਿੰਦੇ ਹਨ ਸੱਚਾ ਪਰਮਾਤਮਾ ਉਸੇ ਵੇਲੇ ਕਰ ਦਿੰਦਾ ਹੈ। ਧਰਮਰਾਜ ਜਿਹੜਾ ਜੀਵਾਂ ਵਿਚ ਤੇ ਪਰਮਾਤਮਾ ਵਿਚ ਵਿਚੋਲਗੀ ਕਰ ਰਿਹਾ ਹੈ ਇਹ ਸਤਿਗੁਰੂ ਅੰਗਦ ਦੇਵ ਜੀ ਨੂੰ ਪੁੱਛ ਕੇ ਕੰਮ ਕਰਦਾ ਹੈ।

ਪਰਮਗਾਇ ਹੈ ਦੇਵਤਾ ਲੈ ਗਲਾਂ ਕਰੇ ਦਲਾਲੀ ॥

ਸਤਿਗੁਰੂ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥

ਗੁਰ ਅੰਗਦ ਦੀ ਦੋਹੀ ਫਿਗੀ ਸਚੁ ਕਰਤੇ ਬੰਧਿ ਬਹਾਲੀ ॥

(ਪੰਨਾ ੯੬੭)

ਐਸੀ ਪੂਰੀ ਹਸਤੀ ਪੂਰੇ ਦਾ ਸਰੂਪ ਹੈ। ਭਟਾਂ ਨੇ ਸਵੈਯਾਂ ਵਿਚ ਤਾਂ ਹੀ ਇਹ ਬਚਨ ਕਹੇ ਹਨ :

ਸੁ ਕਹਹੁ ਟਲ ਗੁਰ ਸੇਵੀਐ ਅਹਿਨਿਸਿ ਸਹਜਿ ਸੁਭਾਇ ।

ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖ ਜਾਇ ॥

(ਸਵਦੀਏ ਮ: ੨ ਕੇ, ਪੰਨਾ ੧੩੯੨)

੩ ੩ ੩

ਮ: ੨ ॥ ਵੈਦਾ ਵੈਦੁ ਸੁਵੈਦੁ ਤੁ ਪਹਿਲਾ ਰੋਗੁ ਪਛਾਣੁ ॥
 ਐਸਾ ਦਾਰੁ ਲੋੜਿ ਲਹੁ ਜਿਤੁ ਵੰਵੈ ਰੋਗਾ ਘਾਣੁ ॥
 ਜਿਤੁ ਦਾਰੁ ਰੋਗ ਉਠਿਅਹਿ, ਤਨਿ ਸੁਖੁ ਵਸੈ ਆਇ ॥
 ਰੋਗ ਗਵਾਇਹਿ ਆਪਣਾ ਤ ਨਾਨਕ ਵੈਦ ਸਦਾਇ ॥

(ਮਲਾਰ ਕੀ ਵਾਰ ਮ: ੧, ਪੰਨਾ ੧੨੭)

ਹੋ ਭਾਈ! ਵੈਦਾਂ ਵਿਚੋਂ ਤੈਨੂੰ ਵੱਡਾ ਵੈਦ ਤਾਂ ਹੀ ਸਮਝੀਏ ਜੇ ਤੂੰ ਪਹਿਲਾਂ ਬਿਮਾਰੀਆਂ ਦੀ ਪਛਾਣ ਕਰੋਂ। ਫਿਰ ਅਜਿਹੀ ਔਸ਼ਧੀ ਲੱਭ ਲਵੇਂ ਜਿਸ ਦਵਾਈ ਨਾਲ ਸਾਰੇ ਰੋਗ ਦੂਰ ਹੋ ਜਾਣ। ਜਿਸ ਦਵਾਈ ਨਾਲ ਰੋਗ ਸਰੀਰ ਵਿਚੋਂ ਡੇਰਾ ਪੁੱਟ ਕੇ ਚਲੇ ਜਾਣ ਅਤੇ ਸਰੀਰ ਵਿਚ ਅਰੋਗਤਾ ਤੇ ਸੁਖ ਆ ਵਸੇ। ਹੋ ਵੈਦ! ਪਹਿਲਾਂ ਆਪਣਾ ਰੋਗ ਦੂਰ ਕਰ ਫੇਰ ਹੀ ਵੱਡਾ ਵੈਦ ਅਖਵਾ। ਇਸ ਵਿਸ਼ੇ 'ਤੇ ਹੀ ਗੁਰੂ ਨਾਨਕ ਦੇਵ ਜੀ ਦਾ ਇਕ ਸਲੋਕ ਹੈ :

ਵੈਦੁ ਬੁਲਾਇਆ ਵੈਦਗੀ ਪਕੜਿ ਢੰਢੇਲੇ ਬਾਂਹ ॥
 ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥

ਹਕੀਮ ਨੂੰ ਇਲਾਜ ਕਰਨ ਵਾਸਤੇ ਬੁਲਾਇਆ ਗਿਆ ਤਾਂ ਉਹ ਬਾਂਹ ਫੜ ਕੇ ਨਾੜੀ ਟਟੋਲਦਾ ਹੈ ਪਰ ਭੋਲਾ ਵੈਦ ਇਹ ਨਹੀਂ ਸਮਝਦਾ ਕਿ ਇਹ ਪ੍ਰਭੂ ਵਿਛੋੜੇ ਦੀ ਦਰਦ ਕਲੇਜੇ ਵਿਚ ਹੈ।

ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਮੇਰੇ ਰੋਮ ਰੋਮ ਵਿਚ, ਮੇਰੇ ਮਨ ਵਿਚ, ਤਨ ਵਿਚ ਇਕ ਪੀੜਾ ਹੈ। ਇਹ ਪੀੜਾ ਪ੍ਰਭੂ ਵਿਛੋੜੇ ਦੀ ਹੈ। ਮੈਨੂੰ ਪ੍ਰਭੂ ਦੇ ਦੀਦਾਰ ਬਿਨਾਂ ਨੀਂਦ ਨਹੀਂ ਪੈਂਦੀ। ਮੇਰੇ ਹਿਰਦੇ ਵਿਚ, ਮਨ ਤਨ ਵਿਚ ਪੀੜ ਹੈ। ਪਰ ਪ੍ਰੇਮ ਪੀੜਾ ਨੂੰ ਕੌਣ ਸਮਝੇ। ਵੈਦ ਤਾਂ ਨਾੜੀ ਵੇਖ ਕੇ ਹੀ ਭੁੱਲ ਗਏ ਹਨ। ਭਾਵ ਇਨ੍ਹਾਂ ਨੂੰ ਰੋਗ ਨਹੀਂ ਲੱਭਾ।

ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈਂ ਪੜ੍ਹ ਦੇਖੋ ਬਿਨੁ ਨੀਦ ਨਾ ਪਈਆ।
ਬੈਦਕ ਨਾਟਕ ਦੇਖਿ ਭੁਲਾਨੇ ਮੈਂ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ।
(ਬਿਲਾਵਲ ਮ: ੪, ਪੰਨਾ ੯੩੬)

ਸ਼ੇਖ ਸਾਅਦੀ ਨੇ ਇਸ ਭਾਵ ਦਾ ਇਕ ਸ਼ੇਅਰ ਲਿਖਿਆ ਹੈ ਕਿ ਹੇ ਨਾਦਾਨ
ਵੈਦ, ਮੇਰੇ ਸਿਰਹਾਣਿਉ ਉਠ ਪਉ। ਪ੍ਰੇਮ ਦੇ ਬਿਮਾਰਾਂ ਵਾਸਤੇ ਦਰਸ਼ਨਾਂ ਤੋਂ ਬਿਨਾਂ
ਹੋਰ ਕੋਈ ਦਵਾਈ ਨਹੀਂ ਹੁੰਦੀ:

ਅਜ ਸਰੇ ਬਾਲੀਨੇ ਮਨ, ਬਰਖੇਜ਼ ਐ ਨਾਦਾਂ ਤਬੀਬ।
ਦਰਦਮੰਦਾਂ ਇਸ਼ਕ ਰਾ ਦਾਰੂ ਬਚੂਜ਼ ਦੀਦਾਰੇ ਨੇਸਤ।

ਸਤਿਗੁਰੂ ਸਰੀਰਕ ਰੋਗਾਂ ਨਾਲੋਂ ਮਾਨਸਿਕ ਰੋਗਾਂ ਨੂੰ ਖਤਰਨਾਕ ਸਮਝਦੇ ਹਨ।
ਸਰੀਰਕ ਰੋਗ ਤਾਂ ਸਿਰਫ਼ ਸਰੀਰਕ ਪੀੜਾ ਹੀ ਦਿੰਦੇ ਹਨ ਪਰ ਮਾਨਸਿਕ ਰੋਗ ਤਾਂ
ਮਨੁੱਖ ਦਾ ਜਨਮ ਹੀ ਬਰਬਾਦ ਕਰ ਦੇਂਦੇ ਹਨ।

ਪਰਿਵਾਰਕ ਵਿਛੋੜਾ ਧਨ ਦੀ ਖਾਤਰ ਹੋਣਾ ਦੁਖਦਾਈ ਹੈ। ਪਰਿਵਾਰ ਕਿਤੇ
ਹੈ ਪਰ ਮਨੁੱਖ ਕਈ-ਕਈ ਸਾਲ ਪਰਦੇਸ ਵਿਚ ਧਨ ਦੀ ਖਾਤਰ ਪਰਿਵਾਰ ਤੋਂ
ਦੂਰ ਰਹਿੰਦਾ ਹੈ। ਇਹ ਵਿਛੋੜਾ ਵੀ ਦੁਖਦਾਈ ਹੈ, ਪਰ ਫਿਰ ਵੀ ਉਡੀਕ ਵਿਚ
ਸਮਾਂ ਬਤੀਤ ਹੋ ਜਾਂਦਾ ਹੈ। ਇਕ ਹੋਰ ਵਿਛੋੜਾ ਦੁਖਦਾਈ ਹੈ ਕਿ ਭੈਣ ਭਰਾ ਕੋਲ
ਹਨ ਪਰ ਬੋਲਚਾਲ ਨਹੀਂ ਰਿਹਾ। ਇਹ ਵਿਛੋੜਾ ਦੁਖਦਾਈ ਹੈ। ਇਸ ਦਾ ਕਾਰਨ
ਕੇਵਲ ਹਉਮੈ ਹੈ। ਕੋਲ ਰਹਿੰਦੇ ਪਰਿਵਾਰ ਤੋਂ ਨਰਾਜ਼ ਹੋ ਕੇ ਵਿਛੜ ਜਾਣ ਦਾ
ਕਾਰਨ ਕੋਈ ਵੀ ਹੋਵੇ, ਪਰ ਮੂਲ ਕਾਰਨ ਹਉਮੈ ਹੈ। ਪਰਮਾਤਮਾ ਤੋਂ ਜੀਵ ਦਾ
ਜੋ ਵਿਛੋੜਾ ਹੈ ਇਸਦਾ ਕਾਰਨ ਵੀ ਹਉਮੈ ਹੈ।

ਤਨ ਦੀ ਭੁੱਖ ਦਾ ਕਾਰਨ ਤਾਂ ਪ੍ਰਕਿਤਕ ਹੈ। ਅਤੇ ਰੱਬ ਨੇ ਰਿਜ਼ਕ ਬਣਾਇਆ
ਹੈ, ਹਰ ਜੀਵ ਪੇਟ ਭਰ ਹੀ ਲੈਂਦਾ ਹੈ। ਪਰ ਮਨ ਦੀ ਭੁੱਖ ਦਾ ਕਾਰਨ ਤਾਂ ਕੇਵਲ
ਹਉਮੈ ਹੈ। ਮੈਂ ਹਾਂ, ਮੇਰਾ ਕੁਝ ਹੈ, ਮੇਰਾ ਹੋਰ ਹੋਵੇ, ਹੋਰ ਹੋਵੇ। ਇਸ ਲੋਭ ਤੇ ਤਿ੍ਰਿਸ਼ਨਾ
ਦੇ ਮਗਰ ਕੇਵਲ ਹਉਮੈ ਹੀ ਹੈ।

ਸ਼ਕਤੀਸ਼ਾਲੀ ਜਮਦੂਤ ਦਾ ਡਰ, ਡਰ ਦਾ ਕਾਰਨ, ਕੇਵਲ ਹਉਮੈ ਹੈ। ਜਿਨ੍ਹਾਂ
ਹਉਮੈ ਛੱਡ ਦਿੱਤੀ ਤੇ ਨਾਮ ਨਾਲ ਚੁੜ ਗਏ, ਉਹ ਤਾਂ ਕਦੀ ਜਮਾਂ ਤੋਂ ਨਹੀਂ
ਭਰਦੇ। ਰੋਗ ਸਰੀਰ ਨੂੰ ਦੌੜ-ਦੌੜ ਕੇ ਲੱਗਦੇ ਹਨ। ਹੰਕਾਰੀ ਮਨ ਹੀ ਰੋਗਾਂ ਦੀ
ਪ੍ਰਵਾਹ ਕਰਦਾ ਹੈ। ਰੋਗਾਂ ਦਾ ਡਰ ਵੀ ਕੇਵਲ ਹਉਮੈ ਕਰਕੇ ਹੈ। ਜਦੋਂ ਸਰੀਰ
ਹੀ ਮੇਰਾ ਨਹੀਂ। ਜਦੋਂ ਕੋਈ ਨਾਮ ਦੇ ਆਸਰੇ ਜਿਊਂਦਾ ਹੈ। ਸਰੀਰ ਨੂੰ ਰੋਗ ਬਹੁਤ
ਘੱਟ ਲਗਦੇ ਹਨ। ਰੋਗ ਆਉਂਦੇ ਹਨ ਪਰ ਡਰਾਉਂਦੇ ਨਹੀਂ, ਦੁੱਖ ਨਹੀਂ ਬਣਦੇ।
ਫਿਰ ਸਾਰੇ ਦੁੱਖਾਂ ਦਾ ਮੂਲ ਤਾਂ ਮਨੁੱਖ ਦੀ ਹਉਮੈ ਹੀ ਹੈ। ਸਤਿਗੁਰੂ ਵੈਦ ਨੂੰ ਪੁੱਛਦੇ

ਹਨ ਕੋਈ ਤੇਰੇ ਕੋਲ ਹਉਮੈ ਦੀ ਦਵਾਈ ਹੈ ? ਜੇ ਨਹੀਂ ਤਾਂ ਫਿਰ ਮੇਰਾ ਇਲਾਜ
ਨਾ ਕਰ।

ਦੁਖ ਵੇਛੋੜਾ ਇਕੁ ਦੁਖ ਭੁਖ ॥ ਇਕੁ ਦੁਖ ਸਕਤਵਾਰ ਜਮਦੂਤ ॥
ਇਕੁ ਦੁਖ ਰੋਗੁ ਲਗੈ ਤਨਿ ਧਾਇ ॥ ਵੈਦ ਨ ਭੋਲੇ ਦਾਰੁ ਲਾਇ ॥

(ਮਲਾਰ ਅ: ੧, ਪੰਨਾ ੧੨੫੬)

ਕਿਸੇ ਵੇਲੇ ਇਕ ਸਿਆਣੇ ਨੇ ਕਿਹਾ ਸੀ ਕਿ ਵੈਦ ਨੂੰ ਸਾਲ ਪਿਛੋਂ ਪੈਸੇ ਦਿਓ
ਅਤੇ ਹਰ ਮਰੀਜ਼ ਠੀਕ ਰਹਿਣ ਦੇ ਪੈਸੇ ਦੇਵੇ। ਜਿਨੇ ਦਿਨ ਮਰੀਜ਼ ਠੀਕ ਰਹੇ ਪੈਸੇ
ਦੇਵੇ, ਜਿਨੇ ਦਿਨ ਬਿਮਾਰ ਰਹੇ ਵੈਦ ਦੇ ਪੈਸੇ ਕੱਟ ਲਵੇ। ਵੈਦ ਨੂੰ ਛਿਕਰ ਹੁੰਦਾ
ਸੀ ਕਿ ਬੰਦਾ ਬਿਮਾਰ ਨਾ ਹੋਵੇ। ਬਾਕੀ ਜਿੰਨੀਆਂ ਥਾਵਾਂ 'ਤੇ ਅਸੀਂ ਪੈਸੇ ਦੇਂਦੇ
ਹਾਂ ਸੁਖ ਦੇ ਪੈਸੇ ਦੇਂਦੇ ਹਾਂ। ਜਿੰਨੀਆਂ ਵਸਤੂਆਂ ਲੈਂਦੇ ਹਾਂ, ਸੁਖ ਦੇ ਪੈਸੇ ਦੇਂਦੇ
ਹਾਂ। ਮਨੁੱਖ ਪਿੱਛੇ ਨਾਈ ਨੂੰ, ਝੀਵਰ ਨੂੰ, ਤਰਖਾਣ ਨੂੰ, ਲੁਹਾਰ ਨੂੰ, ਮੋਚੀ ਨੂੰ ਜਿਨੇ
ਕੰਮੀ ਸਨ ਸਭ ਨੂੰ ਸੁਖ ਦੇ ਪੈਸੇ ਦਿੰਦਾ ਸੀ ਪਰ ਵੈਦ ਨੂੰ ਦੁੱਖ ਦੇ ਪੈਸੇ ਦਿੰਦਾ
ਹੈ।

ਏਸੇ ਲਈ ਅੱਜ ਹਸਪਤਾਲ ਵਧਦੇ ਜਾ ਰਹੇ ਹਨ। ਹਰ ਗਲੀ ਵਿਚ ਹਸਪਤਾਲ
ਬਣਕੇ ਵਸੂਦ ਵਿਚ ਆ ਰਹੇ ਹਨ। ਇਹ ਮਤ ਸਮਝਣਾ ਕਿ ਤੁਹਾਡੀ ਸੇਵਾ ਲਈ
ਬਣ ਰਹੇ ਹਨ। ਨਹੀਂ, ਇਹ ਪਹਿਲਾਂ ਮਨੁੱਖ ਦੀ ਬਿਮਾਰੀ ਲਈ ਕਾਮਨਾ ਕਰਨਗੇ।
ਨਾ ਬਿਮਾਰੀ ਹੋਵੇ ਤਾਂ ਬਿਮਾਰੀ ਪੈਦਾ ਕੀਤੀ ਜਾਵੇਗੀ। ਅਗਾਰ ਸਾਰੇ ਰੋਗੀ ਅਰੋਗ
ਹੋ ਜਾਣ ਤਾਂ ਇਹ ਲੋਕ ਭੁੱਖੇ ਮਰ ਜਾਣਗੇ। ਅੱਜ ਡਾਕਟਰ ਨੂੰ ਪੈਸੇ ਦੁੱਖ ਦੇ ਮਿਲ
ਰਹੇ ਹਨ। ਉਹ ਮਰੀਜ਼ ਦੀ ਸੁਖ ਦੀ ਕਾਮਨਾ ਕਿਉਂ ਕਰੇਗਾ? ਇਨ੍ਹਾਂ ਕੁ ਕਰੇਗਾ
ਕਿ ਇਹ ਜੀਉਂਦਾ ਰਹੇ ਤੇ ਮੇਰੇ ਕੋਲ ਆਉਣ ਜੋਗਾ ਰਹੇ।

ਸਤਿਗੁਰੂ ਦਵਾਈ ਦੇ ਵਿਰੋਧ ਵਿਚ ਨਹੀਂ। ਗੁਰੂ ਹਰਿ ਰਾਇ ਸਾਹਿਬ ਨੇ ਬਹੁਤ
ਵੱਡਾ ਦਵਾਈਖਾਨਾ ਬਣਾਇਆ ਸੀ, ਜਿੱਥੇ ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ
ਜਾਂਦੀ ਸੀ। ਸਤਿਗੁਰੂ ਚਾਹੁੰਦੇ ਹਨ ਕਿ ਸਰੀਰਕ ਇਲਾਜ ਤੋਂ ਪਹਿਲੇ ਮਨੁੱਖ ਦਾ
ਮਾਨਸਿਕ ਇਲਾਜ ਨਾਮ ਨਾਲ ਕੀਤਾ ਜਾਵੇ।

❻ ❻ ❻

ਮ: ੨॥ ਸਾਵਣ ਆਇਆ ਹੈ ਸਖੀ ਕੰਤੇ ਚਿਤਿ ਕਰੇਹੁ ॥
ਨਾਨਕ ਕੁਰਿ ਮਰਹਿ ਦੋਹਾਗਣੀ ਜਿਨ ਅਵਰੀ ਲਾਗਾ ਨੇਹੁ ॥

(ਵਾਰ ਮਲਾਰ ਕੀ, ਪੰਨਾ ੧੨੯੦)

ਹੋ ਸਹੇਲੀ! ਸਾਵਣ ਆਇਆ ਹੈ, ਮਾਲਕ ਦੀ ਯਾਦ ਹਿਰਦੇ ਵਿਚ ਪ੍ਰੇ ਲਉ।
ਸਾਹਿਬ ਫੁਰਮਾਉਂਦੇ ਹਨ ਕਿ ਜਿਨ੍ਹਾਂ ਦਾ ਮਾਲਕ ਨੂੰ ਛੱਡ ਕੇ ਹੋਰ ਪਾਸੇ ਪਿਆਰ
ਹੈ ਉਹ ਦੁੱਖ ਵਿਚ ਝੂਰ-ਝੂਰ ਕੇ ਮਰਦੀਆਂ ਹਨ, ਕਿਉਂਕਿ ਉਹ ਦੋਹਾਗਣਾਂ ਹਨ।

ਮ: ੨॥ ਸਾਵਣ ਆਇਆ ਹੈ ਸਖੀ ਜਲਹਰ ਬਰਸਨਹਾਰ ॥

ਨਾਨਕ ਸੁਖਿ ਸਵਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥

(ਵਾਰ ਮਲਾਰ ਕੀ, ਪੰਨਾ ੧੨੯੦)

ਹੋ ਸਹੇਲੀ, ਸਤਸੰਗੀ ਭੈਣ! ਬੱਦਲ ਵਰਸਣ 'ਤੇ ਹੈ, ਵਰਾਉ ਹੋ ਗਿਆ ਹੈ।
ਜਿਨ੍ਹਾਂ ਸੁਹਾਗਣਾਂ ਦਾ ਪ੍ਰਭੂ ਨਾਲ ਪਿਆਰ ਹੈ ਉਹ ਸੁਖ ਨਾਲ ਪਈਆਂ ਸਵਣ।
ਭਾਵ ਇਹ ਹੈ ਕਿ ਉਹ ਸੁਖ ਨਾਲ ਵਸਣ ਜਿਨ੍ਹਾਂ ਦਾ ਸੁਹਾਗ ਸਿਰ 'ਤੇ ਹੈ।

ਸਾਵਣ ਦੇ ਮਹੀਨੇ ਵਿਚ ਬਰਸਾਤ ਆਉਂਦੀ ਹੈ। ਅਰਸ਼ਾਂ ਵਿਚੋਂ ਪਾਣੀ
ਛਿਗਦਾ ਹੈ। ਬਨਾਸਪਤੀ ਹਰੀ ਭਰੀ ਹੋ ਜਾਂਦੀ ਹੈ, ਪਰ ਉਹ ਬਨਾਸਪਤੀ ਹਰੀ
ਭਰੀ ਹੁੰਦੀ ਹੈ ਜੋ ਬਰਸਾਤ ਦਾ ਪ੍ਰਭਾਵ ਕਬੂਲਦੀ ਹੈ। ਕੁਝ ਪੌਦੇ ਐਸੇ ਵੀ ਹਨ
ਜੋ ਸਾਵਣ ਵਿਚ ਸੁੱਕ ਜਾਂਦੇ ਹਨ। ਇਕ ਅੱਕ ਦਾ ਬੂਟਾ ਸਾਵਣ ਵਿਚ ਸੁੱਕ ਜਾਂਦਾ
ਹੈ ਅਤੇ ਇਕ ਜੱਵਾਂ ਦਾ ਬੂਟਾ ਸੁੱਕ ਜਾਂਦਾ ਹੈ। ਜਿਉਂ-ਜਿਉਂ ਬਰਸਾਤ ਪੈਂਦੀ ਹੈ
ਇਹ ਬੂਟੇ ਸੁੱਕਦੇ ਹਨ। ਜਿਉਂ-ਜਿਉਂ ਜ਼ਿਆਦਾ ਧੁੱਪ ਲਗਦੀ ਹੈ ਇਹ ਬੂਟੇ ਹਰੇ
ਹੁੰਦੇ ਹਨ। ਏਹੀ ਹਾਲਤ ਅਧਿਆਤਮਕ ਬਰਸਾਤ ਦੀ ਹੈ। ਗੁਰੂ ਇਕ ਬੱਦਲ ਹੈ।
ਗੁਰਬਾਣੀ ਜਦੋਂ ਸੰਗਤ ਵਿਚ ਬਰਸਦੀ ਹੈ ਤਾਂ ਮਨਮੁਖ ਬੂਟੇ ਇਸ ਬਰਸਾਤ ਵਿਚ
ਸੁੱਕ ਜਾਂਦੇ ਹਨ।

ਮਨਮੁਖ ਉਡੇ ਸੁਕਿ ਗਏ ਨ ਫਲੁ ਤਿਨਾ ਛਾਉ ॥

(ਸਿਰੀ ਰਾਗ ਮ: ੩, ਪੰਨਾ ੬੬)

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥

ਓਥੈ ਸਚੁ ਵਰਤਦਾ ਕੁੜਿਆਰਾ ਚਿਤ ਉਦਾਸਿ ॥

(ਪੰਨਾ ੩੧੪)

ਸਤਿਗੁਰੂ ਨਾਨਕ ਦੇਵ ਜੀ ਸਾਵਣ ਵਿਚ ਬਰਸਾਤ ਦਾ ਅਸਰ ਦੱਸਦੇ ਹਨ।
ਭੁਰਮਾਉਂਦੇ ਹਨ ਕਿ ਇਸ ਬਰਸਾਤ ਨਾਲ ਕੁਝ ਜੀਵ ਬੁਸ਼ ਹੁੰਦੇ ਹਨ, ਪਰ ਕੁਝ
ਉਦਾਸ ਹੋ ਜਾਂਦੇ ਹਨ। ਕੁਝ ਦੁਖੀ ਹੁੰਦੇ ਹਨ। ਸੱਪ, ਹਿਰਨ, ਮੱਛੀਆਂ ਅਤੇ ਖਾਣ-
ਪੀਣ ਵਾਲੇ ਬੰਦਿਆਂ ਨੂੰ, ਜੋ ਸ਼ਰਾਬੀ ਕਬਾਬੀ ਹਨ, ਬੁਸ਼ੀ ਉਨ੍ਹਾਂ ਨੂੰ ਹੁੰਦੀ ਹੈ ਜਿਨ੍ਹਾਂ
ਦੇ ਘਰ ਵਿਚ ਧਨ ਹੈ। ਭੋਗ ਵਿਲਾਸੀ ਬੁਸ਼ ਹੁੰਦੇ ਹਨ।

ਨਾਨਕ ਸਾਵਣੀ ਜੇ ਵਸੈ ਚਹੁ ਉਮਾਹਾ ਹੋਇ ॥

ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨ ਹੋਇ ॥

(ਮ: ੨, ਪੰਨਾ ੧੨੨੯)

ਪਰ ਚੌਹਾਂ ਜੀਵਾਂ ਨੂੰ ਵਿਛੋੜਾ ਹੁੰਦਾ ਹੈ, ਵਿਛੋੜੇ ਦਾ ਢੁੱਖ ਹੁੰਦਾ ਹੈ। ਉਹ
ਚਾਰ ਹਨ—ਗਊਆਂ ਦੇ ਵੱਛਿਆਂ ਨੂੰ, ਗਰੀਬਾਂ ਨੂੰ, ਰਾਹੀਂਆਂ ਨੂੰ, ਨੌਕਰਾਂ ਨੂੰ। ਗਾਵਾਂ
ਬਾਹਰ ਚਰਨ ਗਈਆਂ ਤੇ ਵੱਛੇ ਘਰ ਹਨ। ਗਰੀਬਾਂ ਦੇ ਘਰ ਕੱਚੇ ਸਨ ਢਹਿ ਜਾਂਦੇ
ਹਨ। ਰਾਹੀਂ ਤੁਰ ਨਹੀਂ ਸਕਦੇ। ਨੌਕਰ ਬਰਸਾਤ ਕਾਰਨ ਨੌਕਰੀ 'ਤੇ ਨਹੀਂ ਪੁੱਜ
ਸਕੇ।

ਨਾਨਕ ਸਾਵਣੀ ਜੇ ਵਸੈ ਚਹੁ ਵੇਛੋੜਾ ਹੋਇ ॥

ਗਾਈ ਪੁਤਾਂ ਨਿਰਧਨਾ ਪੰਥੀ ਚਾਕਰੁ ਹੋਇ ॥

(ਮ: ੧, ਪੰਨਾ ੧੨੨੯)

ਬਰਸਾਤ ਨੂੰ ਇਕ ਫਕੀਰ ਇੰਜ ਮੁਖਾਤਬ ਕਰਦੇ ਹਨ ਕਿ ਹੇ ਬੱਦਲ! ਮੇਰੇ
ਮੁਰਸਦ ਨੇ ਆਉਣਾ ਹੈ, ਉਹ ਆ ਜਾਏ ਤਾਂ ਫਿਰ ਸੂਰੂ ਹੋਣਾ ਤੇ ਫਿਰ ਐਸਾ ਬਰਸਣਾ
ਕਿ ਬੰਦ ਨਹੀਂ ਹੋਣਾ ਤਾਕਿ ਉਹ ਜਾ ਨਾ ਸਕੇ।

ਐ ਅਬਰੇ ਕਰਮ ਬਨ ਠੱਨ ਕੇ ਬਰਸ, ਇਤਨਾ ਨਾ ਬਰਸ ਕਿ ਵੋਹ ਆ ਨਾ ਸਕੇ।

ਵੋਹ ਆ ਜਾਏ ਤੇ ਜੰਮ ਕੇ ਬਰਸ, ਐਰ ਇਤਨਾ ਬਰਸ ਕਿ ਵੋਹ ਜਾ ਨਾ ਸਕੇ।

ਸਤਿਗੁਰੂ ਗੁਰਸ਼ਬਦ ਦੀ ਵੀਚਾਰ ਨੂੰ ਬਰਸਾਤ ਕਹਿੰਦੇ ਹਨ ਕਿ ਇਹ
ਅੰਮ੍ਰਿਤਧਾਰਾ ਬਰਸ ਰਹੀ ਹੈ ਅਤੇ ਮਨ ਸ਼ਬਦ ਵੀਚਾਰ ਵਿਚੋਂ ਇਸ ਅੰਮ੍ਰਿਤ ਨੂੰ
ਪੀਂਦਾ ਹੈ ਅਤੇ ਦਿਨ-ਰਾਤ ਅਨੰਦ ਕਰਦਾ ਹੈ। ਵਿਨੋਦ ਵਿਚ, ਰੱਬੀ ਕੌਤਕਾਂ ਦਾ
ਅਨੰਦ ਮਾਣਦਾ ਹੈ।

ਝਿਮਿ ਝਿਮਿ ਵਰਸੈ ਅੰਮ੍ਰਿਤਧਾਰਾ ॥

ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥

ਅਨਦ ਬਿਨੋਦ ਕਰੇ ਦਿਨ ਰਾਤੀ
ਸਦਾ ਸਦਾ ਹਰਿ ਕੇਲਾ ਜੀਉ ॥

(ਮਾਝ ਮ: ੫, ਪੰਨਾ ੧੦੨)

ਸਤਿਗੁਰੂ ਨਾਨਕ ਦੇਵ ਜੀ ਤਾਂ ਬਾਹਰ ਦੀਆਂ ਬੱਦਲ ਦੀਆਂ ਘਟਾਂ ਵਿਚੋਂ
ਵੀ ਰੱਬੀ ਬੱਦਲ ਦੀ ਬਰਸਾਤ ਤੇ ਪਰਮਾਤਮਾ ਦੇ ਦਰਸ਼ਨ ਕਰ ਕੇ ਉਨ੍ਹਾਂ ਦਰਸ਼ਨਾਂ
ਤੋਂ ਸਦਕੇ ਜਾਂਦੇ ਹਨ :

ਮੇਰੀ ਭੁਣਖੁਣ ਲਾਇਆ ਭੈਣੇ ਸਾਵਣੂ ਆਇਆ ॥
ਤੇਰੇ ਮੁੱਧ ਕਟਰੇ ਜੇਵਡਾ ਭਿਨ ਲੋੜੀ ਲੋੜ ਲੁਡਾਇਆ ॥
ਤੇਰੇ ਦਰਸਨ ਵਿਟਹੁ ਖੰਨੀਐ ਵੰਵਾ ਤੇਰੇ ਨਾਮ ਵਿਟਹੁ ਕੁਰਬਾਣੋ ॥
ਜਾ ਤੂ ਤਾ ਮੈ ਮਾਣੂ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥

(ਵਡਹੋਸ ਮ: ੧, ਪੰਨਾ ੫੫੭)

ਸਤਿਗੁਰੂ ਫੁਰਮਾਉਂਦੇ ਹਨ ਕਿ ਜਿਵੇਂ ਪੰਜਾਬ ਵਿਚ ਕੁੜੀਆਂ ਸਾਵਣ ਦੇ
ਮਹੀਨੇ ਪੇਕੇ ਆ ਜਾਂਦੀਆਂ ਸਨ ਪਰ ਧਿਆਨ ਤਾਂ ਕੰਤ ਵੱਲ ਸੀ। ਮਨੁੱਖਾ ਜਨਮ
ਮਿਲਿਆ ਹੈ, ਗੁਰੂ ਬੱਦਲ ਬਰਸ ਰਿਹਾ ਹੈ, ਤੂੰ ਧਿਆਨ ਪਰਮਾਤਮਾ ਨਾਲ ਜੋੜ।
ਕਿਸੇ ਹੋਰ ਪਾਸੇ ਧਿਆਨ ਹੋ ਗਿਆ ਤਾਂ ਜੀਵਨ ਭਰ ਝੂਰਨਾ ਪਵੇਗਾ। ਅਨੰਦ
ਪ੍ਰਾਪਤ ਕਰਨਾ ਹੈ ਤਾਂ ਗੁਰੂ ਦੇ ਸ਼ਬਦ ਵਿਚੋਂ ਜੋ ਅੰਮ੍ਰਿਤ ਰਸ ਝਰ ਰਿਹਾ ਹੈ, ਇਹ
ਪੀ ਤੇ ਸਦਾ ਵਾਸਤੇ ਖੀਵੀ ਹੋ। ਇਹ ਮਸਤੀ ਉਸਨੂੰ ਭਾਉਂਦੀ ਹੈ। ਐਸੇ ਮਸਤ
ਉਸਦੇ ਦਰ 'ਤੇ ਪ੍ਰਵਾਨ ਹਨ।

ੴ ੴ ੴ

ਸਲੋਕ ਮ: ੨॥ ਨਾਉ ਫਕੀਰੇ ਪਾਤਸਾਹੁ ਮੂਰਖ ਪੰਡਿਤੁ ਨਾਉ॥
 ਅੰਧੇ ਕਾ ਨਾਉ ਪਾਰਖੁ ਏਵੈ ਕਰੇ ਗੁਆਉ॥
 ਇਲਤਿ ਕਾ ਨਾਉ ਚਉਪਗੀ ਕੁੜੀ ਪ੍ਰਾਰੰਭੇ ਬਾਉ॥
 ਨਾਨਕ ਗੁਰਮੁਖਿ ਜਾਣੀਐ ਕਲਿ ਕਾ ਇਹ ਨਿਆਉ॥

(ਮਲਾਰ ਕੀ ਵਾਰ, ਪੰਜਾਬ ੧੨੮੮)

ਸਤਿਗੁਰੂ ਕਲਿਜੁਗ ਦੇ ਲੱਛਣ ਦੱਸਦੇ ਹਨ ਕਿ ਕੰਗਾਲ ਨੂੰ ਬਾਦਸ਼ਾਹ ਆਖਿਆ ਜਾਂਦਾ ਹੈ। ਮੂਰਖ ਨੂੰ ਪੰਡਿਤ ਨਾਮ ਦਿੱਤਾ ਜਾਂਦਾ ਹੈ। ਅੰਨ੍ਹੇ ਨੂੰ ਪਾਰਖੁ ਆਖਿਆ ਜਾਂਦਾ ਹੈ। ਏਵੈ ਕਰੇ ਗੁਆਉ। ਗੁਆਉ ਦਾ ਅਰਥ ਹੈ ਗੁਫਤਗੂ, ਬੋਲਣਾ। ਜਗਤ ਉਲਟੀਆਂ ਗੱਲਾਂ ਕਰਦਾ ਹੈ, ਇਹੀ ਕਲਿਜੁਗ ਹੈ। ਸ਼ਰਾਰਤ ਕਰਨ ਵਾਲੇ ਦਾ ਨਾਂ ਚਉਪਗੀ ਪੈ ਜਾਂਦਾ ਹੈ। ਕੁੜੀ ਝੂਠੀ ਔਰਤ ਸਭ ਤੋਂ ਅੱਗੇ ਥਾਂ ਮੱਲਦੀ ਹੈ। ਸਾਹਿਬ ਕਹਿੰਦੇ ਹਨ ਗੁਰੂ ਦੇ ਸਨਮੁਖ ਹੋਇਆਂ, ਗੁਰਮੁਖ ਬਣਿਆਂ ਹੀ ਇਹ ਸੋਝੀ ਆਉਂਦੀ ਹੈ ਕਿ ਕਲਿਜੁਗ ਦਾ ਇਹ ਨਿਆਂ ਹੈ। ਜਿੱਥੇ ਐਸਾ ਵਰਤਾਰਾ ਹੋਵੇ ਸਮਝ ਲੈਣਾ ਕਿ ਕਲਿਜੁਗ ਹੈ।

ਸਤਿਗੁਰਾਂ ਕਲਿਜੁਗ ਦਾ ਇਨਸਾਫ਼ ਦੱਸਿਆ ਹੈ। ਕਲਿਜੁਗ ਕੀ ਹੈ? ਕਿੱਥੇ ਰਹਿੰਦਾ ਹੈ? ਇਹ ਵਿਆਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਮਕਲੀ ਰਾਗ ਵਿਚ ਕੀਤੀ। ਸਿੱਖ ਇਤਿਹਾਸਕਾਰ ਲਿਖਦੇ ਹਨ ਕਿ ਜਿਸ ਵੇਲੇ ਸਤਿਗੁਰੂ ਮਥਰਾ ਗਏ ਸਨ ਉਥੇ ਇਕ ਪੰਡਿਤ ਨੇ ਕਿਹਾ ਸੀ ਕਿ ਕਲਿਜੁਗ ਦੇ ਪ੍ਰਭਾਵ ਕਾਰਨ ਲੋਕ ਬੁਰੇ ਕੰਮ ਕਰਦੇ ਹਨ। ਪੁਰਾਣਾਂ ਵਿਚ ਜੁਗਾਂ ਦੀ ਉਮਰ ਲਿਖੀ ਹੈ। 432000 ਸਾਲ ਉਮਰ ਕਲਿਜੁਗ ਦੀ ਹੈ, 864000 ਸਾਲ ਉਮਰ ਦੁਆਪਰ ਦੀ ਹੈ ਅਤੇ 1296000 ਸਾਲ ਉਮਰ ਤ੍ਰੇਤੇ ਯੁਗ ਦੀ ਹੈ। 1728000 ਸਾਲ ਉਮਰ ਸਤਿਜੁਗ ਦੀ ਹੈ। ਸਤਿਜੁਗ ਵਿਚ ਜੀਵ ਸੁਭਾਵਕ ਹੀ ਭਲੇ ਸਨ। ਭਲਿਆਈ ਲਈ ਕਿਸੇ

ਸਾਧਨਾਂ ਤੋਂ ਬਿਨਾਂ ਹੀ ਬੰਦਾ ਚੰਗਾ ਸੀ। ਤੇਤੇ ਵਿਚ ਸਾਧਨਾਂ ਦੀ ਲੋੜ ਪਈ। ਯਗ ਦੇ ਕਾਰਨ ਮਨੁੱਖ ਭਲੇ ਸਨ ਅਤੇ ਦੁਆਪਰ ਵਿਚ ਪੂਜਾ ਅਰਚਾ ਦੇ ਕਾਰਨ ਭਲੇ ਸਨ। ਪਰ ਕਲਜੁਗ ਵਿਚ ਤਾਂ ਸੁਭਾਵਕ ਹੀ ਬੰਦੇ ਬੁਰੇ ਹਨ। ਕਲਜੁਗ ਦਾ ਪ੍ਰਭਾਵ ਮੁਕਾਉਣ ਲਈ ਕਰਮਕਾਂਡ, ਦਾਨ ਪੁੰਨ। ਫਿਰ ਅਵਤਾਰੀ ਪੁਰਸ਼ ਰਾਮ ਕਿਸ਼ਨ ਦਾ ਨਾਮ ਜਪਿਆਂ ਮਨੁੱਖ ਦਾ ਭਲਾ ਹੋਵੇਗਾ, ਮੁਕਤੀ ਹੋਵੇਗੀ। ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਪੰਡਤ ਜੀ ਸੂਰਜ, ਚੰਦ, ਤਾਰੇ, ਹਵਾ, ਧਰਤੀ, ਇਹ ਤਾਂ ਸਾਰੇ ਹੀ ਸਤਿਜੁਗੀ ਹਨ। ਕਿਉਂਕਿ ਸਤਿਜੁਗ ਵਿਚ ਵੀ ਇਹੋ ਹੀ ਸਨ, ਹੁਣ ਵੀ ਹਨ। ਹਾਂ ਜੇ ਤਬਦੀਲੀ ਹੈ ਤਾਂ ਬੰਦੇ ਦੇ ਮਨ ਵਿਚ ਹੈ। ਕਲਜੁਗ ਜਾਂ ਸਤਿਜੁਗ ਦਾ ਸੰਬੰਧ ਕੇਵਲ ਬੰਦੇ ਦੇ ਮਨ ਵਿਚ ਹੈ। ਮਨ ਲਾਲਚੀ ਹੋਵੇ, ਸਵਾਰਬੀ ਹੋਵੇ, ਦੂਸਰੇ 'ਤੇ ਧੱਕਾ ਕਰੋ, ਧੱਕਾ ਕਰਨ ਵਾਲੇ ਨੂੰ ਵੱਡਾ ਸਮਝਿਆ ਜਾਵੇ, ਉਹ ਦੁਨੀਆਂ ਦੀ ਨਜ਼ਰ ਵਿਚ ਪ੍ਰਵਾਨ ਹੋਵੇ, ਇਹੀ ਤਾਂ ਕਲਜੁਗ ਹੈ। ਉੱਚੇ ਆਚਰਨ ਵਾਲੇ ਸੱਤਵਾਦੀ ਕਮਜ਼ੋਰ ਹੋਣ, ਭਲਿਆਂ ਦੀ ਨਿੰਦਾ ਹੋਵੇ, ਇਹੀ ਤਾਂ ਕਲਜੁਗ ਹੈ। ਅਤੇ ਇਹੀ ਹੈ ਬੰਦੇ ਦੇ ਮਨ ਵਿਚ।

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੂ ਤਪਤ ਰਹੈ॥

ਸਾ ਧਰਤੀ ਸੋ ਪਉਣ ਕੁਲਾਰੇ ਸੁਗ ਜੀਅ ਖੇਲੇ ਬਾਬ ਕੈਸੇ॥

ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਣਾਣਾ ਕਲਿ ਲਖਣ ਵੀਚਾਰਿ॥

(ਰਾਮਕਲੀ ਮ: ੧, ਪੰਨਾ ੯੦੨)

ਮਾਲਕ ਨੂੰ ਭੁੱਲ ਕੇ ਮਾਇਆ ਜਿਸ ਮਨੁੱਖ ਦੇ ਜੀਵਨ ਦਾ ਮੰਤਵ ਬਣ ਜਾਏ, ਉਹ ਕਲਜੁਗੀ ਹੈ। ਮਾਇਆਵੀ ਦਿਸ਼ਟੀ ਨਾਲ ਜੀਵਨ ਵਿਚ ਸਾਰੇ ਅਵਗੁਣ ਆ ਜਾਣਗੇ। ਮਾਇਆ ਚੌਗੀ ਨਾਲ ਆਵੇ, ਧੱਕੇ ਨਾਲ ਆਵੇ, ਕੁਠ ਬੋਲ ਕੇ ਆਵੇ, ਦਾਨ ਮੰਗ ਕੇ ਆਵੇ, ਇੱਜਤ ਵੇਚ ਕੇ ਆਵੇ, ਭਾਵੇਂ ਬੰਦੇ ਵੇਚ ਕੇ ਆਵੇ, ਭਾਵੇਂ ਰੱਬ ਦਾ ਨਾਂ ਵੇਚ ਕੇ ਆਵੇ। ਬਸ ਧਿਆਨ ਇਕ ਹੀ ਹੈ ਕਿ ਮਾਇਆ ਕਿਵੇਂ ਆਵੇ। ਭਲੇ ਬੁਰੇ ਦਾ ਖਿਆਲ ਹੀ ਨਹੀਂ ਰਹਿੰਦਾ। ਸੁਆਲ ਇਕੋ ਹੈ ਕਿ ਮਾਇਆ ਆਵੇ। ਫਿਰ ਇਹੀ ਕਲਜੁਗ ਹੈ ਕਿ ਛੋਟੇ ਚੋਰ ਜੇਲ੍ਹਾਂ ਵਿਚ ਬੰਦ ਹੁੰਦੇ ਹਨ। ਵੱਡੇ ਚੋਰ ਸਿੰਘਾਸਣਾਂ 'ਤੇ ਬੈਠਦੇ ਹਨ। ਛੋਟੇ ਭਿਖਾਰੀ ਤਾਂ ਪੇਟ ਵਾਸਤੇ ਮੰਗਦੇ ਹਨ। ਕੋਈ ਚਾਰ ਪੈਸੇ ਦੇਂਦਾ ਹੈ ਕੋਈ ਨਹੀਂ ਦੇਂਦਾ। ਪਰ ਵੱਡੇ ਭਿਖਾਰੀ, ਯਤੀਮਾਂ ਦੇ ਪੇਟ ਲਈ ਮੰਗਦੇ ਹਨ। ਬਿਮਾਰਾਂ ਦੇ ਪੇਟ ਲਈ ਮੰਗਦੇ ਹਨ। ਗਰੀਬਾਂ ਦੇ ਨਾਂ 'ਤੇ ਮੰਗਦੇ ਹਨ।

ਕੋਈ ਗਰੀਬ ਲੜਕੀਆਂ ਦੇ ਵਿਆਹ ਲਈ ਮੰਗ ਰਿਹਾ ਹੈ। ਕੋਈ ਯਤੀਮਾਂ ਲਈ ਮੰਗ ਰਿਹਾ ਹੈ। ਕੋਈ ਹਸਪਤਾਲ ਲਈ ਮੰਗ ਰਿਹਾ ਹੈ। ਕੋਈ ਸਕੂਲਾਂ ਵਾਸਤੇ

ਮੰਗ ਰਿਹਾ ਹੈ। ਛੋਟੇ ਭਿਖਾਰੀ ਏਨੇ ਖਤਰਨਾਕ ਨਹੀਂ। ਰੋਟੀ ਲਈ ਪੈਸੇ ਮੰਗੇ ਤੇ ਸੜਕ 'ਤੇ ਸੌਂ ਰਹੇ। ਪਰ ਇਨ੍ਹਾਂ ਵੱਡੇ ਭਿਖਾਰੀਆਂ ਨੇ ਤਾਂ ਘਰਾਂ ਦੇ ਘਰ ਉਜਾੜ ਦਿੱਤੇ ਹਨ। ਬਸ ਏਹੀ ਕਲਜੁਗ ਹੈ ਕਿ ਗਰੀਬਾਂ ਦੇ ਨਾਂ 'ਤੇ ਲੈਣਾ ਹੈ ਤੇ ਖਾਣਾ ਹੈ। ਪਰਉਪਕਾਰ ਦੇ ਨਾਂ 'ਤੇ ਚੌਰੀ ਕਰਨੀ ਹੈ। ਜੁਲਮ ਕਰਨਾ ਹੈ। ਯਤੀਮਾਂ ਦੇ ਨਾਂ ਤੇ ਮੰਗ ਕੇ ਐਸੋ-ਇਸ਼ਰਤ ਵਿਚ ਧਨ ਬਰਬਾਦ ਕਰਨਾ ਹੈ। ਦੂਸਰੇ ਨੂੰ ਟਿੱਚਰ ਕਰਨੀ ਕਲਜੁਗ ਦਾ ਖਾਸ ਵਰਤਾਰਾ ਸਤਿਗੁਰੂ ਦੱਸ ਰਹੇ ਹਨ।

ਕੰਗਾਲ ਫਕੀਰ ਮੰਗਤੇ ਨੂੰ ਕਹਿਣਾ ਸੁਣਾਉ ਬਾਦਸ਼ਾਹੋ ਕੀ ਹਾਲ ਹੈ। ਜਿਹੜਾ ਸਿਰੇ ਦਾ ਮੂਰਖ ਹੋਵੇ ਉਸਨੂੰ ਕਹਿਣਾ ਪੰਡਤ ਜੀ ਕਿਧਰੋਂ ਆਏ ਹੋ। ਜਿਹੜਾ ਸਿਰੇ ਦਾ ਸ਼ਰਾਰਤੀ ਹੋਵੇ ਉਹ ਚੌਪਰੀ ਹੁੰਦਾ ਹੈ। ਇਹ ਤਾਂ ਸੱਚ ਹੈ ਕਿ ਅੱਜ ਹਰ ਚੌਪਰੀ ਨੂੰ ਆਪਣੇ ਨਾਲ ਬਦਮਾਸ਼ ਲੈ ਕੇ ਤੁਰਨਾ ਪੈਂਦਾ ਹੈ। ਸ਼ਰਾਫਤ ਦੀ ਰੱਖਿਆ ਬਦਮਾਸ਼ ਕਰ ਰਹੇ ਹਨ। ਚੌਪਰ ਸ਼ਰਾਰਤ ਤੋਂ ਬਿਨਾਂ ਚਲਦੀ ਨਹੀਂ। ਝੂਠੀ ਤੇ ਬਦਕਾਰ ਐਰਤ ਸਭ ਤੋਂ ਅੱਗੇ ਹੋ ਕੇ ਚੌਪਰੀ ਬਣ ਕੇ ਬੈਠਦੀ ਹੈ। ਸਤਿਗੁਰੂ ਕਲਜੁਗ ਦਾ ਇਹ ਨਿਆਂ ਦਸਦੇ ਹਨ। ਪਰ ਸਤਿਗੁਰੂ ਪਰਮਾਤਮਾ ਦਾ ਨਿਆਂ ਸਾਨੂੰ ਸਿਖਾਉਂਦੇ ਹਨ। ਕਿ ਸੱਚ ਨੂੰ ਸੱਚ ਕਹਿ, ਝੂਠ ਨੂੰ ਝੂਠ ਆਖ। ਉਸ ਮਾਲਕ ਦੇ ਦਰਬਾਰ ਵਿਚ ਸੱਚ ਪ੍ਰਵਾਨ ਹੈ। ਕੂੜਾ ਮਨੁੱਖ ਉਥੇ ਪ੍ਰਵਾਨ ਨਹੀਂ। ਇਹ ਤਿਆਰੀ ਕਰਨ ਲਈ ਸਾਡੇ ਕੋਲ ਸਤਿਸੰਗ ਹੈ, ਜਿੱਥੇ ਕੂੜ ਲਈ ਕੋਈ ਥਾਂ ਨਹੀਂ। ਇਥੇ ਕਲਜੁਗੀ ਮਨ ਨੂੰ ਸੱਚ ਦੀ ਦਿਸ਼ਟੀ ਪ੍ਰਦਾਨ ਕਰਕੇ ਸਚਿਆਰ ਬਣਾਇਆ ਜਾਂਦਾ ਹੈ। ਸਤਿਸੰਗ ਵਿਚੋਂ ਘੜੇ ਹੋਏ ਜੀਵਨ ਰੱਬ ਦੇ ਘਰ ਪ੍ਰਵਾਨ ਹਨ। ਸਤਿਗੁਰ ਨੇ ਮਨ ਤੋਂ ਕਲਜੁਗ ਦਾ ਪ੍ਰਭਾਵ ਮੁਕਾਉਣ ਲਈ ਸਾਨੂੰ ਅੰਮ੍ਰਿਤ ਦਿੱਤਾ ਹੈ ਤਾਂਕਿ ਅਸੀਂ ਕਲਜੁਗ ਦੇ ਜ਼ਹਿਰ ਤੋਂ ਬਚੇ ਰਹੀਏ।

• 10 •

ਮ: ੩ ॥ ਨਾਨਕ ਦੁਨੀਆਂ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
ਏਨੀ ਜਲੀਈਂ ਨਾਮ ਵਿਸਾਰਿਆ ਇਕ ਨ ਚਲੀਆ ਨਾਲਿ ॥

(ਮਲਾਰ ਕੀ ਵਾਰ, ਪੰਨਾ ੧੨੯੦)

ਸਤਿਗੁਰੂ ਫੁਰਮਾਉਂਦੇ ਹਨ ਦੁਨੀਆਂ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇ। ਇਨ੍ਹਾਂ ਸੜ ਜਾਣੀਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ। ਇਨ੍ਹਾਂ ਵਿਚੋਂ ਮਰਨ ਪਿਛੋਂ ਇਕ ਵੀ ਅੱਗੇ ਨਾਲ ਨਹੀਂ ਜਾਂਦੀ।

ਮਨੁੱਖ ਦੇ ਅੰਦਰ ਆਪਣੀ ਸ਼ੋਭਾ, ਆਪਣੀ ਵਡਿਆਈ ਦੀ ਭੁੱਖ ਹੈ। ਇਕ ਤਾਂ ਮਨੁੱਖ ਸੁਖ ਚਾਹੁੰਦਾ ਹੈ, ਦੂਸਰੀ ਸ਼ੋਭਾ ਚਾਹੁੰਦਾ ਹੈ। ਇਕ ਹੋਰ ਅਸਚਰਜ ਗੱਲ ਹੈ ਕਿ ਕਰਮ ਬੰਦੇ ਦੇ ਉਹ ਹਨ ਕਿ ਜਿਨ੍ਹਾਂ ਕਰਮਾਂ ਦੇ ਬੂਟੇ ਨੂੰ ਫਲ ਸਿਰਫ ਅਪਜੱਸ ਤੇ ਬਦਨਾਮੀ ਦਾ ਹੀ ਲੱਗ ਸਕਦਾ ਹੈ। ਪਰ ਫਿਰ ਵੀ ਹਰ ਹਾਲਤ ਵਿਚ ਬੰਦਾ ਸ਼ੋਭਾ ਚਾਹੁੰਦਾ ਹੈ।

ਮਨੁੱਖ ਨੇ ਹਰ ਹੀਲੇ ਆਪਣੀ ਸ਼ੋਭਾ ਚਾਹੀ ਹੈ। ਜੇ ਵਧੀਆ ਕੱਪੜੇ ਪਾਇਆਂ ਇਸਦੀ ਸ਼ੋਭਾ ਵਡਿਆਈ ਹੋਵੇ ਤਾਂ ਇਹ ਵਧੀਆ ਕੱਪੜੇ ਪਾਉਣ ਲਈ ਤਿਆਰ ਹੈ। ਜੇਕਰ ਕੱਪੜੇ ਉਤਾਰ ਕੇ ਨਗਨ ਹੋਇਆਂ ਇਸਦੀ ਸ਼ੋਭਾ ਬਣੇ ਇਹ ਦਿਰੰਬਰ ਹੋਣ ਲਈ ਤਿਆਰ ਹੈ। ਜੇ ਵਧੀਆ ਖਾਣੇ ਖਾਣ ਨਾਲ ਇਸਦੀ ਸ਼ੋਭਾ ਬਣੇ ਕਿ ਇਸਦੇ ਘਰ ਛੱਡੀ ਪਦਾਰਥ ਹਨ ਤਾਂ ਇਹ ਖਾਣ ਲਈ ਤਿਆਰ ਹੈ। ਜੇ ਵਰਤ ਰੱਖਿਆਂ ਇਸਦੀ ਸ਼ੋਭਾ ਬਣੇ ਤਾਂ ਇਹ ਭੁੱਖਾ ਰਹਿਣ ਲਈ ਤਿਆਰ ਹੈ। ਮਹਿਲ ਵਿਚ ਰਿਹਾਂ ਸ਼ੋਭਾ ਬਣੇ ਤਾਂ ਇਹ ਮਹਿਲ ਵਿਚ ਰਹਿਣ ਲਈ ਤਿਆਰ ਹੈ। ਪਰ ਜੇ ਟੁੱਟੀ ਛੰਨ ਵਿਚ ਲੋਕ ਮਹਾਨ ਤਿਆਰੀ ਮਹਾਂਪੁਰਖ ਕਹਿ ਕੇ ਵਡਿਆਈ ਦੇਣ ਤਾਂ ਇਹ ਝੋੱਪੜੀ ਵਿਚ ਰਹਿਣ ਲਈ ਤਿਆਰ ਹੈ।

ਇਹ ਸੱਚ ਹੈ ਕਿ ਬੰਦਾ ਬਦਨਾਮੀ ਤੋਂ ਡਰਦਾ ਹੋਇਆ ਤੇ ਸ਼ੋਭਾ ਵਡਿਆਈ ਚਾਹੁੰਦਾ ਹੋਇਆ ਨਾ ਕਰਨ ਵਾਲੇ ਕੰਮ ਕਰਦਾ ਹੈ। ਇੱਜਤ ਬੇਇੱਜਤੀ ਦੀ ਚਾਬੀ ਲਾ ਕੇ ਲੋਕ ਖਿੱਡੌਣਿਆਂ ਵਾਂਗੂ ਸਾਧੂਆਂ ਨੂੰ ਵੀ ਚਲਾਉਂਦੇ ਹਨ ਅਤੇ ਰਾਜਿਆਂ ਨੂੰ ਵੀ ਚਲਾਉਂਦੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਮ ਵਰਗੇ ਅਵਤਾਰੀ ਪੁਰਸ਼ 'ਤੇ ਵੀ ਇਸ ਗੱਲ ਦਾ ਅਸਰ ਹੈ। ਉਹ ਉਸ ਵੇਲੇ ਦੇ ਲੋਕਾਂ ਦੀ ਸ਼ੋਭਾ ਵਾਸਤੇ ਭੀਲਣੀ ਦੇ ਬੇਰ ਖਾ ਸਕਦਾ ਹੈ, ਅਤੇ ਉਹ ਇਕ ਧੋਬੀ ਦੀ ਬੋਲੀ ਤੋਂ ਡਰਦਾ, ਨਿੰਦਾ ਤੋਂ ਡਰਦਾ ਹੋਇਆ ਆਪਣੀ ਸੀਤਾ ਵਰਗੀ ਪਤਨੀ ਨੂੰ ਬਨਬਾਸ ਦੇ ਸਕਦਾ ਹੈ।

ਸਾਡੇ ਸਮਾਜ ਦੀ ਵਡਿਆਈ ਨੇ, ਸਮਾਜ ਦੀ ਨਿੰਦਾ ਨੇ ਮਨੁੱਖ ਨੂੰ ਸੱਚ ਤੋਂ ਬਹੁਤ ਦੂਰ ਕਰ ਦਿੱਤਾ ਹੈ। ਮਨੁੱਖ ਸੱਚ ਦਾ ਫਿਕਰ ਨਹੀਂ ਕਰਦਾ। ਉਸਤਤ ਨਿੰਦਾ ਦਾ ਫਿਕਰ ਕਰਦਾ ਹੈ। ਏਹੀ ਮਸਲਾ ਗੁਰੂ ਅਮਰਦਾਸ ਜੀ ਦੇ ਸਾਹਮਣੇ ਆਇਆ ਜਦੋਂ ਕਿ ਉਸ ਵੇਲੇ ਦੀ ਸੋਸਾਇਟੀ ਦੇ ਨਿੰਦਕਾਂ ਦੀ ਨੁਮਾਇਦਾ ਜੁਲਾਹੀ ਨੇ ਅਮਰੂ ਨਿਬਾਵਾਂ ਕਿਹਾ। ਪਰ ਉਹਨਾਂ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ। ਉਸ ਵੇਲੇ ਦੇ ਸਮਾਜ ਨੇ ਉਨ੍ਹਾਂ ਦੇ ਜਵਾਈ ਨੂੰ ਘੁੰਘਣੀਆਂ ਵੇਚਣ ਵਾਲਾ ਕਹਿ ਕੇ ਉਹੋ ਪੁਰਾਣੀ ਚਾਬੀ ਲਾਉਣੀ ਚਾਹੀ, ਪਰ ਸਤਿਗੁਰਾਂ 'ਤੇ ਕੋਈ ਅਸਰ ਨਹੀਂ ਹੋਇਆ।

ਏਹੀ ਚਾਬੀ ਲਾਹੌਰ ਦੇ ਸੋਢੀਆਂ ਲਾਉਣੀ ਚਾਹੀ ਪਰ ਗੁਰੂ ਰਾਮਦਾਸ ਜੀ 'ਤੇ ਕੋਈ ਅਸਰ ਨਹੀਂ ਹੋਇਆ। ਸੋਢੀਆਂ ਕਿਹਾ ਸੀ ਤੂੰ ਰੋਟੀ ਵਾਸਤੇ ਸਹੁਰਿਆਂ ਦੇ ਬੂਹੇ 'ਤੇ ਟੋਕਰੀ ਢੋਂਦਾ ਹੈਂ। ਏਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੂੰ ਕਿਹਾ ਸੀ ਕਿ ਤੂੰ ਰੋਟੀ ਲਈ ਕੁੜਮਾਂ ਦੇ ਬੂਹੇ ਪਾਣੀ ਢੋਂਦਾ ਹੈਂ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੋਵਾਂ ਨੇ ਇਕੋ ਹੀ ਜਵਾਬ ਦਿੱਤਾ ਸੀ ਕਿ ਮੈਂ ਸਤਿਗੁਰਾਂ ਦੇ ਦਰ ਸੇਵਾ ਕਰ ਰਿਹਾ ਹਾਂ। ਇਹ ਸੇਵਾ ਉਨ੍ਹਾਂ ਨੇ ਬਖਸ਼ਿਸ਼ ਕਰਕੇ ਦਿੱਤੀ ਹੈ।

ਉਸਤਤ ਨਿੰਦਾ ਦੀ ਚਾਬੀ ਲਾਉਣ ਵਾਲਿਆਂ ਨੂੰ ਨਿਰਾਸਤਾ ਹੋਈ ਸੀ। ਇਹ ਦਾਅ ਬੜਾ ਪੁਰਾਣਾ ਸੀ ਅਤੇ ਜੁਗਾਂ ਤੋਂ ਇਹ ਦਾਅ ਸਫਲ ਸੀ। ਇਹ ਚਾਬੀ ਤਾਂ ਅਵਤਾਰਾਂ 'ਤੇ ਵੀ ਕੰਮ ਕਰ ਗਈ ਪਰ ਏਥੇ ਗੁਰੂ ਦੇ ਘਰ ਆ ਕੇ ਬੇਕਾਰ ਹੋ ਗਈ ਸੀ। ਇਕ ਬੜੀ ਸਿੱਖਿਆਦਾਇਕ ਕਹਾਣੀ ਹੈ ਕਿ ਇਕ ਵਾਰ ਇਕ ਬੰਦੇ ਨੇ ਬਾਦਸ਼ਾਹ ਦੀ ਹਜ਼ੂਰੀ ਵਿਚ ਇਕ ਪੱਗ ਰੱਖੀ ਤੇ ਬਾਦਸ਼ਾਹ ਨੂੰ ਕਿਹਾ ਕਿ ਇਹ ਪੱਗ ਦਸ ਹਜ਼ਾਰ ਰੁਪੈ ਦੀ ਹੈ। ਬਾਦਸ਼ਾਹ ਨੇ ਵੇਖਿਆ ਆਮ ਪੱਗ ਸੀ। ਬਾਦਸ਼ਾਹ ਕਹਿਣ ਲੱਗਾ ਐਸੀ ਪੱਗ ਆਮ ਬਜ਼ਾਰਾਂ ਵਿਚੋਂ ਪੰਜ ਰੁਪੈ ਨੂੰ ਮਿਲ ਸਕਦੀ ਹੈ। ਤੂੰ ਬਾਦਸ਼ਾਹ ਦੇ ਸਾਹਮਣੇ ਝੂਠ ਬੋਲ ਰਿਹਾ ਹੈਂ।

ਪਗੜੀ ਵਾਲੇ ਨੇ ਕਿਹਾ ਇਸ ਪੱਗ ਦੇਣ ਵਾਲੇ ਨੇ ਮੈਨੂੰ ਕਿਹਾ ਸੀ ਕਿ ਇਹ ਖਾਸ ਪੱਗ ਹੈ ਆਮ ਨਹੀਂ। ਤੇ ਇਸ ਪੱਗ ਨੂੰ ਸਮਝਣ ਵਾਲਾ ਕਦਰਦਾਨ ਧਰਤੀ 'ਤੇ ਕੇਵਲ ਇਕ ਹੀ ਬਾਦਸ਼ਾਹ ਹੈ। ਮੈਂ ਤਾਂ ਸਮਝਿਆ ਸੀ ਕਿ ਉਹ ਤੁਸੀਂ ਹੋਵੋਗੇ। ਤੁਸੀਂ ਨਹੀਂ ਤਾਂ ਫਿਰ ਮੈਨੂੰ ਉਹ ਬਾਦਸ਼ਾਹ ਲੱਭਣਾ ਪਵੇਗਾ। ਪਤਾ ਨਹੀਂ ਕਿਥੇ ਹੋਵੇਗਾ ਉਹ ਸਮਝਦਾਰ ਤੇ ਕਦਰਦਾਨ ਜੋ ਦੁਨੀਆਂ ਦੇ ਸਾਰੇ ਬਾਦਸ਼ਾਹਾਂ ਵਿਚੋਂ ਸਿਆਣਾ ਤੇ ਸਮਝਦਾਰ ਹੈ। ਬਸ ਚਾਬੀ ਲੱਗ ਗਈ। ਬਾਦਸ਼ਾਹ ਨੇ ਉਸੇ ਵੇਲੇ ਕਹਿ ਦਿੱਤਾ, ਹਾਂ ਇਹ ਪੱਗ ਖਾਸ ਹੈ। ਐਸੀ ਪੱਗ ਮੈਂ ਅੱਜ ਤਕ ਵੇਖੀ ਹੀ ਨਹੀਂ। ਹੋ ਹੀ ਨਹੀਂ ਸਕਦੀ। ਇਹ ਪੱਗ ਰਾਜ ਦੀ ਸ਼ੋਭਾ ਹੋਵੇਗੀ। ਕੈਸ਼ੀਅਰ ਨੂੰ ਕਿਹਾ ਇਸ ਪੱਗ ਵਾਲੇ ਨੂੰ ਦਸ ਹਜ਼ਾਰ ਰੁਪਿਆ ਦੇ ਦੇਵੋ।

ਕੈਸ਼ੀਅਰ ਨੇ ਪੈਸੇ ਦਿੱਤੇ ਤੇ ਕਿਹਾ ਮੈਂ ਕੱਪੜੇ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਇਹ ਪੱਗ ਦਸ ਹਜ਼ਾਰ ਦੀ ਨਹੀਂ। ਪੱਗ ਵਾਲਾ ਕਹਿਣ ਲੱਗਾ ਤੂੰ ਕੱਪੜੇ ਨੂੰ ਸਮਝਦਾ ਹੈ ਪਰ ਮੈਂ ਬੰਦਿਆਂ ਦੀ ਕਮਜ਼ੋਰੀ ਨੂੰ ਸਮਝਦਾ ਹਾਂ। ਉਸਤਤ ਅਤੇ ਨਿੰਦਾ ਦੀ ਚਾਬੀ ਲਗਾ ਲਉ ਫਿਰ ਹਰ ਪੱਗ ਦਸ ਹਜ਼ਾਰ ਦੀ ਹੈ।

ਸਤਿਗੁਰੂ ਫਰਮਾਉਂਦੇ ਹਨ ਇਹ ਵਡਿਆਈਆਂ ਝੂਠੀਆਂ ਹਨ। ਇਨ੍ਹਾਂ ਨੂੰ ਜਲਾ ਦਿਓ, ਇਨ੍ਹਾਂ ਸੜ ਜਾਣੀਆਂ ਨੇ ਨਾਮ ਭੁਲਾ ਦਿੱਤਾ ਹੈ ਤੇ ਅੰਤਿਮ ਸਮੇਂ ਇਕ ਵੀ ਨਾਲ ਨਹੀਂ ਤੁਗੀ। ਐ ਬੰਦੇ! ਜੇ ਤੂੰ ਸੱਚੀ ਸ਼ੋਭਾ ਚਾਹੁੰਦਾ ਹੈਂ ਤਾਂ ਇਹ ਕੰਮ ਕਰ—

ਜਿਸੁ ਸੋਭਾ ਕਉ ਕਰਹਿ ਭਲੀ ਕਰਨੀ।
ਸਾ ਸੋਭਾ ਭਜੁ ਹਰਿ ਕੀ ਸਰਨੀ।

(ਪੰਨਾ ੨੯੯)



ਹਉ ਜੀ ਸੇ ਅਤੇ ਕੁਸ਼ਲ ਲੋਕਾਂ ਦੀਆਂ ਯਤਨਾਂ ਵਿੱਚੋਂ ਨਿਰਧਾਰਤ ਹਾਂ। ਪਿਛੇ ਵਾਲੇ ਲੋਕਾਂ ਦੀਆਂ ਪਾਂਘੜੀਆਂ ਵਿੱਚੋਂ ਨਿਰਧਾਰਤ ਹਾਂ। ਜਿਨ੍ਹਾਂ ਲੋਕਾਂ ਦੀਆਂ ਪਾਂਘੜੀਆਂ ਵਿੱਚੋਂ ਨਿਰਧਾਰਤ ਹਾਂ।

ੳ ਸੰਖੇਪ ਜੀਵਨ ਗੁਰੂ ਅੰਗਦ ਦੇਵ ਜੀ ੳ

ਮਹਾਨ ਕੋਸ਼ ਵਿਚ ਭਾਈ ਕਾਹਨ ਸਿੱਘ ਲਿਖਦੇ ਹਨ—

ਗੁਰੂ ਅੰਗਦ ਦੇਵ ਜੀ ਦਾ ਜਨਮ ਐਤਵਾਰ ਵੈਸਾਖ ਵਦੀ ੧ (ਪ ਵੈਸਾਖ) ਸੰਮਤ ੧੫੬੧ (੩੧ ਮਾਰਚ ਸੰਨ ੧੫੦੪) ਨੂੰ ਬਾਬਾ ਫੇਰੂ ਮਲ ਤੇ ਮਾਤਾ ਦਯਾ ਕੌਰ ਦੇ ਘਰ ਮਤੇ ਦੀ ਸਰਾਇ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ। ਸੰਮਤ ੧੫੬੬ ਵਿਚ ਦੇਵੀ ਚੰਦ ਦੀ ਸਪੁਤ੍ਰੀ ਬੀਬੀ ਖੀਵੀ ਜੀ ਨਾਲ ਸੰਘਰ ਪਿੰਡ, ਜਿਸਦਾ ਹੁਣ ਖੜੂਰ ਦੇ ਪਾਸ ਥੇਹ ਹੈ, ਵਿਆਹ ਹੋਇਆ। ਦੋ ਥੇਟੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਜਨਮੇ ਅਤੇ ਦੋ ਥੇਟੀਆਂ ਬੀਬੀ ਆਰੋ ਜੀ ਤੇ ਬੀਬੀ ਅਣੋਖੀ ਜੀ ਸਨ।

ਸੰਮਤ ੧੫੬੯ ਵਿਚ ਵੈਸ਼ਨੋ ਦੇਵੀ ਜਾਂ ਜਵਾਲਾ ਮੁਖੀ ਦੀ ਯਾਤਰਾ ਨੂੰ ਜਾਂਦੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤੇ ਗੁਰੂ ਜੋਗੇ ਹੀ ਹੋ ਗਏ। ੧੭ ਹਾੜ ਸੰਮਤ ੧੫੬੬ ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ। ਗੁਰਮੁਖੀ ਅੱਖਰਾਂ ਦਾ ਪ੍ਰਚਾਰ ਕੀਤਾ ਅਤੇ ਸਤਿਗੁਰਾਂ ਦਾ ਇਤਿਹਾਸ ਲਿਖਵਾਇਆ ਅਤੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਸਿਧਾਂਤਾਂ ਨੂੰ ਪਰਚਾਰਿਆ।

੧੨ ਸਾਲ ਦੀ ਮਹੀਨੇ ਅਤੇ ੧੭ ਦਿਨ ਗੁਰਆਈ ਗੱਦੀ 'ਤੇ ਰਹੇ। ਸਾਰੀ ਉਮਰ ੪੨ ਸਾਲ ੧੧ ਮਹੀਨੇ ੨੯ ਦਿਨ ਸੀ। ਖੜੂਰ ਵਿਚ ਹੀ ਸੰਮਤ ੧੬੦੯ ਤਿੰਨ ਵੈਸਾਖ ਚੇਤ ਸੁਦੀ ੪, ੨੯ ਮਾਰਚ ਸੰਨ ੧੫੫੨ ਨੂੰ ਜੋਤੀ ਜੋਤ ਸਮਾਏ ਸਨ।

❻ ❻ ❻

ਨਿਰਾਲੀ ਘਾਲ

ਪੁੱਗ ਖਲੋਤੇ ਮਹਾਂਪੁਰਖਾਂ ਦਾ ਕਹਿਣਾ ਹੈ ਕਿ ਕੁਝ ਵਿਅਕਤੀ ਐਸੇ ਹਨ ਜਿਨ੍ਹਾਂ
ਨੂੰ ਪਰਮਾਤਮਾ ਆਪਣੇ ਕੰਮ ਵਾਸਤੇ ਆਪ ਚੁਣਦਾ ਹੈ ਅਤੇ ਸਾਰੀਆਂ ਬਰਕਤਾਂ
ਦੇ ਕੇ ਸੰਸਾਰ ਵਿਚ ਭੇਜ ਦਿੰਦਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੂੰ ਪੁਰੋਂ
ਹੀ ਇਹ ਬਖਸ਼ਿਸ਼ ਪ੍ਰਾਪਤ ਹੋਈ ਸੀ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ
ਨਾਨਕ ਦੇਵ ਜੀ ਧੁਰੋਂ ਹੀ ਗੁਰੂ ਬਾਪੇ ਆਏ ਸਨ।

ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ।

ਪਰ ਗੁਰੂ ਅੰਗਦ ਦੇਵ ਜੀ ਨੂੰ ਸਤਿਗੁਰੂ ਦੀ ਹਜ਼ੂਰੀ ਵਿਚ ਘਾਲ ਕਮਾਈ
ਕਰਨੀ ਪਈ। ਘਾਲ ਬਾਇ ਪਈ। ਰੱਬ ਨੇ ਗੁਰੂ ਨਾਨਕ ਦੇਵ ਜੀ ਨੂੰ ਨਿਵਾਜਿਆ
ਸੀ, ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਨਿਵਾਜਿਆ ਸੀ। ਭਾਈ ਲਹਿਣਾ
ਜੀ ਘੋੜੀ 'ਤੇ ਚੜ੍ਹ ਕੇ ਆਏ ਸਨ। ਸਤਿਗੁਰਾਂ ਨੇ ਵਾਗ ਫੜ ਲਈ ਤੇ ਡੇਰੇ ਲੈ
ਆਏ ਤੇ ਕਿਹਾ ਘੋੜੀ ਦੀ ਵਾਗ ਨੂੰ ਸਮਝ ਜਾ, ਮਨ ਨੂੰ ਕਾਬੂ ਕਰਨ ਦਾ ਢੰਗ
ਸਮਝ ਵਿਚ ਆ ਜਾਵੇਗਾ।

ਜਿਵੇਂ ਘੋੜੀ ਦੀ ਵਾਗ ਮੈਨੂੰ ਫੜਾਈ ਹੈ, ਮਨ ਦੀਆਂ ਵਾਗਾਂ ਵੀ ਮੈਨੂੰ ਸੌਂਪ
ਦੇ। ਕਿਸੇ ਵੇਲੇ ਮਹਾਤਮਾ ਬੁੱਧ ਨੇ ਘੋੜ ਸਵਾਰਾਂ ਨੂੰ ਕਿਹਾ ਸੀ ਕਿ ਥੱਲੇ ਉਤਰ
ਜਾਓ। ਘੋੜੀਆਂ 'ਤੇ ਚੜ੍ਹ ਕੇ ਤੁਸੀਂ ਨਿਰਵਾਣ ਤਕ ਨਹੀਂ ਜਾ ਸਕਦੇ, ਪਰ ਗੁਰੂ
ਨਾਨਕ ਦੇਵ ਜੀ ਨੇ ਇਹ ਨਹੀਂ ਕਿਹਾ ਕਿ ਲਹਿਣਾ ਘੋੜੀ ਤੋਂ ਥੱਲੇ ਆ ਜਾ।
ਉਨ੍ਹਾਂ ਤਾਂ ਆਪਣੇ ਸਿੱਖਾਂ ਨੂੰ ਘੋੜੀਆਂ 'ਤੇ ਚੜ੍ਹਾਉਣਾ ਸੀ। ਸਤਿਗੁਰਾਂ ਕਿਹਾ
ਲਹਿਣੇਦਾਰ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹਨ। ਇਹ ਇਕ ਰਮਜ਼ ਸੀ। ਸੱਚ
ਇਹ ਹੈ ਕਿ ਹਰ ਇਕ ਸਿੱਖ ਲਹਿਣੇਦਾਰ ਹੈ ਤੇ ਹਰ ਗੁਰੂ ਦੇਣਦਾਰ ਹੈ। ਪਰਮਾਤਮਾ
ਨੇ ਗੁਰੂ ਦਾ ਇਹ ਸੁੰਮਾ ਲਾਇਆ ਹੈ ਕਿ ਸਭ ਨੂੰ ਦਿਉ, ਮੇਰਾ ਨਾਮ ਦਿਉ, ਮੇਰਾ
ਰਸਤਾ ਦਿਖਾਉ।

ਮਹਿਮਾ ਪ੍ਰਕਾਸ਼ ਵਿਚ ਬੜਾ ਹੀ ਸੁਦਰ ਲਿਖਿਆ ਹੈ ਕਿ ਸਤਿਗੁਰੂ ਨਾਨਕ
ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ—
ਸਤਿਗੁਰ ਨਾਨਕ ਜੀ ਕਹਿਓ ਸੁਨ ਸਤ ਪੁਰਖ ਮਤ ਸਾਰ।
ਗੁਰਮੁਖ ਪੰਥ ਹਰ ਕੋ ਰਚੋ ਗੁਰਮਤ ਮੰਡ ਉਚਾਰ॥

ਗੁਰੂ ਨੇ ਹਰ ਲਹਿਣੇਦਾਰ ਨੂੰ ਗੁਰਮਤ ਦੇਣੀ ਹੈ, ਗੁਰਮੰਤ੍ਰ ਦੇਣਾ ਹੈ। ਭਾਗਾਂ
ਵਾਲੇ ਲੈ ਜਾਂਦੇ ਹਨ, ਨਿਭਾਗੇ ਰਹਿ ਜਾਂਦੇ ਹਨ। ਕਬੀਰ ਸਾਹਿਬ ਜੀ ਕਹਿੰਦੇ ਹਨ
ਇਸ ਵਿਚ ਪੂਰੇ ਗੁਰੂ ਦਾ ਕੀ ਦੋਸ਼ ਹੈ ਜੇ ਸਿੱਖ ਵਿਚ ਹੀ ਉਕਾਈ ਹੋਵੇ। ਗੁਰੂ
ਤਾਂ ਦੇ ਰਿਹਾ ਹੈ, ਸਿੱਖ ਹੀ ਨਹੀਂ ਲੈਂਦਾ, ਹੁਣ ਸੱਚਾ ਗੁਰੂ ਕੀ ਕਰੇ।
ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜਉ ਸਿਖਾ ਮਹਿ ਚੂਕ॥
ਅਧੇ ਏਕ ਨ ਲਾਗਈ ਜਿਉ ਬਾਸੁ ਬਜਾਈਐ ਫੂਕ॥

(ਪੰਨਾ ੧੩੨)

ਪਰ ਇਹ ਲਹਿਣੇਦਾਰ ਉਕਾਈ ਕਰਨ ਵਾਲਾ ਨਹੀਂ ਸੀ। ਜਪਾਨ ਵਿਚ ਇਕ
ਸਾਧੂ ਦੇ ਪਾਸ ਇਕ ਨੌਜਵਾਨ ਸ਼ਿਸ਼ ਬਣਨ ਵਾਸਤੇ ਆਇਆ ਤੇ ਆਉਂਦਿਆਂ
ਚਰਨ ਫੜ ਕੇ ਕਹਿਣ ਲੱਗਾ, ਗੁਰੂ ਜੀ ਮੈਨੂੰ ਆਪਣੇ ਚਰਨਾਂ ਵਿਚ ਥਾਂ ਦੇਵੇ।
ਮੈਨੂੰ ਆਪਣਾ ਸ਼ਿਸ਼ ਕਬੂਲ ਕਰੋ। ਗੁਰੂ ਨੇ ਵੇਖਿਆ ਤੇ ਕਿਹਾ ਕਿ ਤੈਨੂੰ ਮਰਯਾਦਾ
ਦਾ ਨਹੀਂ ਪਤਾ? ਤੂੰ ਪਹਿਲਾਂ 7 ਪਰਕਰਮਾਂ ਕਰਨੀਆਂ ਹਨ। ਫਿਰ 7 ਵਾਰ ਡੰਡਉਤ
ਕਰਨੀ ਹੈ, ਫਿਰ ਬੈਠ ਕੇ ਸ਼ਿਸ਼ ਹੋਣ ਵਾਸਤੇ ਬੇਨਤੀ ਕਰਨੀ ਹੈ। ਤੂੰ ਆਉਂਦਿਆਂ
ਹੀ ਚਰਨ ਫੜ ਲਏ ਹਨ। ਉਹ ਸ਼ਿਸ਼ ਵੀ ਕਮਾਲ ਸੀ। ਕਹਿਣ ਲੱਗਾ ਮੈਨੂੰ ਗਰੰਟੀ
ਦਿੰਦੇ ਹੋ ਕਿ ਮੈਂ ਇਨਾ ਚਿਰ ਜਿਉਂਦਾ ਰਹਾਂਗਾ। ਗੁਰੂ ਹੈਰਾਨ ਹੋ ਗਿਆ, ਫੌਰਨ
ਕਹਿਣ ਲੱਗਾ ਮੈਂ ਤੈਨੂੰ ਸ਼ਿਸ਼ ਕਬੂਲਦਾ ਹਾਂ। ਮੈਨੂੰ ਤੇਰੇ ਵਰਗੇ ਸ਼ਿਸ਼ ਦੀ ਲੋੜ ਸੀ
ਜਿਹੜਾ ਏਨਾ ਸੰਕਲਪਵਾਨ ਹੋਵੇ। ਉਹ ਸ਼ਿਸ਼ ਸਭ ਤੋਂ ਮਹਾਨ ਸਾਧੂ ਨਿਕਲਿਆ।

ਲੋਕ ਆਮ ਕਰਕੇ ਕਹਿੰਦੇ ਹਨ ਕਿ ਪੂਰਾ ਸਤਿਗੁਰੂ ਨਹੀਂ ਮਿਲਦਾ ਪਰ ਗੁਰੂ
ਨਾਨਕ ਕਹਿੰਦੇ ਹਨ ਗੁਰਮੁਖ ਸ਼ਿਸ਼ ਕਿਥੇ ਲੱਭਦਾ ਹੈ। ਸਤਿਗੁਰੂ ਕਹਿੰਦੇ ਹਨ ਮੈਂ
ਤਾਂ ਦੁਨੀਆਂ ਖੋਜੀ ਹੈ ਏਸੇ ਲਈ ਉਦਾਸੀ ਧਾਰ ਕੇ ਫਿਰਿਆ ਹਾਂ ਕਿ ਉਹ ਮਨੁੱਖ
ਕਿਥੇ ਹੈ ਜੋ ਪੂਰਨ ਤੌਰ 'ਤੇ ਗੁਰੂ ਨੂੰ ਸਮਰਪਤ ਹੋਵੇ, ਗੁਰਮੁਖ ਹੋਵੇ।

ਗੁਰਮੁਖ ਖੋਜਤ ਭਏ ਉਦਾਸੀ॥

ਦਰਸਨ ਕੈ ਤਾਈ ਭੇਖ ਨਿਵਾਸੀ॥

(ਸਿਧ ਗੋਸ਼ਟਿ, ਪੰਨਾ ੯੩੮)

ਰਾਮਾਨੰਦ ਵਰਗੇ ਗੁਰੂ ਤਾਂ ਸ਼ਾਇਦ ਮਿਲ ਜਾਣ ਪਰ ਕਬੀਰ ਜੀ ਵਰਗਾ
ਸਿੱਖ ਕਿੱਥੇ ਮਿਲੇਗਾ। ਰਾਮਾਨੰਦ ਨੇ ਇਨਕਾਰ ਕਰ ਦਿੱਤਾ ਸੀ ਮੈਂ ਸੂਦਰਾਂ ਨੂੰ ਦੀਖਯਾ

ਨਹੀਂ ਦਿੰਦਾ, ਪਰ ਕਬੀਰ ਨੇ ਸਾਬਤ ਕਰ ਦਿੱਤਾ ਕਿ ਮੈਂ ਸੂਦਰ ਨਹੀਂ ਅਤੇ ਕੋਈ ਵੀ ਸੂਦਰ ਨਹੀਂ। ਗੰਗਾ ਨਹਾਉਣ ਜਾਂਦਿਆਂ ਕਬੀਰ ਜੀ ਨੇ ਗੁਰੂ ਦਾ ਇਸ਼ਨਾਨ ਕਰਵਾ ਦਿੱਤਾ। ਪਾਣੀ ਨਾਲ ਇਸ਼ਨਾਨ ਕਰਵਾਉਣ ਵਾਲੇ ਤਾਂ ਬਹੁਤ ਸਨ ਪਰ ਕਬੀਰ ਜੀ ਨੇ ਰਾਮਾਨੰਦ ਦਾ ਬਿਬੇਕ ਵਿਚ, ਵੀਚਾਰ ਵਿਚ ਇਸ਼ਨਾਨ ਕਰਵਾ ਦਿੱਤਾ। ਬੋਲਹੁ ਰਾਮ ਸਿਖ ਸਮਝਾਈ। ਕਬੀਰ ਜੀ ਨੇ ਕਹਿ ਦਿੱਤਾ ਮੈਂ ਤਾਂ ਰਾਮ ਬੋਲਾਂਗਾ ਪਰ ਤੁਸੀਂ ਰਾਮਾਨੰਦ ਹੋ ਕੇ ਰਾਮ ਨੂੰ ਮੰਨਦੇ ਹੋ। ਜੇ ਰਾਮ ਰਮਿਆ ਹੈ ਤਾਂ ਫਿਰ ਕਿਹੜਾ ਸੂਦਰ ਹੈ ਜਿਸ ਵਿਚ ਰੱਬ ਨਾ ਹੋਵੇ। ਹਰ ਇਕ ਵਿਚ ਰਾਮ ਹੈ। ਰਾਮਾਨੰਦ ਨੇ ਤਾਂ ਕਿਹਾ ਸੀ ਰਾਮ ਬੋਲ ਪਰ ਕਬੀਰ ਬੋਲੇ ਰਾਮ ਹੈ। ਸਭ ਰਾਮ ਹੈ ਫਿਰ ਕਿਹੜਾ ਸੂਦਰ ਹੈ ਜਿਸ ਵਿਚ ਰਾਮ ਨਹੀਂ।

ਕਬੀਰ ਰਾਮ ਕਹਨ ਮਹਿ ਬੇਦੂ ਹੈ ਤਾ ਮਹਿ ਏਕੁ ਬਿਚਾਰੁ ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥ ੧੯੦ ॥

ਕਬੀਰ ਰਾਮੈ ਰਾਮ ਕਰੁ ਕਹਿਬੇ ਮਾਹਿ ਬਿਬੇਕ ॥
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥ ੧੯੧ ॥

ਰਾਮ ਦੀ ਇਸ ਤੋਂ ਵਧੀਆ ਤੇ ਸਪੱਸ਼ਟ ਵਿਆਖਿਆ ਹੋਰ ਕੀ ਹੋ ਸਕਦੀ ਹੈ। ਸਵਾਮੀ ਰਾਮਾਨੰਦ ਇਸ ਸ਼ਿਸ਼ ਤੋਂ ਏਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਦੀ ਮਨ ਦੀ ਅਵਸਥਾ ਹੀ ਬਦਲ ਗਈ। ਫਿਰ ਉਨ੍ਹਾਂ ਨੇ ਰਵਿਦਾਸ ਜੀ ਨੂੰ ਆਪਣਾ ਸ਼ਿਸ਼ ਬਣਾਇਆ। ਹੋਰ ਵੀ ਸੂਦਰ ਜਾਤੀਆਂ ਵਿਚੋਂ ਉਨ੍ਹਾਂ ਦੇ ਚੇਲੇ ਬਣੇ। ਫਿਰ ਉਨ੍ਹੋਂ ਰਾਮਾਨੰਦ ਕਹਿੰਦੇ ਹਨ ਕਿ ਹੁਣ ਗੰਗਾ ਜਾਂ ਹੋਰ ਕਿਸੇ ਥਾਂ 'ਤੇ ਕਾਹਦੇ ਲਈ ਜਾਵਾਂ? ਹੁਣ ਤਾਂ ਘਰ ਵਿਚ ਹੀ ਰੰਗ ਲੱਗ ਗਿਆ ਹੈ। ਮੇਰਾ ਮਨ ਪਿੰਗਲਾ ਹੋ ਗਿਆ ਹੈ। ਹੁਣ ਕਿਸੇ ਪਾਸੇ ਨਹੀਂ ਦੋੜਦਾ। ਫਿਰ ਜਿੱਥੇ ਵੀ ਜਾਂਦੇ ਹਾਂ ਉਥੇ ਪਾਣੀ ਹੈ ਜਾਂ ਪੱਥਰ ਹਨ। ਪਰ ਤੂੰ ਤਾਂ ਹਰ ਥਾਂ 'ਤੇ ਬਰਾਬਰ ਰਮਿਆ ਹੋਇਆ ਹੈਂ।

ਕਤ ਜਾਈਐ ਰੇ ਘਰਿ ਲਾਗੋ ਰੰਗੁ ॥
ਮੇਰਾ ਚਿਡੁ ਨ ਚਲੈ ਮਨੁ ਭਾਇਓ ਪੰਗੁ ॥ ਰਹਾਉ ॥
ਏਕ ਦਿਵਸ ਮਨਿ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁੰਗੰਧ
ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮ ਬਤਾਇਉ ਗੁਰ ਮਨ ਹੀ ਮਾਹਿ ॥
ਜਹ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥ ਉਹਾਂ ਤਉ ਜਾਈਐ ਜਾ ਈਹਾਂ ਨ ਹੋਇ ॥
ਸਤਿਗੁਰ ਮੈ ਬਲਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੇ ਕੋਟ ਕਰਮ ॥

ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਨਾਰਸ ਵਿਚ ਰਹਿੰਦਾ ਹੋਇਆ ਰਾਮਾਨੰਦ ਰੋਜ਼ਾਨਾ ਗੰਗਾ ਜਾਂਦਾ ਸੀ। ਪਰ ਇਸ ਸ਼ਬਦ ਵਿਚ ਤਾਂ ਗੰਗਾ ਦਾ,

ਤੀਰਬਾਂ ਦਾ ਖੰਡਨ ਹੈ। ਘਰ ਵਿਚ ਹੀ ਰੰਗ ਲੱਗਾ ਕਹਿੰਦੇ ਹਨ। ਇੱਜ ਜਾਪਦਾ ਹੈ ਕਿ ਗੁਰੂ ਨੇ ਜੋ ਕਿਹਾ ਸੀ ਕਰਮ ਕਾਂਡ ਵਿਚ ਪੈ ਕੇ ਉਹ ਵਿਸਰ ਗਿਆ ਸੀ। ਪਰ ਕਬੀਰ ਜੀ ਨੇ ਚਰਨ ਫੜ ਕੇ ਰਾਮ ਰਾਮ ਸਾਰੇ ਰਾਮ ਸਰਬ ਵਿਆਪਕ ਰਾਮ ਕਹਿ ਕੇ ਉਹ ਗੁਰੂ ਦਾ ਉਪਦੇਸ਼ ਯਾਦ ਕਰਾ ਦਿੱਤਾ।

ਅਕਸਰ ਕਬੀਰ ਸਾਹਿਬ ਦੇ ਗੁਰੂ ਕਹਿੰਦੇ ਸਨ ਕਿ ਕਬੀਰ ਵਰਗਾ ਸ਼ਿਸ਼ ਕਿਸੇ ਭਾਗਾਂ ਵਾਲੇ ਗੁਰੂ ਨੂੰ ਮਿਲਦਾ ਹੈ ਜਿਵੇਂ ਕਿ ਕਿਸੇ ਭਾਗਾਂ ਵਾਲੇ ਪਿਉ ਨੂੰ ਕੁਲ ਦੀਪਕ ਸਪੁੱਤਰ ਮਿਲਦਾ ਹੈ। ਕੀ ਇਹ ਸੱਚ ਨਹੀਂ ਕਿ ਰਾਮਾਨੰਦ ਨੂੰ ਇੰਨੇ ਲੋਕ ਨਹੀਂ ਜਾਣਦੇ ਪਰ ਕਬੀਰ ਜੀ ਨੂੰ ਸਾਰਾ ਸੰਸਾਰ ਜਾਣਦਾ ਹੈ।

ਗੁਰੂ ਵੀ ਭਾਗਾਂ ਨਾਲ ਮਿਲਦਾ ਹੈ ਪਰ ਇਹ ਵੀ ਸੱਚ ਹੈ ਕਿ ਸਿੱਖ ਵੀ ਐਵੇਂ ਨਹੀਂ ਮਿਲਦੇ। ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਇਕ ਨਾਮ ਲੈ ਕੇ ਕਹਿ ਦਿੱਤਾ ਸੀ ਕਿ ਐਸਾ ਸਿੱਖ ਹੋਰ ਕੋਈ ਨਹੀਂ ਹੋਇਆ। ਉਹ ਫੁਰਮਾਉਂਦੇ ਹਨ—

ਸਿੱਖ ਨਹੀਂ ਕੋਈ ਅੰਗਦ ਜੇਹਾ।

ਗੁਰੂ ਅੰਗਦ ਦੇਵ ਜੀ ਜੈਸਾ ਕੋਈ ਸਿੱਖ ਨਹੀਂ ਹੋਇਆ ਜਿਨ੍ਹਾਂ ਨੇ ਆਪਣੀ ਮਨਮਤ ਛੱਡ ਕੇ ਨਿਰੋਲ ਗੁਰੂ ਦੀ ਮਤ ਧਾਰਨ ਕੀਤੀ ਅਤੇ ਸਾਰੀ ਉਮਰ ਗੁਰੂ ਦੀ ਸਿੱਖਿਆ ਨਹੀਂ ਕੁਲਾਈ। ਉਸ ਸਿੱਖਿਆ ਨੂੰ ਅਧਾਰ ਬਣਾ ਕੇ ਸਵਾਸ ਸਵਾਸ ਜੀਵੇ ਅਤੇ ਹੁਕਮ ਰਜ਼ਾ ਵਿਚ ਆਪਣੇ ਆਪ ਨੂੰ ਪੂਰਨ ਤੌਰ 'ਤੇ ਢਾਲ ਲਿਆ।

ਕੈਸੀ ਬਿਖਮ ਯਾਤਰਾ ਹੈ ਗੁਰੂ ਅੰਗਦ ਦੇਵ ਦੀ। ਸੁਘੜ ਸੁਜਾਨ ਪੁਰਸ਼ ਕਹਿੰਦੇ ਹਨ ਕਿ ਤਿੰਨ ਤੋਂ ਸੱਤ ਸਾਲ ਤਕ ਦਾ ਸਮਾਂ ਬੱਚੇ ਦਾ ਬੜਾ ਹੀ ਨਾਜ਼ਕ ਸਮਾਂ ਹੈ। ਅਸੀਂ ਉਸ ਵੇਲੇ ਬੱਚੇ ਦੀਆਂ ਰੁਚੀਆਂ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੰਦੇ ਪਰ ਇਹ ਸੱਚ ਹੈ ਕਿ ਉਸ ਵੇਲੇ ਜੋ ਮਨ 'ਤੇ ਪ੍ਰਭਾਵ ਪਿਆ ਹੈ, ਉਸ ਵੇਲੇ ਜੋ ਆਦਤਾਂ ਬਣ ਗਈਆਂ ਹਨ ਉਹ ਸਾਰੀ ਜ਼ਿੰਦਗੀ ਪਿੱਛਾ ਕਰਦੀਆਂ ਹਨ। ਜੋ ਸੁਭਾਅ ਦਾ ਵਹਿਣ ਬਣ ਗਿਆ, ਉਸਨੂੰ ਫਿਰ ਮੋੜਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ।

ਭਾਈ ਲਹਿਣੇ 'ਤੇ ਜੋ ਪ੍ਰਭਾਵ ਪਿਆ ਉਹ ਦੇਵੀ ਦੀ ਯਾਤਰਾ ਦਾ ਸੀ, ਤੀਰਬ ਯਾਤਰਾ ਦਾ ਸੀ, ਕਰਮ ਕਾਂਡ ਦਾ ਸੀ ਅਤੇ ਇਹ ਮਾਮੂਲੀ ਸ਼ਰਧਾਲੂ ਨਹੀਂ ਸਗੋਂ ਆਪਣੇ ਬਾਪ ਤੋਂ ਬਾਅਦ ਮਾਤਾ ਦੀ ਯਾਤਰਾ ਜਾਣ ਵਾਲੇ ਜਥੇ ਦੇ ਆਗੂ ਜਥੇਦਾਰ ਸਨ। ਸਾਰੀ-ਸਾਰੀ ਰਾਤ ਮਾਤਾ ਦਾ ਜਗਰਾਤਾ ਕਰਨਾ। ਭੇਟਾਂ ਗਾਉਣੀਆਂ, ਭੇਟਾਂ ਸੁਣਨੀਆਂ, ਮਾਤਾ ਦੀਆਂ ਮੰਨਤਾਂ ਮੰਨਣੀਆਂ ਅਤੇ ਪਹਾੜਾਂ ਵਿਚ ਯਾਤਰਾ ਵਾਸਤੇ ਸੰਗ ਨਾਲ ਜਾਣਾ। ਅਚਾਨਕ ਹੀ ਇੰਨੀ ਤਬਦੀਲੀ ਹੈਰਾਨਕੁੰਨ ਹੈ। ਭਾਈ

ਜੋਧ ਕੋਲੋਂ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਣਿਆ। ਉਹ ਸ਼ਬਦ ਪੂਰੇ ਗੁਰੂ ਦਾ
ਬਾਣ ਸੀ ਜੋ ਲੱਗ ਗਿਆ ਤੇ ਆਪਣਾ ਅਸਰ ਕਰ ਗਿਆ।
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਲੇਜੇ ਛੇਕੁ ॥

(ਪੰਨਾ ੧੩੨੮)

ਸ਼ਬਦ ਸੁਣਿਆ। ਭਾਈ ਲਹਿਣੇ ਦੀ ਸੁਰਤ ਸ਼ਬਦ ਤੋਂ ਸਦਕੇ ਹੋ ਗਈ, ਭੇਟ
ਹੋ ਗਈ, ਦੋ ਪ੍ਰੇਮੀਆਂ ਦਾ ਮੇਲ ਹੋ ਗਿਆ। ਉਹ ਪ੍ਰੇਮੀ ਹਨ ਸਤਿਗੁਰੂ ਦਾ ਸ਼ਬਦ
ਅਤੇ ਸਿੱਖ ਦੀ ਸੁਰਤ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਤੇ ਭਾਈ ਲਹਿਣੇ ਦੀ
ਸੁਰਤ ਇਕ ਹੋ ਗਏ। ਅੰਦਰੋਂ ਅੰਦਰ ਭਾਈ ਲਹਿਣਾ ਗੁਰੂ ਨਾਨਕ ਦਾ ਹੋ ਗਿਆ।

ਸੰਗ ਨਾਲ ਜਾ ਰਹੇ ਸਨ ਪਰ ਮਨ ਨਹੀਂ ਸੀ ਜਾ ਰਿਹਾ। ਮਨ ਤਾਂ ਗੁਰੂ ਨਾਨਕ
ਦੇਵ ਜੀ ਵੱਲ ਖਿੱਚਿਆ ਜਾ ਰਿਹਾ ਸੀ। ਸੰਗ ਨੂੰ ਕਹਿਣ ਲੱਗੇ ਤੁਸੀਂ ਅੱਗੇ ਜਾਓ
ਮੇਰੀ ਮੰਜ਼ਲ ਆ ਗਈ ਹੈ। ਸੰਗ ਵੀ ਹੈਰਾਨ ਸੀ ਕਿ ਇਹ ਤਾਂ ਸਾਰਿਆਂ ਨੂੰ ਲੈ
ਕੇ ਜਾਂਦਾ ਸੀ ਪਰ ਹੁਣ ਇਸਨੂੰ ਕੀ ਹੋਇਆ ਹੈ। ਬੈਰ ਸੰਗ ਅੱਗੇ ਚਲਾ ਗਿਆ।
ਭਾਈ ਲਹਿਣਾ ਸਤਿਗੁਰੂ ਵੱਲ ਗਿਆ। ਸਤਿਗੁਰੂ ਅੱਜ ਖੇਤੀ ਵਿਚੋਂ ਕੰਮ ਛੱਡ
ਕੇ ਰਸਤੇ ਵਿਚ ਆ ਖੜੇ ਹੋਏ।

ਸੇਵਕ ਆ ਗਿਆ। ਉਸਨੇ ਰਸਤਾ ਪੁੱਛਿਆ। ਜਿਵੇਂ ਪੁੱਤਰ ਨੂੰ ਬਾਪ ਪਿਆਰ
ਨਾਲ ਅੱਗੋਂ ਲੈਂਦਾ ਹੈ, ਬਾਬੇ ਨੇ ਲਹਿਣੇ ਨੂੰ ਪਿਆਰ ਨਾਲ ਅੱਗੋਂ ਲਿਆ। ਘੋੜੀ
ਬੰਨ੍ਹਣ ਵਾਸਤੇ ਕਿਹਾ। ਅੰਦਰ ਗਏ, ਵੇਖ ਕੇ ਹੈਰਾਨ ਹੋ ਗਿਆ। ਸਤਿਗੁਰਾਂ ਕਿਹਾ
ਤੂੰ ਲਹਿਣਾ ਹੈ ਮੈਂ ਤੇਰਾ ਦੇਣਾ ਹੈ। ਘੋੜੀ ਤੇ ਚੜ੍ਹਨਾ ਤਾਂ ਆ ਗਿਆ ਹੈ, ਆ
ਹੁਣ ਤੈਨੂੰ ਮਨ ਦੀ ਅਸਵਾਰੀ ਸਿਖਾਵਾਂ। ਆ ਗਿਆ ਹੈ, ਬਸ ਆ ਜਾ। ਤੈਨੂੰ
ਹੀ ਮੈਂ ਉਡੀਕ ਰਿਹਾ ਸਾਂ, ਜਿਵੇਂ ਪਰਦੇਸ ਗਏ ਪੁੱਤ ਨੂੰ ਮਾਂ ਉਡੀਕਦੀ ਹੈ।

❻ ❻ ❻

ੴ ਗੁਰੂ ਅੰਗਦ ਦੇਵ ਜੀ ਤੇ ਪਰਿਵਾਰਕ ਜੀਵਨ

ਸਿੱਖ ਧਰਮ ਗਿਆਤੀਆਂ ਦਾ ਧਰਮ ਹੈ। ਦਸ ਗੁਰ ਵਿਅਕਤੀਆਂ ਵਿਚੋਂ ਕੇਵਲ ਇਕ ਗੁਰੂ ਹਰਿਕਿਸ਼ਨ ਸਾਹਿਬ ਨੂੰ ਛੱਡ ਕੇ ਬਾਕੀ ਨੌਂ ਗੁਰ ਵਿਅਕਤੀ ਪਰਿਵਾਰਾਂ ਵਾਲੇ ਸਨ। ਗੁਰੂ ਹਰਿਕਿਸ਼ਨ ਸਾਹਿਬ ਜੀ ਬਹੁਤ ਛੋਟੀ ਉਮਰ ਵਿਚ ਜੋਤੀ ਜੋਤ ਸਮਾ ਗਏ ਸਨ।

ਗੁਰੂ ਅੰਗਦ ਦੇਵ ਜੀ ਅਠਾਈ ਸਾਲ ਦੀ ਉਮਰ ਵਿਚ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿਚ ਚਲੇ ਗਏ ਸਨ। ਉਸ ਵਕਤ ਉਨ੍ਹਾਂ ਦੀਆਂ ਦੋ ਬੇਟੀਆਂ ਤੇ ਦੋ ਬੇਟੇ ਸਨ। ਦੁਕਾਨ ਕਰਿਆਨੇ ਦੀ ਸੀ। ਵੱਡਾ ਬੇਟਾ ਦੁਕਾਨ 'ਤੇ ਬੈਠ ਕੇ ਨਾਲ ਕੰਮ ਵਿਚ ਹੱਥ ਵਟਾਉਣ ਲੱਗ ਪਿਆ ਸੀ। ਭਾਈ ਲਹਿਣਾ ਜੀ ਜਦੋਂ ਸਤਿਗੁਰੂ ਦੀ ਸ਼ਰਣ ਵਿਚ ਗਏ ਸੁਭਾਵਕ ਹੀ ਸਾਡੇ ਮਨਾਂ ਵਿਚ ਪ੍ਰਸ਼ਨ ਉਠੇਗਾ ਕਿ ਮਗਰੋਂ ਪਰਿਵਾਰ ਦਾ ਕੀ ਬਣਿਆ ਹੋਵੇਗਾ? ਉਨ੍ਹਾਂ ਦਾ ਪਿਛੋਂ ਗੁਜ਼ਾਰਾ ਕਿਵੇਂ ਚੱਲਿਆ ਹੋਵੇਗਾ?

ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿਚ ਭਾਈ ਲਹਿਣਾ ਜੀ ਗਏ ਸਨ ਤਾਂ ਸਤਿਗੁਰਾਂ ਨੇ ਬੜਾ ਪਿਆਰ ਦਿੱਤਾ ਸੀ। ਭਾਈ ਲਹਿਣਾ ਜੀ ਨੇ ਜਦੋਂ ਪੱਕੇ ਤੌਰ 'ਤੇ ਸਤਿਗੁਰਾਂ ਦੀ ਸੇਵਾ ਵਿਚ ਹਾਜ਼ਰ ਰਹਿਣ ਵਾਸਤੇ ਬੇਨਤੀ ਕੀਤੀ ਸੀ ਤਾਂ ਸਤਿਗੁਰਾਂ ਉਸ ਵੇਲੇ ਪਰਿਵਾਰ ਬਾਰੇ ਪੁੱਛਿਆ ਸੀ। ਸਤਿਗੁਰਾਂ ਕਿਹਾ ਸੀ ਲਹਿਣਿਆ ਜੀਵਨ ਵਿਚ ਵੱਸਣਾ ਸਿੱਖਣਾ ਹੈ ਜੀਵਨ ਤੋਂ ਨੱਸਣਾ ਨਹੀਂ। ਨੱਸਣ ਵਾਲੇ ਤਾਂ ਬਹੁਤ ਹਨ, ਵੱਸਣ ਵਾਲੇ ਬਹੁਤ ਘੱਟ ਹਨ। ਜੀਵਨ ਜੁਗਤ ਸਿੱਖਣੀ ਹੈ। ਗੁਰੂ ਨਾਨਕ ਦੇਵ ਜੀ ਖੁਦ ਪਰਿਵਾਰਕ ਜੀਵਨ ਜੀ ਰਹੇ ਸਨ। ਉਨ੍ਹਾਂ ਦੇ ਬੇਟੇ, ਪਤਨੀ ਉਨ੍ਹਾਂ ਦੇ ਪਾਸ ਸਨ।

ਸਤਿਗੁਰਾਂ ਕਿਹਾ ਕਿ ਸਾਡੇ ਪਾਸ ਜ਼ਰੂਰ ਆਉ ਪਰ ਪਹਿਲਾਂ ਖੜੂਰ ਜਾਓ
 ਅਤੇ ਪਰਿਵਾਰ ਨਾਲ ਸਾਰਾ ਪ੍ਰੋਗਰਾਮ ਬਣਾ ਕੇ ਆਉ। ਉਨ੍ਹਾਂ ਦੇ ਗੁਜ਼ਾਰੇ ਦਾ
 ਪ੍ਰਬੰਧ ਕਰਕੇ ਆਉ। ਅਸੀਂ ਸੰਸਾਰ ਵਸਾਉਣਾ ਹੈ ਉਜਾੜਨਾ ਨਹੀਂ। ਭਾਈ ਲਹਿਣੇ
 ਨੂੰ ਸਾਰੀ ਗੱਲ ਸਮਝਾਈ ਕਿ ਜਦੋਂ ਸਤਿਗੁਰੂ ਉਦਾਸੀਆਂ ਲਈ ਤੁਰੇ ਸਨ ਤਾਂ
 ਪਰਿਵਾਰ ਦੀ ਜ਼ਿੰਮੇਵਾਰੀ ਬੇਬੇ ਨਾਨਕੀ ਨੇ ਲਈ ਸੀ। ਬੱਚਿਆਂ ਦੇ ਪਾਲਣ-ਪੋਸ਼ਣ
 ਵਿਚ ਕੋਈ ਕਮੀ ਨਹੀਂ ਸੀ ਆਈ। ਭਾਈ ਲਹਿਣਾ ਜੀ ਆਪਣੇ ਘਰ ਖੜੂਰ ਆਏ।
 ਆਪਣੀ ਪਤਨੀ ਖੀਵੀ ਜੀ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਨੇ ਇਕ ਸਤਿਗੁਰੂ ਦੀ
 ਬਖਸ਼ੀ ਆਤਮਾ ਗੁਰੂ ਨਾਨਕ ਦੇਵ ਦੀ ਸਿੱਖ ਮਾਤਾ ਵਿਰਾਈ ਨਾਲ ਗੱਲ ਕੀਤੀ।
 ਮਾਤਾ ਵਿਰਾਈ ਚੌਪਰੀ ਤਖਤ ਮਲ ਦੀ ਬੇਟੀ ਸੀ। ਬਾਬਾ ਫੇਰੂ ਮਲ ਜੀ ਦੀ ਇਹ
 ਧਰਮ ਭੈਣ ਸੀ। ਏਸੇ ਨਾਤੇ ਲਹਿਣਾ ਜੀ ਇਸ ਨੂੰ ਭੂਆ ਜੀ ਸਦਦੇ ਸਨ।

ਮਾਈ ਵਿਰਾਈ ਨੇ ਕਿਹਾ ਖੀਵੀ ਜੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਦਾ
 ਦਰ ਤੁਹਾਡੇ ਲਈ ਖੇਲ੍ਹ ਦਿੱਤਾ ਹੈ ਤਾਂ ਇਹ ਮੌਕਾ ਨਾ ਗੁਆਇਓ। ਖੁਸ਼ੀ ਨਾਲ
 ਪਤੀ ਨੂੰ ਤੋਰ, ਮੈਂ ਤੇਰੇ ਨਾਲ ਹਾਂ। ਪਰਿਵਾਰ ਨੂੰ ਕੋਈ ਤੋਟ ਨਹੀਂ ਆਵੇਗੀ। ਬੀਬੀ
 ਖੀਵੀ ਜੀ ਨੇ ਆਪਣੇ ਪਤੀ ਨੂੰ ਖਿੜੇ ਮੱਥੇ ਵਿਦਾ ਕੀਤਾ ਤੇ ਕਿਹਾ ਮੈਂ ਪਿੱਛੇ
 ਜ਼ਿੰਮੇਵਾਰੀ ਨਿਭਾਵਾਂਗੀ। ਦੁਕਾਨ ਚਲਦੀ ਰਹੇਗੀ। ਵੱਡਾ ਬੇਟਾ ਬੈਠੇਗਾ। ਤੁਸੀਂ
 ਜਾਓ ਮੈਂ ਤੁਹਾਡੇ ਰਸਤੇ ਵਿਚ ਰੁਕਾਵਟ ਨਹੀਂ ਬਣਾਂਗੀ।

ਸਿੱਖ ਇਤਿਹਾਸਕਾਰ ਲਿਖਦੇ ਹਨ ਕਿ ਭਾਈ ਲਹਿਣਾ ਜੀ ਨੂੰ ਸਤਿਗੁਰੂ ਘਰ
 ਭੇਜਦੇ ਸਨ ਕਿ ਜਾਓ ਪਰਿਵਾਰ ਨੂੰ ਮਿਲ ਕੇ ਆਓ। ਜਦੋਂ ਗੁਰੂ ਨਾਨਕ ਦੇਵ
 ਜੀ ਨੇ ਬਖਸ਼ਿਸ਼ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਖੜੂਰ ਜਾਓ ਤੇ ਅਕਾਲ ਪੁਰਖ
 ਦਾ ਹੁਕਮ ਗੁਰਸ਼ਬਦ ਰਾਹੀਂ ਪਰਚਾਰੇ ਤਾਂ ਉਸ ਤੋਂ ਬਾਅਦ ਗੁਰੂ ਨਾਨਕ ਦੇਵ
 ਜੀ ਖੜੂਰ ਆਉਂਦੇ ਰਹੇ ਸਨ। ਮਾਤਾ ਖੀਵੀ 'ਤੇ ਬਖਸ਼ਿਸ਼ ਹੋਈ। ਉਨ੍ਹਾਂ ਨੇ ਲੰਗਰ
 ਦੀ ਸੇਵਾ ਆਪਣੇ ਜ੍ਰੰਗ ਲਈ ਅਤੇ ਦਿਨ ਰਾਤ ਸੇਵਾ ਵਿਚ ਜੁਟੇ ਰਹੇ। ਬਲਵੰਡ
 ਜੀ ਲੰਗਰ ਦੇ ਸੁਰੱਜੇ ਪ੍ਰਬੰਧ ਦਾ ਜ਼ਿਕਰ ਬੜੇ ਸੰਦਰ ਸ਼ਬਦਾਂ ਵਿਚ ਕਰਦੇ ਹਨ :

ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਫਾਉ ਪੜਾਲੀ॥

ਲੰਗਰ ਦਉਲਤ ਵੰਡੀਐ ਰਸ ਅੰਮ੍ਰਿਤ ਖੀਰ ਪਿਆਲੀ॥

ਫਿਰ ਅੱਗੇ ਲਿਖਦੇ ਹਨ—

ਮਾਤਾ ਖੀਵੀ ਸਹ ਸੋਇ ਜਿਨ ਗੋਇ ਉਠਾਲੀ।

ਕਿਤੇ ਐਸਾ ਲਿਖਿਆ ਨਹੀਂ ਮਿਲਦਾ ਕਿ ਸਤਿਗੁਰਾਂ ਦੇ ਪਰਿਵਾਰ ਨੇ ਕਿਸੇ
 ਕੋਲੋਂ ਕੁਝ ਮੰਗਿਆ ਹੋਵੇ, ਨਹੀਂ ਐਸਾ ਨਹੀਂ ਹੋਇਆ। ਨਾ ਹੀ ਉਨ੍ਹਾਂ ਕਿਸੇ ਦਾ
 ਕਰਜ਼ਾ ਦੇਣਾ ਸੀ। ਭਾਈ ਲਹਿਣੇ ਨੂੰ ਤੋਰ ਕੇ ਸਾਰਾ ਪਰਿਵਾਰ ਮਗਰੋਂ ਕਿਰਤ

ਵਿਚ ਜੁਟ ਗਿਆ ਸੀ। ਭਾਈ ਲਹਿਣੇ ਨੇ ਨਿਸ਼ਗ ਹੋ ਕੇ ਸੇਵਾ ਕੀਤੀ ਸੀ। ਪਰਿਵਾਰਕ ਫਿਕਰ ਤੋਂ ਉਹ ਬਿਲਕੁਲ ਨਿਸਚਿਤ ਸਨ।

ਇਕ ਬੜੀ ਸੁੰਦਰ ਘਟਨਾ ਹੈ ਕਿ ਦੋ ਮਿਤ੍ਰ ਸਨ। ਇਕ ਨੇ ਚਿਤ੍ਰਕਾਰੀ ਸਿੱਖਣੀ ਸੀ ਪਰ ਸਿੱਖਣ ਲਈ ਜਿਥੇ ਰਹਿਣਾ ਸੀ ਉਥੇ ਗੁਜ਼ਾਰਾ ਕਿਵੇਂ ਕਰੇ। ਉਸਦਾ ਇਕ ਮਿਤ੍ਰ ਸੀ ਉਹ ਨਾਲ ਤੁਰ ਪਿਆ। ਉਹ ਸਾਰੀ ਦਿਹਾੜੀ ਮਜ਼ਦੂਰੀ ਕਰਦਾ ਸੀ। ਮਕਾਨ ਦਾ ਕਿਰਾਇਆ ਅਤੇ ਹੋਰ ਆਪਣਾ ਤੇ ਮਿਤ੍ਰ ਦਾ ਖਰਚਾ ਉਹ ਕਮਾ ਕੇ ਦਿੰਦਾ ਸੀ। ਚਿਤ੍ਰਕਾਰ ਮਿਤ੍ਰ ਸਿੱਖ ਗਿਆ। ਉਸਦੇ ਉਸਤਾਦ ਨੇ ਕਿਹਾ ਤੂੰ ਪਹਿਲਾ ਚਿਤ੍ਰ ਬਨਾਉਣਾ ਹੈ ਤੂੰ ਕਿਹੜਾ ਚਿਤ੍ਰ ਬਣਾਵੇਂਗਾ? ਕੀ ਕਿਸੇ ਦੇਵੀ ਦੇਵਤੇ ਦਾ ਚਿਤ੍ਰ ਬਣਾਵੇਂਗਾ? ਉਹ ਕਹਿਣ ਲੱਗਾ ਨਹੀਂ ਮੈਂ ਕਿਸੇ ਦੇਵੀ ਦੇਵਤੇ ਦਾ ਚਿਤ੍ਰ ਨਹੀਂ ਬਣਾਵਾਂਗਾ ਮੈਂ ਆਪਣੇ ਮਿਤ੍ਰ ਦੇ ਹੱਥਾਂ ਦਾ ਪਹਿਲਾ ਚਿਤ੍ਰ ਬਣਾਵਾਂਗਾ ਜਿਨ੍ਹਾਂ ਹੱਥਾਂ ਦੇ ਸਦਕਾ ਮੈਂ ਆਪਣੇ ਹੱਥਾਂ ਵਿਚ ਬੁਰਸ਼ ਫੜਿਆ ਹੈ। ਉਸਨੇ ਆਪਣੇ ਮਿਤ੍ਰ ਦੇ ਹੱਥਾਂ ਦਾ ਚਿਤ੍ਰ ਬਣਾਇਆ ਸੀ।

ਬਲਵੰਡ ਜੀ ਨੇ ਵੀ ਮਾਤਾ ਖੀਵੀ ਦੀ ਸੇਵਾ ਦਾ ਚਿਤ੍ਰ ਬਣਾਇਆ ਹੈ, ਜਿਸ ਸੇਵਾ ਨੇ ਸਾਰੇ ਜਗਤ ਨੂੰ ਪੇਰਣਾ ਦਿੱਤੀ ਹੈ। ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਜਿਥੇ ਗੁਰੂ ਅਮਰਦਾਸ ਜੀ ਦਾ ਮਹਾਨ ਅਸਥਾਨ ਹੈ ਉਥੇ ਅਸੀਂ ਮਾਤਾ ਖੀਵੀ ਜੀ ਦੀ ਸੇਵਾ ਨੂੰ ਵੀ ਕਦੀ ਨਹੀਂ ਭੁੱਲਾਂਗੇ। ਗੁਰੂ ਨਾਨਕ ਦੇਵ ਜੀ ਦੀ ਸੇਵਾ ਲਈ ਪਤੀ ਨੂੰ ਖਿੜੇ ਮੱਥੇ ਤੌਰਨਾ ਇਹ ਮਾਤਾ ਖੀਵੀ ਜੀ ਦੇ ਹੀ ਹਿੱਸੇ ਆਇਆ ਹੈ।

ਦੋ ਸਾਧੂਆਂ ਦੀ ਗੋਸ਼ਟੀ ਹੋਈ। ਇਕ ਕਹਿਣ ਲੱਗਾ ਮੈਂ ਤਾਂ ਸਿਰਫ ਸੰਸਾਰ ਵਿਚ ਗੁਆਇਆ ਹੀ ਗੁਆਇਆ ਹੈ, ਪਰ ਮੈਂ ਟਿਕਾਣੇ ਪੁੱਜ ਗਿਆ। ਮੈਂ ਪਹਿਲੇ ਪਰਿਵਾਰ ਗਵਾਇਆ, ਘਰ ਗਵਾਇਆ, ਆਪਣੇ ਅਵਗੁਣ ਗਵਾਏ ਤੇ ਅੰਤ ਮੈਂ ਪਹੁੰਚ ਗਿਆ। ਦੂਸਰੇ ਨੇ ਕਿਹਾ ਮੈਂ ਗਵਾਇਆ ਕੁਝ ਨਹੀਂ ਮੈਂ ਤਾਂ ਜੀਵਨ ਵਿਚ ਪਾਇਆ ਹੀ ਪਾਇਆ ਹੈ। ਮਨੁੱਖਾ ਦੇਹੀ ਪਾਈ, ਇਹ ਸੰਸਾਰ ਪਾਇਆ, ਪਰਿਵਾਰ ਪਾਇਆ ਅਤੇ ਇਸ ਸੰਸਾਰ ਵਿਚੋਂ ਹੀ ਕਰਤਾਰ ਪਾਇਆ। ਇਹ ਦੂਸਰਾ ਰਸਤਾ ਠੀਕ ਹੈ। ਕਈ ਵਾਰ ਗਵਾਉਣ ਦੀ ਆਦਤ ਬਣ ਜਾਏ ਤਾਂ ਬੰਦਾ ਹੀਰੇ ਵੀ ਗਵਾ ਬੈਠਦਾ ਹੈ। ਚੰਗਾ ਹੈ ਕੁਝ ਪਾਉਣ ਦੀ ਆਦਤ ਬਣ ਜਾਏ।

ਗੁਰੂ ਦੀ ਮਤਿ ਹੈ ਕਿ ਜੇ ਤੂੰ ਹੀਰੇ ਹੱਥ ਵਿਚ ਫੜੇਂਗਾ ਤਾਂ ਹੱਥ ਤਾਂ ਵਿਹਲਾ ਚਾਹੀਦਾ ਹੈ। ਜੇ ਤੇਰੇ ਹੱਥ ਵਿਚ ਰੋੜ ਕੰਕਰ ਹੋਣ ਤਾਂ ਹੀਰੇ ਵੇਖ ਕੇ ਰੋੜ ਆਪਣੇ ਆਪ ਜ਼ਮੀਨ 'ਤੇ ਗਿਰ ਜਾਣਗੇ। ਤੂੰ ਇਹ ਨਹੀਂ ਕਰੇਂਗਾ ਕਿ ਮੈਂ ਰੋੜ ਤਿਆਗੇ

ਹਨ। ਜਿਨ੍ਹਾਂ ਨੂੰ ਕੁਝ ਪ੍ਰਾਪਤ ਹੋ ਗਿਆ ਹੈ ਉਨ੍ਹਾਂ ਕਦੀ ਆਪਣੇ ਤਿਆਗ ਦੀ ਗੱਲ ਨਹੀਂ ਕੀਤੀ। ਜੇ ਤਿਆਗ ਦਾ ਗੁਮਾਨ ਹੋ ਜਾਏ ਤਾਂ ਜੇ ਪ੍ਰਾਪਤੀ ਹੋਈ ਹੁੰਦੀ ਹੈ ਉਹ ਵੀ ਜਾਂਦੀ ਰਹਿੰਦੀ ਹੈ।

ਗੁਰੂ ਅੰਗਦ ਦੇਵ ਜੀ ਕਿਤੇ ਵੀ ਤਿਆਗ ਦੀ ਗੱਲ ਨਹੀਂ ਕਰਦੇ। ਉਹ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਦਾ ਜ਼ਿਕਰ ਵਾਰ-ਵਾਰ ਕਰਦੇ ਹਨ। ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਏ ਉਹ ਸੰਸਾਰ ਤੋਂ ਨਹੀਂ ਡਰਦੇ ਅਤੇ ਨਾ ਹੀ ਪਰਿਵਾਰ ਤੋਂ ਡਰਦੇ ਹਨ। ਉਹ ਤਾਂ ਪਰਿਵਾਰ ਨੂੰ ਵੀ ਸਤਸੰਗ ਦੇ ਬੇੜੇ 'ਤੇ ਚਾੜ੍ਹ ਲੈਂਦੇ ਹਨ। ਗੁਰੂ ਅੰਗਦ ਦੇਵ ਜੀ ਦਾ ਪਰਿਵਾਰ ਵੀ ਸਤਸੰਗ ਦੇ ਬੇੜੇ 'ਤੇ ਚਨ੍ਹਿਆ ਹੈ। ਮਾਤਾ ਖੀਵੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆ ਜਾਣਾ ਗੁਰੂ ਘਰ ਵਿਚ ਕਿੰਨੀ ਪਰਿਵਾਰਕ ਮਹਿਮਾ ਹੈ।

ਸਵਾਮੀ ਰਾਮ ਤੀਰਥ ਹਰਦੁਆਰ ਸਨ। ਉਨ੍ਹਾਂ ਦੀ ਪਤਨੀ ਆ ਗਈ। ਸੁਆਮੀ ਰਾਮ ਤੀਰਥ ਇਨ੍ਹੇ ਘਬਰਾ ਗਏ ਕਿ ਸ: ਪੂਰਨ ਸਿੰਘ ਹੋਰਾਂ ਨੂੰ ਕਹਿਣ ਲੱਗੇ ਬੜੀ ਬੇਪਤੀ ਹੋਵੇਗੀ ਜੇ ਪਤਨੀ ਇਥੇ ਆ ਗਈ। ਮੈਂ ਤਾਂ ਵਿਰਕੱਤ ਤਿਆਗੀ ਹਾਂ, ਲੋਕ ਕੀ ਕਹਿਣਗੇ। ਤੂੰ ਅੱਗੇ ਜਾ ਕੇ ਇਸ ਨੂੰ ਰੋਕ। ਪੂਰਨ ਸਿੰਘ ਕਹਿਣ ਲੱਗੇ ਕਿ ਹੋਰ ਇਸਤਰੀਆਂ ਵੀ ਆਉਂਦੀਆਂ ਹਨ ਅਤੇ ਤੁਸੀਂ ਆਰਾਮ ਨਾਲ ਮੱਥਾ ਟਿਕਾਉਂਦੇ ਹੋ। ਇਸਦਾ ਕੀ ਗੁਨਾਹ ਹੈ। ਫਿਰ ਤੁਸੀਂ ਵਿਰਕੱਤ ਹੋਵੋਗੇ, ਉਹ ਤਾਂ ਅਜੇ ਵੀ ਤੁਹਾਨੂੰ ਪਤੀ ਮੰਨ ਰਹੀ ਹੈ। ਕੀ ਤੁਸੀਂ ਇਸ ਨਾਲ ਸ਼ਾਦੀ ਨਹੀਂ ਕੀਤੀ? ਹੁਣ ਲੋਕ ਲਾਜ ਤੋਂ ਘਬਰਾਉਣ ਦੀ ਲੋੜ ਨਹੀਂ। ਰਾਮ ਤੀਰਥ ਮੰਨ ਗਏ। ਕਹਿਣ ਲੱਗੇ ਠੀਕ ਹੈ। ਉਨ੍ਹਾਂ ਓਸੇ ਵੇਲੇ ਭਗਵੇ ਕੱਪੜੇ ਉਤਾਰ ਦਿੱਤੇ ਅਤੇ ਸਫੈਦ ਸਾਦੇ ਕੱਪੜੇ ਪਾ ਲਏ ਅਤੇ ਕਿਹਾ ਗੁਰੂ ਨਾਨਕ ਦੇਵ ਜੀ ਦਾ ਧਰਮ ਮਹਾਨ ਹੈ। ਗੁਰੂ ਪਤਨੀਆਂ ਆਉਂਦੀਆਂ ਵੇਖ ਕੇ ਨਹੀਂ ਘਬਰਾਏ। ਕਿਉਂ ਘਬਰਾਉਣ ਗੁਰੂ ਗ੍ਰੰਥ ਸਾਹਿਬ ਹਨ ਅਤੇ ਗ੍ਰੰਥਸਤੀ ਸਿੱਖਾਂ ਦੇ ਗੁਰੂ ਹਨ।

ਗੁਰੂ ਦਾ ਗ੍ਰੰਥਸਤੀ ਹੋਣਾ ਸਿੱਖ ਵਾਸਤੇ ਫਲਕ ਦੀ ਗੱਲ ਹੈ। ਪਰਿਵਾਰ ਹੋਵੇ ਪਰ ਸਤਸੰਗੀ ਪਰਿਵਾਰ ਹੋਵੇ ਅਤੇ ਸੇਵਾ ਸਿਮਰਨ ਵਾਲਾ ਪਰਿਵਾਰ ਹੋਵੇ ਜਿਵੇਂ ਗੁਰੂ ਅੰਗਦ ਦੇਵ ਜੀ ਦਾ ਪਰਿਵਾਰ ਸੀ।

❻ ❻ ❻

ੴ ਗੁਰੂ ਅੰਗਦ ਦੇਵ ਜੀ ਦੀ ਦਿਸ਼ਟੀ ॥

ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ ਕਿ ਜੋ ਗੁਰੂ ਅੰਗਦ ਦੇਵ ਜੀ ਦੀ ਲੀਲਾ ਮਨ ਲਾ ਕੇ ਧਿਆਨ ਨਾਲ ਸੁਣੇਗਾ ਅਤੇ ਗੁਰੂ ਮਹਿਮਾ ਦਾ ਧਿਆਨ ਪਰੇਗਾ ਉਸਨੂੰ ਮੁਕਤੀ ਅਤੇ ਜੀਵਨ ਸੁਗਤੀ ਮਿਲੇਗੀ। ਉਹ ਨਿਰਬਾਣ ਪਦ ਪਾਪਤ ਕਰ ਲਵੇਗਾ।

॥ ਦੋਹਰਾ ॥ ਜੋ ਸਤਿਗੁਰ ਕੀ ਲੀਲਾ ਸੁਣੇ ਅਉ ਮਨ ਧਰੇ ਧਿਆਨ ॥
ਮੁਕਤ ਸੁਗਤ ਤਾਕੋ ਮਿਲੇ ਪਾਵੈ ਪਦ ਨਿਰਬਾਨ ॥

ਫਿਰ ਅੱਗੇ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੀ ਕਥਾ ਦਾ ਅੰਤ ਪਾਰਾਵਾਰ ਨਹੀਂ। ਦੇਵੀ ਦੇਵਤੇ ਵੀ ਅੰਤ ਨਹੀਂ ਪਾ ਸਕਦੇ। ਮਨੁੱਖ ਵਿਚਾਰਾ ਕੀ ਹੈ ਜੋ ਗੁਰੂ ਅੰਗਦ ਦੇਵ ਜੀ ਦੀ ਕਥਾ ਦਾ ਅੰਤ ਪਾ ਸਕੇ।

॥ ਦੋਹਰਾ ॥ ਗੁਰੂ ਬਾਬੇ ਕੀ ਕਥਾ ਕਾ ਅੰਤ ਨਾ ਪਾਰਾਵਾਰ ॥
ਦੇਵੀ ਦੇਵ ਜਾਨੇ ਨਹੀਂ ਕਿਆ ਮਨੁੱਖ ਕਰੇ ਬਿਚਾਰ ॥

ਗੁਰੂ ਅੰਗਦ ਦੇਵ ਜੀ ਜਿਧਰ ਸੁਭ ਦਿਸ਼ਟੀ, ਅੰਮ੍ਰਿਤ ਦਿਸ਼ਟੀ ਕਰਦੇ ਹਨ, ਸਾਰੇ ਹੀ ਭਿਅੰਕਰ ਪਾਪਾਂ ਦਾ ਨਾਸ਼ ਕਰ ਦਿੰਦੇ ਹਨ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਸਦੇ ਵਸ ਵਿਚ ਕਰ ਦੇਂਦੇ ਹਨ। ਸਤਿਗੁਰੂ ਦੇ ਮਨ ਅੰਦਰ ਸਦਾ ਹੀ ਆਤਮਿਕ ਸੁਖ ਵਸ ਰਿਹਾ ਹੈ ਅਤੇ ਸੰਸਾਰ ਦੇ ਦੁੱਖ ਦੂਰ ਕਰ ਰਹੇ ਹਨ। ਗੁਰੂ ਤਾਂ ਨੌਂ ਨਿਧੀਆਂ ਦਾ ਦਰਿਆ ਹੈ। ਸਾਡੇ ਜਨਮਾਂ ਜਨਮਾਂ ਦੀ ਕਾਲਖ ਧੋ ਦਿੰਦਾ ਹੈ। ਕਲਸਹਾਰ ਕਹਿੰਦੇ ਹਨ, ਐਸੇ ਗੁਰੂ ਨੂੰ ਸਹਿਜ ਵਿਚ, ਪ੍ਰੇਮ ਵਿਚ ਸੇਵਨਾ ਚਾਹੀਦਾ ਹੈ। ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।

ਅਮਿਆ ਦਿਸ਼ਟੀ ਸੁਭ ਕਰੈ ਹੈ ਅਘ ਪਾਪ ਸਕਲ ਮਲ ॥
ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ ॥

ਸਦਾ ਸੁਖੁ ਮਨਿ ਵਸੈ ਦੂਖੁ ਸੰਸਾਰਹ ਖੋਵੈ ॥
 ਗੁਰੁ ਨਵਨਿਧਿ ਦਰੀਆਉ ਜਨਮ ਹਮ ਕਾਲਖ ਪੋਵੈ ॥
 ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਗਇ ॥
 ਦਰਸਾਨਿ ਪਰਸਿਐ ਗੁਰੁ ਕੈ ਜਨਮ ਮਰਣ ਦੂਖੁ ਜਾਇ ॥੧੦॥

(ਸਵੈਈਏ ਮ: ਢੂਜੇ ਕੇ)

ਇਹ ਸਾਰੀਆਂ ਬਰਕਤਾਂ ਕਿਥੋਂ ਆਈਆਂ ਹਨ। ਭਟ ਕਲਸਹਾਰ ਕਹਿੰਦੇ ਹਨ ਹੇ ਸਤਿਗੁਰੂ ਅੰਗਦ ਦੇਵ ਜੀ, ਸਤਿਗੁਰੂ ਨਾਨਕ ਦੇਵ ਜੀ ਧੰਨ ਹਨ ਜਿਨ੍ਹਾਂ ਨੇ ਤੁਹਾਡੇ ਮੱਥੇ 'ਤੇ ਹੱਥ ਰੱਖਿਆ। ਬਸ ਸਤਿਗੁਰਾਂ ਦਾ ਹੱਥ ਤੁਹਾਡੇ ਮੱਥੇ 'ਤੇ ਆਉਣ ਦੀ ਦੇਰੀ ਸੀ ਤੁਹਾਡੇ ਹਿਰਦੇ ਵਿਚ ਨਾਮ ਅੰਮ੍ਰਿਤ ਦੀ ਛਹਿਬਰ ਲੱਗ ਗਈ। ਫਿਰ ਤੁਸੀਂ ਹੀ ਨਹੀਂ ਭਿੱਜੇ, ਇਸ ਅੰਮ੍ਰਿਤ ਵਿਚ ਅਨੇਕਾਂ ਰਿਸ਼ੀ ਮੁਨੀ ਭਿੱਜ ਗਏ ਹਨ।

ਸਤਿਗੁਰੂ ਧੰਨੁ ਨਾਨਕੁ ਮਸਤਕਿ ਭੁਮ ਪਰਿਓ ਜਿਨਿ ਹਥੋ ॥
 ਤ ਪਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਾਜਿ ॥
 ਸੁਰ ਨਰ ਗਣ ਮੁਨਿ ਬੋਹਜ ਅਗਾਜ਼ ॥

(ਸਵੈਈਏ ਮ: ਢੂਜੇ ਕੇ)

ਕਲਸਹਾਰ ਫਿਰ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਬਹੁਤ ਉਦਾਰ ਚਿਤ ਹਨ, ਗਰੀਬੀ ਦੂਰ ਕਰਨ ਵਾਲੇ ਹਨ। ਉਨ੍ਹਾਂ ਦੇ ਵੇਖਦੇ ਹੀ ਪਾਪ ਡਰ ਜਾਂਦੇ ਹਨ। ਕਲਸਹਾਰ ਕਹਿੰਦੇ ਹਨ ਮੈਂ ਸਦਾ ਹੀ ਪਿਆਰ ਨਾਲ, ਆਪਣੀ ਰਸਨਾ ਨਾਲ ਸਹਜ ਵਿਚ ਗੁਰੂ ਅੰਗਦ ਦੇਵ ਜੀ ਦਾ ਜਸ ਉਚਾਰਨ ਕਰਦਾ ਹਾਂ।

ਉਦਾਰਉ ਚਿਤ ਦਾਰਿਦ ਹਰਨ ਪਿਰਦਿਹ ਕਲਮਲ ਝਸਨ ॥
 ਸਦ ਰੰਗਿ ਸਹਜਿ ਕਲੁ ਉਚਰੈ ਜਸ ਜੰਪਉ ਲਹਣੇ ਰਸਨ ॥

(ਸਵੈਈਏ ਮ: ਢੂਜੇ ਕੇ)

ਗੁਰੂ ਅੰਗਦ ਦੇਵ ਜੀ ਦੇ ਅੰਦਰ ਹੋਸ਼ਾ ਵੰਡਣ ਦੀ, ਕੁਝ ਦੇਣ ਦੀ ਭਾਵਨਾ ਬਣੀ ਰਹਿੰਦੀ ਸੀ। ਜਦੋਂ ਪਰਮਾਤਮਾ ਦਾ ਨਾਮ ਅੰਮ੍ਰਿਤ ਮਨ ਵਿਚ ਆ ਵਸਦਾ ਹੈ ਤਾਂ ਉਹ ਅੰਮ੍ਰਿਤਧਾਰੀ ਨੂੰ ਏਨਾ ਭਰਪੂਰ ਕਰ ਦਿੰਦਾ ਹੈ ਜਿਵੇਂ ਕਿ ਪਾਣੀ ਨਾਲ ਬੱਦਲ ਭਰਿਆ ਪਿਆ ਹੈ ਅਤੇ ਵਰਸਣ ਵਾਸਤੇ ਤਿਆਰ ਹੈ। ਬੱਦਲ ਵਰਸਣ ਲੱਗਿਆਂ ਵਿਤਕਰਾ ਨਹੀਂ ਕਰਦਾ। ਸਤਿਗੁਰੂ ਵੀ ਗੁਰੂ ਨਾਨਕ ਦੇਵ ਜੀ ਦੀਆਂ ਰਹਿਮਤਾਂ ਨਾਲ ਭਰਪੂਰ ਸਨ ਅਤੇ ਦਿਨ ਰਾਤ ਵੰਡ ਰਹੇ ਸਨ।

ਭਟ ਕਲਸਹਾਰ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਸਿਰ 'ਤੇ ਹੱਥ ਰੱਖਿਆ। ਪਰ ਸਤੇ ਬਲਵੰਡ ਦੀ ਵਾਰ ਵਿਚ ਬਲਵੰਡ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕਰ ਦਿੱਤੀ ਹੈ। ਅਸਲ ਵਿਚ ਗੱਲ ਇਹ ਹੈ ਕਿ ਪਹਿਲਾਂ ਜਦੋਂ ਸਿੱਖ ਆਉਂਦਾ

ਹੈ ਤਾਂ ਗੁਰੂ ਸਿਰ ਉੱਤੇ ਹੱਥ ਰੱਖਦਾ ਹੈ। ਪਰ ਜਦੋਂ ਘਾਲ ਕਮਾਈ ਵਿਚ ਸਿੱਖ
ਗੁਰੂ ਦੀ ਨਜ਼ਰ ਵਿਚ ਪ੍ਰਵਾਨ ਹੁੰਦਾ ਹੈ ਤਾਂ ਗੁਰੂ ਆਪਣੇ ਸਿੱਖ ਤੋਂ ਏਨਾ ਸਦਕੇ
ਹੈ ਜਾਂਦਾ ਹੈ ਕਿ ਗੁਰੂ ਸਿੱਖ ਦੇ ਚਰਨਾਂ 'ਤੇ ਸਿਰ ਰੱਖ ਦਿੰਦਾ ਹੈ ਜਿਵੇਂ ਕਿ ਗੁਰੂ
ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕ ਦਿੱਤਾ ਸੀ। ਬਲਵੰਡ
ਲਿਖਦੇ ਹਨ—

ਮਤਿ ਗੁਰ ਆਤਮ ਦੇਵ ਦੀ ਖੜਗ ਜੋਰਿ ਪਰਾਕੁਇ ਜੀਅਦੇ ॥
ਗੁਰ ਚੇਲੇ ਰਹਗਾਸਿ ਕੀਈ ਨਾਨਕ ਸਲਾਮਤਿ ਬੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥

(ਪੰਨਾ ੯੯੯)

ਗੁਰੂ ਦੀ ਮਤਿ ਇਕ ਐਸੀ ਤਲਵਾਰ ਹੈ ਜੋ ਵਿਕਾਰਾਂ ਨੂੰ ਮਾਰਦੀ ਹੈ ਪਰ
ਸਿੱਖ ਨੂੰ ਸਵਾਰਦੀ ਹੈ, ਤਾਰਦੀ ਹੈ। ਗੁਰੂ ਨੇ ਖੜਗ ਦੇ ਜੋਰ ਨਾਲ, ਗਿਆਨ
ਖੜਗ ਦੇ ਬਲ ਨਾਲ ਪਹਿਲੀ ਜੀਵਨ ਜੁਗਤੀ ਕੱਢ ਦਿੱਤੀ। ਗੁਰਮਤਿ ਅਨੁਸਾਰ
ਜੀਵਨ ਜੁਗਤ ਦੇ ਦਿੱਤੀ। ਹੁਣ ਭਾਈ ਲਹਿਣਾ ਸ਼ੁੱਧ ਸੋਨਾ ਹੈ। ਹੁਣ ਗੁਰੂ ਨੇ
ਨਮਸਕਾਰ ਕਰ ਦਿੱਤੀ। ਪਰ ਇਹ ਘਾਲ ਸੌਖੀ ਨਹੀਂ। ਇਹ ਜੋਗ, ਅਲੂਣੀ ਸਿਲ
ਚੱਟਣ ਵਾਲੀ ਗੱਲ ਸੀ। ਜੋ ਗੁਰੂ ਨੇ ਫੁਰਮਾਇਆ ਹੈ, ਗੁਰੂ ਅੰਗਦ ਦੇਵ ਜੀ ਉਹੀ
ਕਾਰ ਕਰਦੇ ਹਨ।

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ।

ਜਦੋਂ ਕੋਈ ਸੰਸਾਰਕ ਪਦਾਰਥਾਂ ਨੂੰ ਚੱਖਦਾ ਹੈ ਤਾਂ ਪਹਿਲਾਂ ਰਸ ਆਉਂਦਾ
ਹੈ ਪਰ ਪਿਛੋਂ ਰੋਗ ਪੈਦਾ ਹੁੰਦੇ ਹਨ। ਪਰ ਜਦੋਂ ਕੋਈ ਗੁਰੂ ਦੀ ਦੱਸੀ ਕਾਰ ਕਰਦਾ
ਹੈ, ਪਹਿਲਾਂ ਅਲੂਣੀ ਸਿਲ ਹੈ ਪਰ ਇਸ ਤੋਂ ਬਾਅਦ ਅੰਮ੍ਰਿਤ ਰਸ, ਨਾਮ ਰਸ
ਆਉਂਦਾ ਹੈ। ਮਾਇਆ ਦਾ ਅੰਤ ਦੁੱਖ ਹੈ, ਪਰ ਨਾਮ ਦਾ ਅੰਤ ਅਨੰਦ ਹੈ।

❻ ❻ ❻

ਭਾਈ ਪੇਤੁ ਸ਼ਹੀਦ ਕੋਨੋਂ ਉੱਚ ਸਤੀ ਛਸਾ ਰਾਮ ਰਾਹੀਂ ਮਾਲੋਹਲ
ਉਹ ਲਾਭ ਹੋਵਾਂ ਪੇਤੁ ਕੋਨੋਂ ਲਾਭ ਹੋਵੀ ਮਹੀਨੀ ਪੇਤੁ ਕੋਨੋਂ ਜਸਾ ਜਸਾਂ
ਗਲਬੀਂ ਪਿਆਂ ਤਿਥੀ ਕੁਝ ਕਾਨੀਤੀਆਂ ਨੇ ਅਨੇਕ ਬਤੀਆਂ ਕਿਉਂ ਅਗਲੀ

ੴ ਗੁਰੂ ਅੰਗਦ ਦੇਵ ਜੀ ਤੇ ਗੁਰ ਪ੍ਰਤਾਪ ਸੁਰਜ ਗ੍ਰੰਥ ੳ

ਭਾਈ ਸੰਤੋਖ ਸਿੰਘ ਜੀ ਗੁਰੂ ਅੰਗਦ ਦੇਵ ਜੀ ਦੀ ਮਹਿਮਾ ਲਿਖਦੇ ਹਨ :

ਤਿਹਣ ਗੋਤ ਛੜੀ ਜਿਹ ਜਾਤੀ। ਕਰਮ ਧਰਮ ਮਹਿ ਸਭ ਬਖਯਾਤੀ।

ਤਿਹ ਘਰ ਜਨਮਯੋ ਸੁਭ ਸੁਖਦਾਈ। ਲਹਿਣਾ ਨਾਮ ਧਰਯੋ ਹਿਤ ਲਾਈ।

ਜਨਮਤਿ ਭਗਤਿ ਸੰਗ ਜਿਸ ਆਈ। ਕਿਧੋ ਤਾਹਿ ਨਿਜ ਦੇਹਿ ਬਨਾਈ।

ਪੀਰਜ ਕਿੰਮਾ ਭੁਜਾ ਜਿਹ ਸੋਹੈ। ਅਜਰ ਜਰਨ ਸ਼ੁਭ ਰਿਦਾ ਭਯੈ ਹੈ।

ਮੈਡੀ ਮੁਦਿਤਾ ਜਾਂਘ ਸੁਹਾਈ। ਕਟ ਕਰੁਨਾ ਕੀ ਅਤਿ ਛਥ ਪਾਈ।

ਭਾਉ ਬਦਨ ਮਨ ਪ੍ਰੇਮ ਬਨਾਏ। ਸਮ ਦਮ ਜਾਕੇ ਕਰਨ ਸੁਹਾਏ।

ਧਯਾਨ ਕਰਨ ਲਿਵ ਲਾਗਨ ਜੋਉ॥ ਦ੍ਰੇ ਲੋਚਨ ਸ਼ੋਭਤਿ ਸ਼ੁਭ ਸੋਉ॥

ਗਯਾਨ ਸੀਸ ਜਿਹ ਕੇਰ ਬਿਰਾਜਤਿ। ਸਤ ਸੰਗਤ ਸ਼ਿਗਾਰ ਸ਼ੁਭ ਛਾਜਤਿ।

ਇਸ ਪ੍ਰਕਾਰ ਧਰਿ ਜਨਮ ਸੁਹਾਵਾ। ਬਿਧੈ ਦੇਹ ਜਿਉ ਕਾਲ ਬਿਤਾਵਾ।

ਸ਼ੁੱਭ ਗੁਣ ਜੋ ਬਾਅਦ ਵਿਚ ਪ੍ਰਗਟ ਹੁੰਦੇ ਹਨ, ਮਨੁੱਖ ਵਿਚ ਪਰਮਾਤਮਾ ਨੇ
ਬੀਜ ਰੂਪ ਵਿਚ ਉਹ ਪਹਿਲੇ ਹੀ ਰੱਖੇ ਹੁੰਦੇ ਹਨ। ਇਕ ਬੀਜ ਵਿਚ ਉੱਗਣ ਸ਼ਕਤੀ
ਤਾਂ ਪਰਮਾਤਮਾ ਨੇ ਪਹਿਲੇ ਹੀ ਪਾਈ ਹੈ। ਜੇ ਉਸ ਬੀਜ ਨੂੰ ਠੀਕ ਧਰਤੀ ਮਿਲੇ,
ਠੀਕ ਰੁੱਤ ਮਿਲੇ ਤਾਂ ਉਹ ਬੀਜ ਪੌਦਾ ਬਣ ਸਕਦਾ ਹੈ। ਪਰ ਜੇ ਉੱਗਣ ਸ਼ਕਤੀ
ਨਾ ਹੋਵੇ ਜਾਂ ਉਹ ਬੀਜ ਫਟਿਆ ਹੋਵੇ, ਫਿਰ ਭਾਵੇਂ ਕਿੰਨੀ ਚੰਗੀ ਧਰਤੀ ਹੋਵੇ,
ਠੀਕ ਰੁੱਤ ਹੋਵੇ ਤਾਂ ਵੀ ਕੁਝ ਨਹੀਂ ਉੱਗਦਾ। ਸਤਿਗੁਰੂ ਰਾਮਦਾਸ ਜੀ ਦਾ ਫੁਰਮਾਨ
ਹੈ—

ਜੇ ਪਾਵਹਿ ਭਾਂਡੇ ਵਿਚਿ ਵਸਤ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ॥

ਪ੍ਰਸਿੱਧ ਵਿਦਵਾਨ ਸਾਅਦੀ ਦੇ ਪਾਸ ਇਕ ਨਵਾਬ ਦਾ ਬੱਚਾ ਤਾਲੀਮ ਲੈਣ
ਲਈ ਆਇਆ। ਸਾਅਦੀ ਨੇ ਇਕ ਸਾਲ ਉਸ ਨਾਲ ਮਿਹਨਤ ਕੀਤੀ ਪਰ ਉਹ
ਬੱਚਾ ਪੜ੍ਹਾਈ ਵਿਚ ਨਾ ਚੱਲ ਸਕਿਆ। ਸਾਅਦੀ ਨੇ ਉਸ ਨਵਾਬ ਨੂੰ ਬੱਚਾ ਵਾਪਸ

ਕਰਦਿਆਂ ਕਿਹਾ, ਮੇਰਾ ਅਸਰ ਇਸ 'ਤੇ ਕੋਈ ਨਹੀਂ ਹੋਇਆ ਉਲਟਾ ਇਸਦਾ ਅਸਰ ਮੇਰੇ 'ਤੇ ਹੋ ਗਿਆ ਹੈ। ਇਸਨੂੰ ਅਕਲ ਨਹੀਂ ਆਈ ਮੈਂ ਜ਼ਰੂਰ ਪਾਗਲ ਹੋ ਗਿਆ ਹਾਂ। ਇਸ ਵਿਚ ਪਰਮਾਤਮਾ ਨੇ ਵਿੱਦਿਆ ਦਾ ਬੀਜ ਹੀ ਨਹੀਂ ਰੱਖਿਆ, ਮੈਂ ਪੈਦਾ ਕੀ ਕਰਾਂ।

ਭਾਈ ਸੰਤੋਖ ਸਿੰਘ ਕਹਿੰਦੇ ਹਨ ਜਨਮ ਤੋਂ ਹੀ ਭਗਤੀ ਨਾਲ ਹੀ ਜਨਮੀ ਹੈ। ਐਸਾ ਇਕ ਬਚਨ ਭਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਬੰਧ ਵਿਚ ਵੀ ਕਿਹਾ ਹੈ—

ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ॥

ਭਗਤੀ ਅੰਦਰ ਦੀ ਇਕ ਐਸੀ ਰੁਚੀ ਹੈ। ਇਹ ਰੁਚੀ ਸਮਰਪਨ ਦੀ ਹੈ। ਇਹ ਰੁਚੀ ਪਿਆਰ ਵਿਚ ਆਪਣਾ ਆਪਾ ਅਰਪਨ ਕਰਨ ਦੀ ਹੈ। ਰੁਚੀ ਤਾਂ ਮੁੱਢ ਤੋਂ ਸੀ ਪਰ ਪਹਿਲਾਂ ਸਦਕੇ ਹੋਣ ਵਾਲਾ ਠੀਕ ਥਾਂ ਨਹੀਂ ਮਿਲਿਆ। ਪਹਿਲਾਂ ਪੱਥਰਾਂ ਦੀਆਂ ਦੇਵੀਆਂ, ਪਹਾੜਾਂ ਦੀਆਂ ਦੇਵੀਆਂ ਅਤੇ ਕਲਪਨਾ ਦੀਆਂ ਦੇਵੀਆਂ ਪੂਜਦੇ ਰਹੇ, ਪਰ ਹੁਣ ਤਾਂ ਨਿਰੰਕਾਰ ਰੂਪ ਗੁਰੂ ਨਾਨਕ ਦੇਵ ਜੀ ਦੇ ਸਾਖਯਾਤ ਦਰਸ਼ਨ ਹੋ ਗਏ। ਇਥੇ ਕਲਪਨਾ ਦੀ ਕੋਈ ਥਾਂ ਨਹੀਂ। ਇਥੇ ਪਹਾੜਾਂ ਵਾਲੀ ਦੀ ਪੂਜਾ ਨਹੀਂ, ਇਥੇ ਤਾਂ ਉਸ ਦੀ ਪੂਜਾ ਹੈ ਜੋ ਪਹਾੜਾਂ ਵਿਚ ਵੀ ਹੈ, ਜੋ ਬੱਡਾਂ ਵਿਚ ਵੀ ਹੈ, ਜੋ ਅਕਾਸ਼ ਵਿਚ ਵੀ ਹੈ, ਜੋ ਪਤਾਲ ਵਿਚ ਵੀ ਹੈ, ਜੋ ਜਲ ਵਿਚ ਵੀ ਹੈ, ਜੋ ਥਲ ਵਿਚ ਵੀ ਹੈ। ਗੁਰੂ ਦੀ ਭਗਤੀ ਨੂੰ ਸਰਬ ਵਿਆਪਕ ਦੀ ਭਗਤੀ ਨਾਲ ਜੋੜ ਦਿੱਤਾ। ਭਗਤੀ ਐਸੀ ਹੋਈ ਕਿ ਗੁਰੂ ਦਾ ਹੁਕਮ ਹੀ ਜੀਵਨ ਦਾ ਅਧਾਰ ਬਣ ਗਿਆ। ਭਾਈ ਸਾਹਿਬ ਦਾ ਬਚਨ ਸੱਚ ਹੈ ਕਿ ਭਗਤੀ ਦੇਹ ਧਾਰ ਕੇ ਆਗੀ ਹੈ। ਜਿਸਨੇ ਭਗਤੀ ਦੇ ਦਰਸ਼ਨ ਕਰਨੇ ਹੋਣ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਲਵੇ।

ਸਤਿਗੁਰੂ ਅੰਗਦ ਦੇਵ ਜੀ ਦੀਆਂ ਦੋ ਬਾਹਵਾਂ ਹਨ—ਖਿਮਾਂ ਅਤੇ ਧੀਰਜ ਅਤੇ ਅਜਰ ਨੂੰ ਜਰਨਾ ਉਨ੍ਹਾਂ ਦਾ ਹਿਰਦਾ ਹੈ। ਖਿਮਾਂ ਹੈ ਕਿਸੇ ਦੀ ਵਧੀਕੀ ਮੁਆਫ਼ ਕਰਨਾ। ਥਲ ਪਾਸ ਸੀ, ਚਾਹੁੰਦਾ ਤਾਂ ਬਦਲਾ ਲੈ ਸਕਦਾ ਸੀ, ਚਾਹੁੰਦਾ ਤਾਂ ਇਹ ਦੂਸਰੇ ਦੀ ਜਾਨ ਲੈ ਸਕਦਾ ਸੀ ਪਰ ਕਿਹਾ ਨਹੀਂ, ਇਸਨੂੰ ਸੰਵਰ ਜਾਣ ਦਾ ਸਮਾਂ ਦੇਣਾ ਚਾਹੀਦਾ ਹੈ।

ਕਬੀਰ ਸਾਹਿਬ ਕਹਿੰਦੇ ਹਨ ਜਿਥੇ ਖਿਮਾਂ ਹੈ ਉਥੇ ਪਰਮਾਤਮਾ ਆਪ ਹੈ।

ਕਬੀਰ ਜਹਾਂ ਗਿਆਨੁ ਤਹ ਧਰਮੁ ਹੈ ਜਹਾਂ ਕੂਨੁ ਤਹ ਪਾਪ ॥

ਜਹਾਂ ਲੋਭੁ ਤਹ ਕਾਲੁ ਹੈ ਜਹਾਂ ਖਿਮਾ ਤਹ ਆਪ ॥ ੧੧੫ ॥

ਭਾਈ ਸੰਤੋਖ ਸਿੰਘ ਲਿਖਦੇ ਹਨ—

ਕਰਨੀ ਛਿਮਾ ਮਹਾ ਤਪ ਜਾਨ। ਛਿਮਾ ਕਰਨੀ ਹੀ ਦੈਬੋ ਦਾਨ॥
 ਛਿਮਾ ਸਕਲ ਤੌਰਥ ਅਸ਼ਨਾਨ॥ ਛਿਮਾ ਕਰਤ ਨਰ ਕੀ ਕਲਿਆਨ॥
 ਛਿਮਾ ਸਮਾਨ ਆਨ ਗੁਨ ਨਾਹੀ। ਯਾਤੇ ਛਿਮਾ ਧਰਹੁ ਮਨ ਮਾਂਹੀ॥

(ਰਾਸ ੧੧, ਅੰਸੂ ੧੭)

ਜਪੁਜੀ ਵਿਚ ਧੀਰਜ ਸੁਨਿਆਰ ਕਿਹਾ ਹੈ। ਜੀਵਨ ਘੜਨਾ ਹੈ ਤਾਂ ਧੀਰਜ
 ਤੋਂ ਬਿਨਾਂ ਜੀਵਨ ਨਹੀਂ ਘੜਿਆ ਜਾਂਦਾ। ਧਰਮ ਹੋਛੇ ਬੰਦਿਆਂ ਦਾ ਕੰਮ ਨਹੀਂ।
 ਇਸ ਵਿਚ ਧੀਰਜ ਜ਼ਰੂਰੀ ਹੈ। ਜੋ ਪੰਜ ਗੁਣ ਗ੍ਰੰਥਾਂ ਵਿਚ ਲਿਖੇ ਹਨ ਉਹ ਹਨ
 ਸਤ, ਸੰਤੋਖ, ਦਯਾ, ਧਰਮ, ਧੀਰਜ। ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ।
 ਵਿਕਾਰਾਂ ਦੀ ਆਖਰੀ ਤਾਕਤ ਹੰਕਾਰ ਹੈ। ਏਸੇ ਤਰ੍ਹਾਂ ਗੁਣਾਂ ਦਾ ਸਿਰਮੌਰ ਗੁਣ
 ਆਖਰੀ ਗੁਣ ਧੀਰਜ ਹੈ।

ਇਕ ਸਾਧੂ ਬੜਾ ਧੀਰਜਵਾਨ ਸੀ। ਉਸਨੂੰ ਉਸਦੇ ਸੰਗੀਆਂ ਨੇ ਪੁੱਛਿਆ ਕਿ
 ਤੁਸੀਂ ਧੀਰਜ ਕਿਥੋਂ ਸਿੱਖੀ ਹੈ। ਉਹ ਕਹਿਣ ਲੱਗਾ ਇਕ ਚੌਰ ਪਾਸੋਂ। ਮੈਨੂੰ ਪਤਾ
 ਨਹੀਂ ਸੀ, ਮੈਂ ਚੌਰ ਦੇ ਘਰ ਠਹਿਰ ਗਿਆ। ਉਹ ਰਾਤ ਜਾਂਦਾ ਸੀ ਤੇ ਸਵੇਰੇ ਆ
 ਕੇ ਕਹਿੰਦਾ ਸੀ ਸਮਾਂ ਐਵੇਂ ਗਿਆ, ਕੰਮ ਨਹੀਂ ਹੋਇਆ। ਅਠਵੇਂ ਦਿਨ ਮੈਂ ਉਸਨੂੰ
 ਪੁੱਛਿਆ ਤੇਰਾ ਕੰਮ ਕੀ ਹੈ? ਉਹ ਕਹਿਣ ਲੱਗਾ ਚੌਰੀ ਕਰਦਾ ਹਾਂ। ਪਰ ਚਲੋ
 ਅੱਗੋਂ ਕੰਮ ਹੋ ਜਾਏਗਾ। ਉਹ ਸਾਧੂ ਕਹਿਣ ਲੱਗਾ ਮੈਂ ਚੌਰ ਨੂੰ ਕਿਹਾ ਕਿ ਮੈਂ ਤੇਰੇ
 ਤੋਂ ਧੀਰਜ ਸਿੱਖ ਕੇ ਜਾ ਰਿਹਾ ਹਾਂ। ਤੂੰ ਅੱਠ ਦਿਨ ਖਾਲੀ ਆ ਕੇ ਵੀ ਆਪਣਾ
 ਕੰਮ ਨਹੀਂ ਛੱਡਿਆ ਮੈਂ ਤਾਂ ਮਨ ਨਾ ਲੱਗੇ ਤਾਂ ਬੰਦਗੀ ਕਰਨੀ ਛੱਡ ਦੇਂਦਾ ਹਾਂ।
 ਮੇਰੇ ਵਿਚ ਧੀਰਜ ਨਹੀਂ।

ਗੁਰੂ ਅੰਗਦ ਦੇਵ ਜੀ ਦੇ ਅੰਦਰ ਖਿਮਾਂ ਇਨੀ ਹੈ ਕਿ ਖੜੂਰ ਨਗਰ ਤੋਂ ਹੀ
 ਜਿਨ੍ਹਾਂ ਬਾਹਰ ਕੱਢ ਦਿੱਤਾ ਸੀ ਉਨ੍ਹਾਂ ਨੂੰ ਵੀ ਮੁਆਫ ਕਰ ਦਿੱਤਾ ਅਤੇ ਉਨ੍ਹਾਂ
 ਦੀ ਬੇਨਤੀ ਮੰਨ ਕੇ ਫਿਰ ਵਾਪਸ ਖੜੂਰ ਆ ਗਏ ਅਤੇ ਧੀਰਜ ਏਨੀ ਹੈ ਕਿ ਸੱਤ
 ਸਾਲ ਸੇਵਾ ਕਰਦਿਆਂ ਇਕ ਵਾਰ ਵੀ ਨਹੀਂ ਖਿਆਲ ਕੀਤਾ ਕਿ ਮੇਰੀ ਸੇਵਾ ਪ੍ਰਵਾਨ
 ਹੋਈ ਹੈ ਕਿ ਨਹੀਂ।

ਅਸੀਂ ਬੱਚਿਆਂ ਨੂੰ ਵੇਖਿਆ ਹੋਵੇਗਾ ਅੰਥ ਦੀ ਗਿਟਕ ਬੀਜਦੇ ਹਨ। ਘੜੀ
 ਬਾਅਦ ਫਿਰ ਪੁੱਟਕੇ ਵੇਖਦੇ ਹਨ ਕਿ ਅੰਥ ਉੱਗਿਆ ਹੈ ਕਿ ਨਹੀਂ। ਐਸਾ ਬੀਜ
 ਕਦੀ ਵੀ ਨਹੀਂ ਉੱਗੇਗਾ। ਬੀਜ ਬੀਜ ਕੇ ਧੀਰਜ ਨਾਲ ਉਡੀਕ ਕਰਨੀ ਹੈ। ਆਪਣੇ
 ਆਪ ਅੰਕੂਰ ਆਵੇਗਾ। ਬੀਜ ਬੂਟਾ ਬਣੇਗਾ, ਫਲ ਵੀ ਲੱਗੇਗਾ। ਗੁਰੂ ਅੰਗਦ
 ਦੇਵ ਜੀ ਦੇ ਅੰਦਰ ਧੀਰਜ ਸੀ। ਉਹ ਧੀਰਜ ਦੇ ਸਮੁੰਦਰ ਸਨ।

ਸਤਿਗੁਰੂ ਅੰਗਦ ਦੇਵ ਜੀ ਦਾ ਹਿਰਦਾ ਕੀ ਸੀ ਅਜ਼ਰ ਨੂੰ ਜਰਨਾ। ਪਾਣੀ ਦੇ ਇਕ ਲੋਟੇ ਵਿਚੋਂ ਪਾਣੀ ਕੱਢ ਲਈਏ ਤਾਂ ਲੋਟਾ ਖਾਲੀ ਹੋ ਜਾਵੇਗਾ। ਜੇ ਉਸ ਵਿਚ ਪਾਣੀ ਹੋਰ ਪਾ ਦੇਈਏ ਤਾਂ ਉਛਲ ਜਾਵੇਗਾ। ਕੁਝ ਬੰਦੇ ਤਾਂ ਪਾਣੀ ਦੇ ਲੋਟੇ ਵਰਗਾ ਹਿਰਦਾ ਰੱਖਦੇ ਹਨ। ਜ਼ਰਾ ਕੁ ਸੁਖ ਆਇਆ ਤਾਂ ਆਪੇ ਤੋਂ ਬਾਹਰ ਹੋ ਗਏ। ਜ਼ਰਾ ਕੁ ਗ੍ਰਾਮ ਆਇਆ ਤਾਂ ਜਿਉਂਦੇ ਹੀ ਮੁਰਦੇ ਹੋ ਗਏ। ਜ਼ਫਰ ਨੇ ਸੱਚ ਹੀ ਕਿਹਾ ਹੈ—

ਜਫਰ ਆਦਮੀ ਉਸਕੋ ਨਾ ਜਾਨੀਏਗਾ,
ਖਾਹ ਕਿਤਨਾ ਹੋ ਸਾਹਿਬੇ ਛਾਹਿਮੇ ਜਕਾ।
ਜਿਸੇ ਐਸ਼ ਮੇ ਯਾਦੇ ਭੁਦਾ ਨਾ ਰਹੀ,
ਜਿਸੇ ਤੈਸ਼ ਮੇ ਪ੍ਰੋਡੇ ਭੁਦਾ ਨਾ ਰਹਾ।

ਪਾਣੀ ਦੇ ਲੋਟੇ ਤਾਂ ਉਛਲ ਜਾਂਦੇ ਹਨ ਪਰ ਗੁਰੂ ਅੰਗਦ ਦੇਵ ਜੀ ਦਾ ਹਿਰਦਾ ਤਾਂ ਸਮੁੰਦਰ ਵਰਗਾ ਸੀ। ਸਮੁੰਦਰ ਵਿਚੋਂ ਕਿੰਨਾ ਹੀ ਪਾਣੀ ਕੱਢ ਲਈਏ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਪਾਣੀ ਕੱਢਿਆਂ ਸਮੁੰਦਰ ਖਾਲੀ ਨਹੀਂ ਹੁੰਦਾ ਅਤੇ ਕਿੰਨੀਆਂ ਹੀ ਨਦੀਆਂ ਵਿਚ ਆ ਪੈਣ ਸਮੁੰਦਰ ਉਛਲਦਾ ਨਹੀਂ। ਉਸਦੀਆਂ ਲਹਿਰਾਂ ਉਸਦੀ ਮੌਜ ਹਨ, ਨਦੀਆਂ ਦੇ ਕਾਰਨ ਨਹੀਂ। ਸਤਿਗੁਰੂ ਜਪੁਜੀ ਵਿਚ ਫੁਰਮਾਉਂਦੇ ਹਨ—

ਨਦੀਆ ਅਤੇ ਵਾਹ ਪਵਹਿ ਸਮੁੰਦ ਨ ਜਾਨੀਅਹਿ।

ਗੁਰੂ ਨਾਨਕ ਦੇਵ ਜੀ ਨੇ ਗੁਰ ਜੋਤ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿਚ ਟਿਕਾ ਦਿੱਤੀ ਪਰ ਉਹ ਸਮੁੰਦਰ ਹਿਰਦਾ ਬਿਲਕੁਲ ਨਹੀਂ ਹਿੱਲਿਆ, ਬਿਲਕੁਲ ਸਹਿਜ ਵਿਚ ਰਿਹਾ। ਸਾਰੀ ਉਮਰ ਸਮੁੰਦਰ ਵਾਂਗੂ ਵੰਡਦੇ ਰਹੇ ਪਰ ਖਾਲੀ ਨਹੀਂ ਹੋਏ। ਭਾਈ ਸਾਹਿਬ ਸੱਚ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਦਾ ਹਿਰਦਾ ਅਜ਼ਰ ਨੂੰ ਜਰਨਾ ਹੈ।

ਗੁਰੂ ਅੰਗਦ ਦੇਵ ਜੀ ਦੀਆਂ ਲੱਤਾਂ ਹਨ ਮੈਡ੍ਰੀ ਤੇ ਮੁੰਦਿਤਾ। ਮੈਡ੍ਰੀ ਕੀ ਹੈ ਮਿਤ੍ਰ ਭਾਵ। ਮਿਤ੍ਰ ਭਾਵ ਜੇ ਸੰਬੰਧ ਦਾ ਹੋਵੇ ਤਾਂ ਫਿਰ ਮੋਹ ਹੈ, ਪ੍ਰੇਮ ਨਹੀਂ। ਮੈਡ੍ਰੀ ਭਾਵ ਸੁਭਾਵ ਹੋਵੇ ਤਾਂ ਪ੍ਰੇਮ ਹੈ। ਐਸਾ ਮਨੁੱਖ ਜਿਥੇ ਜਾਵੇਗਾ ਪ੍ਰੇਮ ਹੀ ਪ੍ਰੇਮ ਵੰਡੇਗਾ। ਸਤਿਗੁਰੂ ਅੰਗਦ ਦੇਵ ਜੀ ਦੀ ਨਜ਼ਰ ਵਿਚ ਪ੍ਰੇਮ ਸੀ। ਸਾਰੀ ਜ਼ਿੰਦਗੀ ਪ੍ਰੇਮ ਹੀ ਵੰਡਦੇ ਰਹੇ। ਦੂਸਰੇ ਦੀ ਭੁਸ਼ੀ ਵੇਖ ਕੇ ਭੁਸ਼ ਹੋਣਾ ਇਹ ਮੁੰਦਿਤਾ ਹੈ। ਇਹ ਖਿੜਾਉ ਰੱਬ ਦੀ ਦਾਤ ਹੈ। ਆਮ ਕਰਕੇ ਬੰਦਾ ਦੂਸਰੇ ਦੀ ਭੁਸ਼ੀ ਵੇਖ ਕੇ ਈਰਖਾ ਕਰਦਾ ਹੈ। ਪਰ ਜਿਹੜਾ ਦੂਸਰੇ ਦੀ ਭੁਸ਼ੀ ਵਿਚ ਭੁਸ਼ ਹੁੰਦਾ ਹੈ ਰੱਬ ਉਸਦਾ ਹਿਰਦਾ ਘਰ ਵੀ ਭੁਸ਼ੀ ਨਾਲ ਭਰ ਦਿੰਦਾ ਹੈ।

ਸਤਿਗੁਰੂ ਅੰਗਦ ਦੇਵ ਜੀ ਦੀ ਕਮਰ ਕਰੁਣਾ ਦੀ ਹੈ। ਕਮਰ ਵਿਚ ਰੀੜ੍ਹ ਦੀ ਹੱਡੀ ਹੈ। ਕਮਰ ਹਿੱਲ ਗਈ ਤਾਂ ਸਗੀਰ ਬੇਕਾਰ ਹੋ ਗਿਆ। ਗੁਰੂ ਅੰਗਦ ਦੇਵ ਜੀ ਦੀ ਕਮਰ ਕਰੁਣਾ ਦੀ ਹੈ, ਤਰਸ ਦੀ ਹੈ। ਏਹੀ ਕਾਰਨ ਹੈ ਕਿ ਉਨ੍ਹਾਂ ਦੀ ਦਿਸ਼ਟੀ ਵਿਚ ਏਨਾ ਤਰਸ ਸੀ, ਇਨ੍ਹੀ ਦਇਆ ਸੀ ਕਿ ਉਨ੍ਹਾਂ ਨੇ ਕਿਸੇ ਰੋਗੀ ਵੱਲ ਵੀ ਵੇਖਿਆ ਹੈ ਤਾਂ ਉਸ ਦਾ ਰੋਗ ਮੁੱਕ ਗਿਆ ਹੈ।

ਸਤਿਗੁਰੂ ਦਾ ਮੁਖਾਰਬਿੰਦ ਪ੍ਰੇਮ ਦਾ ਸੀ। ਮਨ ਵੀ ਪ੍ਰੇਮ ਦਾ ਬਣਿਆ ਸੀ। ਭਾਈ ਨੰਦ ਲਾਲ ਜੀ ਦੇ ਕਹਿਣ ਅਨੁਸਾਰ ਰੱਬ ਦੇ ਪਿਆਰਿਆਂ ਦੇ ਦਿਲ ਵਿਚ ਰੱਬ ਦੀ ਯਾਦ ਹੁੰਦੀ ਹੈ। ਜੁਬਾਨ 'ਤੇ ਰੱਬ ਦਾ ਚਰਚਾ ਹੁੰਦਾ ਹੈ। ਉਨ੍ਹਾਂ ਦੀ ਜੁਬਾਨ ਦਿਲ ਬਣ ਜਾਂਦੀ ਹੈ ਅਤੇ ਦਿਲ ਜੁਬਾਨ ਬਣ ਜਾਂਦਾ ਹੈ।

ਹਮ ਥਾ ਦਿਲ ਯਾਦੇ ਮੁੜਦਾ ਓ ਬਰ ਜੁਬਾਂ।

ਈ ਜੁਬਾਨਜ਼ ਦਿਲ ਸੁਦੇ ਦਿਲ ਸੁਦ ਜੁਬਾਂ।

ਉਨ੍ਹਾਂ ਦਾ ਮੁੱਖ ਅਤੇ ਮਨ ਪ੍ਰੇਮ ਹੀ ਪ੍ਰੇਮ ਸੀ। ਸਮ ਦਮ ਉਨ੍ਹਾਂ ਦੇ ਕੰਨ ਸਨ। ਰਾਜਨੀਤੀ ਦੇ ਚਾਰ ਗੁਰ ਹਨ—ਸਾਮ, ਦਾਮ, ਦੰਡ, ਭੇਦ। ਸਾਮ ਕਿਸੇ ਨੂੰ ਸ਼ਰਨ ਵਿਚ ਲੈਣਾ। ਦਾਮ ਕਿਸੇ ਵਿਰੋਧੀ ਨੂੰ ਪੈਸਿਆਂ ਨਾਲ ਖਰੀਦਣਾ। ਦੰਡ ਕਿਸੇ ਨੂੰ ਸਜ਼ਾ ਦੇ ਕੇ ਵਸ ਵਿਚ ਕਰਨਾ। ਭੇਦ ਵਿਰੋਧੀਆਂ ਵਿਚ ਆਪਸੀ ਛੁੱਟ ਪਾ ਦੇਣੀ। ਗੁਰੂ ਅੰਗਦ ਦੇਵ ਜੀ ਵਾਸਤੇ ਇਹ ਕੰਨ ਹਨ। ਕੰਨਾਂ ਤੋਂ ਭਾਵ ਹੈ ਸੌਤ। ਪਰਮਾਤਮਾ ਦੀ ਕੀਰਤੀ ਸੁਣਨੀ, ਰੱਬ ਦੀ ਕੀਰਤੀ ਸੁਣਣੀ ਹੀ ਉਨ੍ਹਾਂ ਦੀ ਰਾਜਨੀਤੀ ਹੈ।

ਸਤਿਗੁਰੂ ਦੇ ਦੋ ਨੇੜ੍ਹ ਹਨ ਪਰਮਾਤਮਾ ਦਾ ਧਿਆਨ ਅਤੇ ਪਰਮਾਤਮਾ ਦੀ ਲਿਵ। ਲਿਵ ਪਰਮਾਤਮਾ ਨਾਲ ਪ੍ਰੇਮ-ਸੰਬੰਧ ਹੈ, ਪਰਮਾਤਮਾ ਨਾਲ ਇਕ ਤਾਰ ਪ੍ਰੀਤੀ ਲਿਵ ਹੈ ਅਤੇ ਧਿਆਨ ਇਸ ਪ੍ਰੀਤੀ ਦਾ ਪਹਿਰੇਦਾਰ ਹੈ। ਧਿਆਨ ਉਹ ਹੈ ਜੋ ਲਿਵ ਨੂੰ ਹਮੇਸ਼ਾ ਸੁਚੇਤ ਕਰਕੇ ਰੱਖਦਾ ਹੈ ਕਿ ਲਿਵ ਗਾਫਲ ਹੋ ਕੇ ਤ੍ਰਿਸ਼ਨਾ ਨਾ ਬਣ ਜਾਏ। ਗੁਰ ਵਾਕ ਹੈ ਕਿ ਸਿੱਖ ਨੇ ਮਾਇਆ ਦੇ ਹੁਕਮ ਤੋਂ ਬਚਣਾ ਹੈ, ਗੁਰੂ ਦਾ ਹੁਕਮ ਮੰਨਣਾ ਹੈ। ਨਹੀਂ ਤਾਂ ਲਿਵ ਟੁੱਟ ਕੇ ਤ੍ਰਿਸ਼ਨਾ ਬਣਨ ਦਾ ਖਤਰਾ ਹੈ।

ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ॥

ਗੁਰੂ ਅੰਗਦ ਦੇਵ ਜੀ ਦੇ ਇਹ ਦੋ ਨੇੜ੍ਹ ਹਨ। ਨੇੜ੍ਹਾਂ ਤੋਂ ਵੱਡਾ ਪਹਿਰੇਦਾਰ ਹੋਰ ਕੌਣ ਹੋ ਸਕਦਾ ਹੈ। ਇਕ ਨੇੜ੍ਹ ਲਿਵ ਹੈ ਦੂਸਰਾ ਨੇੜ੍ਹ ਧਿਆਨ ਹੈ। ਸਤਿਗੁਰਾਂ ਦਾ ਸੀਸ ਗਿਆਨ ਹੈ ਅਤੇ ਸਿੱਗਾਰ ਸਤਿਸੰਗ ਹੈ।

ਮਨੁੱਖ ਦੇ ਸਿਰ ਦੀ ਸ਼ੋਭਾ ਗਿਆਨ ਕਰਕੇ ਹੈ। ਜਿਸ ਸਿਰ ਵਿਚ ਰੱਬੀ ਗਿਆਨ ਨਹੀਂ ਉਸ ਬੰਦੇ ਦੇ ਸਿਰ ਵਿਚ ਅਤੇ ਇਕ ਪਸੂ ਦੇ ਸਿਰ ਵਿਚ ਕੋਈ ਫਰਕ ਨਹੀਂ।

ਸਰੀਰ ਨੂੰ ਅਧਿਆਤਮਵਾਦੀਆਂ ਨੇ ਖੜਿਆ ਤੇ ਕਿਹਾ ਹੈ ਕਿ ਨਾਭੀ ਜੀਵਨ ਦਾ ਕੇਂਦਰ ਹੈ। ਮਨੁੱਖ ਨੇ ਜਦੋਂ ਜਨਮ ਲਿਆ ਹੈ ਤਾਂ ਇਸ ਬੱਚੇ ਨੂੰ ਜੋ ਜੀਵਨ ਮਾਤਾ ਰਾਹੀਂ ਮਿਲ ਰਿਹਾ ਸੀ ਉਸਦਾ ਮਾਧਿਅਮ ਨਾਭੀ ਸੀ। ਜਦੋਂ ਨਾਊਆ ਕੱਟਿਆ ਗਿਆ ਤਾਂ ਇਸਦੇ ਆਪਣੇ ਸਰੀਰ ਦੀ ਜੀਵਨ ਪ੍ਰਕਿਰਿਆ ਸ਼ੁਰੂ ਹੋਈ। ਪਰ ਸਾਰੀ ਜ਼ਿੰਦਗੀ ਜੀਵਨ ਦੀ ਮੂਲ ਪੜਕਨ ਦਾ ਕੇਂਦਰ ਨਾਭੀ ਹੀ ਰਹੀ।

ਪ੍ਰੇਮ ਜਾਂ ਕ੍ਰੋਧ ਦਾ ਕੇਂਦਰ ਹਿਰਦਾ ਹੈ। ਅਸੀਂ ਜਦੋਂ ਕ੍ਰੋਧ ਕਰਦੇ ਹਾਂ ਜਾਂ ਪ੍ਰੇਮ ਕਰਦੇ ਹਾਂ ਤਾਂ ਉਸ ਵੇਲੇ ਅਕਲ ਨਹੀਂ ਕੰਮ ਕਰਦੀ, ਸਿਰ ਨਹੀਂ ਕੰਮ ਕਰਦਾ। ਉਸ ਵੇਲੇ ਹਿਰਦਾ ਸਕਿਆ ਹੁੰਦਾ ਹੈ।

ਇਸ ਤੋਂ ਅੱਗੇ ਸੋਚ ਵਿਚਾਰ ਗਿਆਨ ਦਾ ਕੇਂਦਰ ਸਾਡੇ ਸਿਰ ਵਿਚ ਸਾਡਾ ਦਿਮਾਗ ਹੈ। ਉਹ ਪਾਗਲ ਬਹੁਤ ਘੱਟ ਹਨ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ। ਉਨ੍ਹਾਂ ਨੂੰ ਅਸੀਂ ਸਿਰ-ਫਿਰੇ ਕਹਿੰਦੇ ਹਾਂ, ਪਾਗਲ ਕਹਿੰਦੇ ਹਾਂ, ਪਰ ਉਹ ਬਹੁਤ ਬੋਜੂੰ ਹਨ। ਪਰ ਉਹ ਬੰਦੇ ਬਹੁਤ ਜ਼ਿਆਦਾ ਹਨ ਜਿਹੜੇ ਦਿਮਾਗ ਹੁੰਦਿਆਂ ਵੀ ਦਿਮਾਗ ਤੋਂ ਕੰਮ ਨਹੀਂ ਲੈਂਦੇ।

ਭਾਈ ਸਾਹਿਬ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੇ ਸੀਸ ਵਿਚ ਗਿਆਨ ਬਿਰਾਜਮਾਨ ਹੈ। ਇਹ ਵੇਖਣ ਨੂੰ ਸੀਸ ਜਾਪਦਾ ਹੈ ਪਰ ਵਾਸਤਵ ਵਿਚ ਇਹ ਰੱਬੀ ਗਿਆਨ ਹੈ। ਗੁਰੂ ਅੰਗਦ ਦੇਵ ਜੀ ਦਾ ਸਿੱਗਾਰ ਕੀ ਹੈ।

ਸੰਸਾਰ ਵਿਚ ਭਾਵੇਂ ਕੋਈ ਇਸਤਰੀ ਹੈ, ਭਾਵੇਂ ਪੁਰਸ਼ ਹੈ ਹਰ ਇਕ ਆਪਣੇ ਸਿੱਗਾਰ ਦਾ ਧਿਆਨ ਰੱਖਦਾ ਹੈ। ਇਸਤਰੀਆਂ ਸਿੱਗਾਰ ਦਾ ਸਾਮਾਨ ਜ਼ਿਆਦਾ ਖਰੀਦਦੀਆਂ ਹਨ। ਸਿਆਣੇ ਵਿਦਵਾਨ ਕਹਿੰਦੇ ਹਨ ਨਰ ਕੁਦਰਤੀ ਸੋਹਣਾ ਹੈ। ਇਸ ਨੂੰ ਸਿੱਗਾਰ ਦੇ ਸਾਮਾਨ ਦੀ ਲੋੜ ਨਹੀਂ।

ਸੁਭਾਵਕ ਹੀ ਸ਼ੇਰਨੀ ਨਾਲੋਂ ਸ਼ੇਰ ਸੁੰਦਰ ਹੈ ਅਤੇ ਮੋਰਨੀ ਨਾਲੋਂ ਮੋਰ ਸੁੰਦਰ ਹੈ ਪੰਖਾਂ ਕਰਕੇ। ਸ਼ੇਰ ਸੁੰਦਰ ਹੈ ਗਰਦਨ ਦੇ ਵਾਲਾਂ ਕਰਕੇ ਅਤੇ ਮੁਰਗੀ ਨਾਲੋਂ ਮੁਰਗਾ ਸੁੰਦਰ ਹੈ ਕਲਗੀ ਕਰਕੇ। ਇਸਤਰੀ ਨਾਲੋਂ ਪੁਰਸ਼ ਸੁੰਦਰ ਹੈ ਦਾਹੜੀ ਮੁੱਛਾਂ ਕਰਕੇ।

ਅੱਜ ਤਾਂ ਮਨੁੱਖਾਂ ਦੇ ਸਿੱਗਾਰ ਦਾ ਵੀ ਅੰਤ ਨਹੀਂ। ਕਿੰਨਾ ਕਿੰਨਾ ਸਮਾਂ ਦਾਹੜੀ ਮੁੱਛਾਂ ਕੱਟਣ 'ਤੇ ਲੱਗ ਜਾਂਦਾ ਹੈ। ਜਿਨ੍ਹਾਂ ਨੇ ਕੇਸ ਨਹੀਂ ਕੱਟੇ, ਰੱਖੇ ਹਨ, ਦਾਹੜੀ ਸੰਵਾਰਨ ਤੇ ਬੰਨ੍ਹਣ ਤੇ ਜੇ ਕਿਤੇ ਰੰਗ ਕੇ ਸੁਕਾਉਣੀ ਪਵੇ ਫਿਰ ਤਾਂ ਕਾਫੀ ਸਮਾਂ ਲਗਦਾ ਹੈ। ਕੁਝ ਵੀ ਹੋਵੇ ਭਾਵੇਂ ਮਨੁੱਖ ਮੁੱਛਾਂ 'ਤੇ ਹੀ ਹੱਥ ਫੇਰ ਕੇ ਸਿੱਧੀਆਂ ਕਰੋ, ਆਖਰ ਇਹ ਵੀ ਤਾਂ ਸਿੱਗਾਰ ਹੈ।

ਪਰ ਗੁਰੂ ਅੰਗਦ ਦੇਵ ਜੀ ਦਾ ਸਿੱਗਾਰ ਹੈ ਸਤਿਸੰਗ। ਸਤਿਗੁਰੂ ਅੰਗਦ ਦੇਵ ਜੀ ਸਤਿਸੰਗਤ ਵਿਚ ਬਹੁਤ ਸਮਾਂ ਬਿਤਾਉਂਦੇ ਸਨ। ਗੁਰੂ ਦੀ ਸੋਭਾ ਸੁਹੱਪਣ ਤਾਂ ਸਤਿਸੰਗ ਹੀ ਹੈ। ਸੰਗਤ ਵਿਚ ਬੈਠ ਕੇ ਹੀ ਉਨ੍ਹਾਂ ਨੇ ਆਪਣਾ ਜੀਵਨ ਸਵਾਰਿਆ ਸੀ ਅਤੇ ਸਤਿਸੰਗਤ ਵਿਚ ਹੀ ਖੜੂਰ ਬੈਠ ਕੇ ਅਨੇਕਾਂ ਦਾ ਜੀਵਨ ਸਵਾਰਦੇ ਸਨ। ਭਾਈ ਸੰਤੋਖ ਸਿੰਘ ਸੱਚ ਕਹਿੰਦੇ ਹਨ, ਗੁਰੂ ਅੰਗਦ ਦੇਵ ਜੀ ਦਾ ਸਿੱਗਾਰ ਸਤਿਸੰਗ ਹੈ।



ਇਉਂ ਪਾਲੀ ਗੁਹਾਦੀਰ। ਸ਼ਾਨਦਾਰ ਹੈ ਭਾਗਤੀ ਏਂ ਜਿ ਇਉਂ ਪਾਲੀ ਗੁਹਾਦੀ
ਹੈ ਤਪਾਂਸ ਰਾਹ ਜਿ ਬ੍ਰਾਹਮਿਕ ਹੈ। ਨਸ ਦੀ ਵੀਡੀ ਪੇਸ਼ ਕਰੁਣ ਚਲੇ ਭਾਗਤੀ ਪਾਲੀ
ਗੁਹਾਦੀ ਭਾਸ਼ਨ ਅਤੇ ਗੁਹਾਦੀ ਨੇ ਨੂੰ ਇਹ ਨਹੀਂ ਕਹੀ ਕਿ ਜੋ ਸ਼ਾਨਦਾਰ ਹੈ ਪਾਲੀ
ਉਚਾਡਾ ਰਾਹ ਜਿ ਪਾਲੀ ਹੈ। ਨਹੀਂ ਹੁਕਮ ਹੈ ਕਿ ਜੋ ਹਾਲੇਭਾਲ ਹੈ ਜਿ
ਗੁਹਾਦੀ ਏਂ ਜਿ ਇਉਂ ਪਾਲੀ ਹੈ। ਰਾਹ ਭਾਗਤੀ ਹੈ ਜੋ ਮਹਿਸੂਸ ਕਿਵਾਂ। ਨਾਲ

ਅੰਗੇ ਮੁਦ

ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਛੋਹ ਨਾਲ
ਗੁਰੂ ਅੰਗਦ ਦੇਵ ਜੀ ਦਾ ਪ੍ਰਗਟ ਹੋਣਾ ਇੱਜ ਲਿਖਦੇ ਹਨ ਕਿ ਜਿਵੇਂ ਇਕ ਦੀਵੇ
ਤੋਂ ਦੂਸਰਾ ਦੀਵਾ ਜਗ ਪੈਂਦਾ ਹੈ। ਜਾਂ ਜਿਵੇਂ ਇਕ ਸਫਲ ਰੁੱਖ ਦੀ ਦੂਸਰੇ ਬੂਟੇ
ਨੂੰ ਪਿਉਂਦ ਲੱਗ ਜਾਂਦੀ ਹੈ।

ਗੁਰੂ ਅੰਗਦੁ ਗੁਰੂ ਅੰਗੁ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ।
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ।

ਹਰ ਮਨੁੱਖ ਮਿੱਟੀ ਦਾ ਦੀਵਾ ਹੈ ਪਰ ਬੁਝਿਆ ਦੀਵਾ ਹੈ। ਇਸ ਦੀਵੇ ਨੂੰ
ਸੱਚ ਦੇ ਗਿਆਨ ਦੀ ਅਗਨੀ ਚਾਹੀਦੀ ਹੈ। ਉਹ ਅਗਨੀ ਸਤਿਗੁਰੂ ਦੇ ਪਾਸ
ਹੈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਜੋਤ ਦੀ ਛੋਹੀ
ਦੇ ਕੇ ਜਗਾ ਦਿੱਤਾ। ਹਰ ਮਨੁੱਖ ਜਗਣ ਵਾਸਤੇ ਆਇਆ ਹੈ ਪਰ ਭਾਗਾਂ ਦੀ
ਗੱਲ ਹੈ ਕਿ ਬਿਨਾਂ ਪ੍ਰਕਾਸ਼ ਦਿੱਤਿਆਂ, ਬਿਨਾਂ ਜਗਿਆਂ ਹੀ ਸਰੀਰ-ਦੀਵਾ ਟੁੱਟ
ਜਾਂਦਾ ਹੈ।

ਇਕ ਮਾਲੀ ਨੇ ਬੂਟੇ ਨੂੰ ਪਿਉਂਦ ਕਰ ਦਿੱਤਾ। ਹੁਣ ਸਰੀਰ ਕਿਸੇ ਹੋਰ ਬੂਟੇ
ਦਾ ਹੈ ਪਰ ਫਲ ਮਿਠਾ ਕਿਸੇ ਹੋਰ ਬੂਟੇ ਦਾ ਆ ਰਿਹਾ ਹੈ। ਐਸਾ ਸਫਲ ਬੂਟਾ
ਵੇਖ ਕੇ, ਜਿਸਨੂੰ ਅੰਮ੍ਰਿਤ ਫਲ ਲੱਗੇ ਹਨ, ਗੁਰੂ ਸਦਕੇ ਹੋ ਗਏ। ਭਾਈ ਗੁਰਦਾਸ
ਕਹਿੰਦੇ ਹਨ ਕਿ ਇਨੀ ਮਿਹਰ ਕਰ ਦਿੱਤੀ ਕਿ ਲੋਕ ਕਹਿਣ ਲੱਗ ਪਥੇ ਕਿ ਚੇਲੇ
ਨੂੰ ਏਨਾ ਸਨਮਾਨ ਕਿਸੇ ਗੁਰੂ ਨੇ ਨਹੀਂ ਦਿੱਤਾ। ਇਹ ਤਾਂ ਗੁਰੂ ਨਾਨਕ ਦੇਵ ਜੀ
ਨੇ ਉਲਟੀ ਗੰਗਾ ਵਹਾਂ ਦਿੱਤੀ ਹੈ।

ਉਲਟੀ ਗੰਗ ਵਹਾਈਓਨਿ
ਗੁਰ ਅੰਗਦ ਸਿਰਿ ਉਪਰਿ ਧਾਰਾ ॥

ਫਿਰ ਅੱਗੇ ਕਹਿੰਦੇ ਹਨ ਕਿ—

ਬਾਪਿਆ ਲਹਿਣਾ ਜੀਵਦੈ ਗੁਰਾਏ ਸਿਰਿ ਛੜ ਵਿਰਾਇਆ ॥

ਭਾਈ ਨੰਦ ਲਾਲ ਜੀ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਜਗਤ ਦਾ
ਗੁਰੂ ਕਹਿੰਦੇ ਹਨ ਕਿ ਪਰਮਾਤਮਾ ਨੇ ਆਪ ਇਹ ਗੱਲ ਆਖੀ ਕਿ ਗੁਰੂ ਨਾਨਕ
ਦੇਵ ਸਾਰੇ ਜਗਤ ਦੇ ਗੁਰੂ ਹਨ। ਏਸੇ ਤਰ੍ਹਾਂ ਹੀ ਕਹਿੰਦੇ ਹਨ ਕਿ ਗੁਰੂ ਅੰਗਦ
ਦੇਵ ਜੀ ਸਾਰੇ ਆਲਮ ਦੇ ਮੁਰਸ਼ਦ ਹਨ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ
ਸਾਰੇ ਗੁਨਾਹਗਾਰਾਂ ਨੂੰ ਬਖਸ਼ਣਹਾਰ ਹਨ।

ਗੁਰੂ ਅੰਗਦ ਅਤੇ ਮੁਰਸ਼ਦੁਲ ਆਲਮੀ ॥

ਜਿ ਫਜ਼ਲੇ ਅਹਦ ਰਹਿਮ ਤੁਲ ਮੁਜ਼ਨਬੀ ॥

ਫਿਰ ਕਹਿੰਦੇ ਹਨ ਕਿ ਉਨ੍ਹਾਂ ਦਾ ਸਾਰਾ ਵਜੂਦ ਹੀ ਮਿਹਰ ਤੇ ਬਖਸ਼ਿਸ਼ ਦਾ
ਵਜੂਦ ਹੈ।

ਵਜੂਦਸ਼ ਹਮਾ ਫਜ਼ਲੇ ਫੈਜੇ ਕਰੀਮ ॥

ਅਤੇ ਹਰ ਇਕ ਰਾਜ਼ ਜੋ ਗੁਪਤ ਹੈ ਭਾਵੇਂ ਜਾਹਰ ਹੈ, ਰੱਬੀ ਭੇਦ ਦੇ ਉਹ
ਜਾਨਣਹਾਰ ਹਨ।

ਹਮਾ ਆਸ਼ਕਾਰੇ ਨਿਹਾਂ ਜਾਹਰਸ਼ ॥

ਸਿਆਣੇ ਖੋਜੀਆਂ ਦਾ ਕਥਨ ਹੈ ਕਿ ਕਿਸੇ ਵੀ ਮਹਾਂਪੁਰਖ ਨੂੰ ਪਰਖਣ ਲਈ
ਤਿੰਨ ਕਸਵਟੀਆਂ ਵਰਤੀਆਂ ਜਾਂਦੀਆਂ ਹਨ। ਪਹਿਲੀ ਕਿ ਰਚਨਾ ਵਿਚ ਰਚਨਹਾਰ
ਬੈਠਾ ਹੁੰਦਾ ਹੈ। ਰਚਨਾ ਕੈਸੀ ਹੈ। ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਸਲੋਕਾਂ ਨੂੰ ਅਸੀਂ ਇਸ ਪੁਸਤਕ ਵਿਚ
ਵੀਚਾਰਿਆ ਹੈ। ਇਕ-ਇਕ ਸਲੋਕ ਅੰਮ੍ਰਿਤ ਨਾਲ ਭਰਪੂਰ ਹੈ। ਜਿਸ ਹਿਰਦੇ ਵਿਚੋਂ
ਇਹ ਬਾਣੀ ਬਾਹਰ ਆਈ ਹੈ ਉਹ ਹਿਰਦਾ ਕੈਸਾ ਹੋਵੇਗਾ, ਇਸਦਾ ਅੰਦਾਜ਼ਾ ਅਸੀਂ
ਬਾਣੀ ਪੜ੍ਹ ਕੇ ਲਗਾ ਸਕਦੇ ਹਾਂ ਤੇ ਅਸੀਂ ਕਹਿ ਉਠਾਂਗੇ ਕਿ ਨਾ ਇਸ ਬਾਣੀ
ਦਾ ਪਾਰਾਵਾਰ ਹੈ ਅਤੇ ਨਾ ਹੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਦੀ ਵਿਸ਼ਾਲਤਾ
ਤੇ ਉਦਾਰਤਾ ਦਾ ਅੰਤ ਪਾਰਾਵਾਰ ਹੈ।

ਇਕ ਵਾਰ ਕੁਝ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ ਆਇਸ਼ਾਂ
ਕੌਲ ਆਏ ਤੇ ਕਹਿਣ ਲੱਗੇ ਕਿ ਅਸੀਂ ਹਜ਼ਰਤ ਸਾਹਿਬ ਦਾ ਹੁਲੀਆ ਜਾਣਨ
ਵਾਸਤੇ ਆਏ ਹਾਂ। ਉਨ੍ਹਾਂ ਦਾ ਕੱਦ ਕਾਠ, ਉਨ੍ਹਾਂ ਦਾ ਚਿਹਰਾ ਕੈਸਾ ਸੀ। ਆਇਸ਼ਾਂ
ਨੇ ਬੜੇ ਜਲਾਲ ਵਿਚ ਆ ਕੇ ਕਿਹਾ, ‘ਖਬਰਦਾਰ ਜੇ ਤੁਸੀਂ ਇਸਲਾਮ ਦੇ ਵਿਰੁੱਧ
ਕੋਈ ਵੀ ਸੋਚ ਸੋਚੀ ਤਾਂ ਮੈਥਾਂ ਬੁਰਾ ਕੋਈ ਨਹੀਂ ਹੋਵੇਗਾ। ਤੁਸੀਂ ਕੁਰਾਨ ਨਹੀਂ ਪੜ੍ਹੀ ?
ਜਾਉ ਕੁਰਾਨ ਵਿਚੋਂ ਹਜ਼ਰਤ ਸਾਹਿਬ ਦਾ ਹੁਲੀਆ ਵੇਖੋ।’

ਅਸੀਂ ਵੀ ਗੁਰੂ ਅੰਗਦ ਦੇਵ ਜੀ ਦੇ ਦੀਦਾਰ ਉਨ੍ਹਾਂ ਦੀ ਬਾਣੀ ਵਿਚੋਂ ਕਰਨੇ ਹਨ। ਅੱਜ ਅਸੀਂ ਸ਼ਬਦ ਨੂੰ ਛੱਡ ਕੇ ਫੇਰ ਚਿਤਰਾਂ ਦੇ ਪੁਜਾਰੀ ਬਣਦੇ ਜਾਂਦੇ ਹਾਂ। ਜਿਹੜਾ ਚਿਤਰ ਦਾ ਪੁਜਾਰੀ ਬਣੇਗਾ ਸੁਭਾਵਕ ਹੀ ਉਹ ਸ਼ਬਦ ਅਤੇ ਗੁਰੂ ਆਸੇ ਤੋਂ ਦੂਰ ਹੋ ਜਾਵੇਗਾ।

ਪਹਿਲੀ ਕਸਵਟੀ ਹੈ ਰਚਨਾ ਤੇ ਦੂਸਰੀ ਕਸਵਟੀ ਹੈ ਉਸ ਮਹਾਂਪੁਰਖ ਦਾ ਕਰਮ, ਉਸਦੇ ਕਰਮਾਂ ਦਾ ਸਮੂਹ ਇਤਿਹਾਸ। ਅਸੀਂ ਉਨ੍ਹਾਂ ਦਾ ਇਤਿਹਾਸ ਪੜ੍ਹਦੇ ਹਾਂ। ਉਨ੍ਹਾਂ ਦੇ ਜੀਵਨ ਵਿਚ ਇਕ ਵੀ ਐਸਾ ਕਰਮ ਨਹੀਂ ਜਿਸ ਵੱਲ ਕੋਈ ਉੱਗਲੀ ਉਠਾ ਸਕੇ ਤੇ ਕਹਿ ਸਕੇ ਕਿ ਐਸਾ ਨਹੀਂ ਐਸਾ ਹੋਣਾ ਚਾਹੀਦਾ ਸੀ। ਸਿੱਖਾਂ ਨੂੰ ਉਪਦੇਸ਼ ਬੜੇ ਭਾਵਪੂਰਤ ਢੰਗ ਨਾਲ ਬੜੇ ਥੌੜੇ ਲਫਜ਼ਾਂ ਵਿਚ ਦੇਂਦੇ ਸਨ।

ਭਾਈ ਜੀਵੇ ਨੂੰ ਕਹਿਣਾ ਕਿ ਪ੍ਰਮਾਤਮਾ ਤੇ ਗੁਰੂ ਦਾ ਇਮਤਿਹਾਨ ਨਹੀਂ ਲੈਣਾ। ਦੁਖ ਸੁਖ ਵੇਲੇ ਰਜ਼ਾ ਵਿਚ ਰਹਿਣਾ ਹੀ ਸਿੱਖੀ ਹੈ।

ਪ੍ਰਭ ਆਗਯਾ ਮਹਿ ਤਬਾ ਸਦੀਵਾ॥ ਰਹੁ ਰਾਜੀ ਬਨ ਗੁਰਮੁਖ ਜੀਵਾ॥

(ਗਾਸ ੧, ਅੰਸੂ ੧੧)

ਗੁਜਰ ਲਹਾਰ ਨੂੰ ਕਿਹਾ ਸੀ, ਮੋਖ ਵੰਡੋ ਮੋਖ ਮਿਲੇਗਾ। ਉਸਨੇ ਰੱਬ ਦੇ ਪਿਆਰਿਆਂ ਦੇ, ਜੋ ਝੂਠੇ ਦੋਸ਼ ਵਿਚ ਫਸੇ ਸਨ, ਬੰਧਨ ਕੱਟ ਦਿੱਤੇ। ਉਹ ਅਸੀਂ ਸਾਂ ਦੇਂਦੇ ਗਏ ਤੇ ਇਸਦੇ ਹਿਰਦੇ ਵਿਚ ਬ੍ਰਹਮ ਗਿਆਨ ਉਤਪੰਨ ਹੋ ਗਿਆ।

ਆਸਿਖ ਦੇਤ ਗਏ ਨਿਜ ਦੇਸ਼॥ ਉਪਜਿਊ ਇਸਕੇ ਗਯਾਨ ਵਿਸ਼ੇਸ਼॥

(ਗਾਸ ੧, ਅੰਸੂ ੧੧)

ਧਿੰਗ ਨਾਈ ਚੰਗਾ ਜਰਾਹ ਸੀ। ਉਸਨੂੰ ਕਿਹਾ, ਤੁਹਾਡਾ ਵਡੇਰਾ ਸੈਣ ਭਗਤ ਹੋਇਆ ਹੈ, ਉਸਦੇ ਨਕਸੇ-ਕਦਮ 'ਤੇ ਚੱਲੋ। ਉਹ ਸੇਵਾ ਕਰਕੇ ਪਰਮ ਪਦ ਨੂੰ ਪ੍ਰਾਪਤ ਹੋਇਆ ਸੀ।

ਦੇਖ ਜਾਤ ਅਪਨੀ ਭਾ ਸੈਨ। ਕਰੀ ਸੇਵ ਸੰਭਨ ਕੀ ਰੈਨ॥

ਪ੍ਰੇਮ ਪਰਖ ਕਰਿ ਸ੍ਰੀ ਭਗਵਾਨ॥ ਬਨੇ ਸੈਨ ਕੇ ਰੂਪ ਸੁਜਾਣ॥

(ਗਾਸ ੧, ਅੰਸੂ ੧੧)

ਭਾਈ ਪਾਰੋ ਨੂੰ ਕਿਹਾ ਸੀ, ਜੋ ਜੋ ਨਾਸ਼ਵਾਨ ਹੈ ਬਿਬੇਕ ਨਾਲ ਉਸਨੂੰ ਸਮਝੋ ਅਤੇ ਅਖੀਰ ਅਬਿਨਾਸੀ ਆਤਮਾ ਨੂੰ ਸਾਖਯਾਤ ਕਰੋ।

ਪਰਮ ਹੰਸ ਸੋ ਕਹੀਅਹਿ ਰੂਪ। ਸਤ ਚੇਤਨ ਅਨੰਦ ਅਨ੍ਨਪ॥

ਤਨ ਤੇ ਨਯਾਰੇ ਜਾਨਹਿ ਐਸੇ। ਮੰਦਰ ਬਿਖੈ ਬਸਹਿ ਕੋ ਜੈਸੇ॥

(ਗਾਸ ੧, ਅੰਸੂ ੧੧)

ਮਲੂ ਸ਼ਾਹੀ ਨੇ ਕਿਹਾ ਸੀ, ਮੁਗਲਾਂ ਦੀ ਚਾਕਰੀ ਕਰਦੇ ਹਾਂ। ਸਤਿਗੁਰਾਂ ਕਿਹਾ ਕਿ ਈਮਾਨਦਾਰੀ ਨਾਲ ਕਰੋ। ਮਾਲਕ ਨੂੰ ਧੋਖਾ ਨਹੀਂ ਦੇਣਾ। ਰਣ ਵਿਚ ਪਿੱਠ

ਨਹੀਂ ਦੇਣੀ। ਈਮਾਨਦਾਰੀ ਦਾ ਤੇ ਸੂਰਮਤਾਈ ਦਾ ਪੱਲਾ ਨਹੀਂ ਛੱਡਣਾ, ਪ੍ਰਮਾਤਮਾ ਅੰਗ ਸੰਗ ਹੋਵੇਗਾ।

ਕਿਦਾਰੀ ਨੇ ਪੁੱਛਿਆ ਸੀ ਕਿ ਜੰਗਲ ਨੂੰ ਅੱਗ ਲਗਦੀ ਹੈ ਤਾਂ ਜਾਨਵਰ ਨਦੀਆਂ ਅਤੇ ਸਰੋਵਰਾਂ ਵਿਚ ਵੜ ਕੇ ਬਚ ਜਾਂਦੇ ਹਨ। ਸੰਸਾਰ ਨੂੰ ਅੱਗ ਲੱਗੀ ਹੋਵੇ ਤਾਂ ਅਸੀਂ ਕਿੱਧਰ ਜਾਈਏ? ਸਤਿਗੁਰਾਂ ਫੁਰਮਾਇਆ ਸੀ—

ਮਹਾਂ ਤਪਤ ਤੇ ਸਲਿਤਾ ਮਾਹੀ। ਜਾਇ ਪ੍ਰਵੇਸ਼ਹਿ ਸੁਖ ਬਹੁ ਪਾਹੀ।

ਤਿਭਿ ਜਗ ਜਲਤਿ ਦੇਖਿ ਕਰ ਤਿਆਗੇ। ਮਿਲਿ ਸਤਸੰਗਤ ਸੇਵਾ ਲਾਗੇ।

ਮਿਲਿ ਸਤਸੰਗਤ ਸੇਵਾ ਲਾਗੇ। ਸੀਤਲਤਾ ਗੁਰਸਥਦ ਪ੍ਰਕਾਸ਼ੇ।

(ਗੁਰੂ ੧, ਅੰਸੂ ੧੧)

ਭਾਈ ਦੀਪ ਨਰਾਇਣ ਦਾਸ ਬੂਲਾ ਨੇ ਪੁੱਛਿਆ ਸੀ, ਮਾਇਆ ਦੇ ਪ੍ਰਭਾਵ ਤੋਂ ਕਿਵੇਂ ਬਚਿਆ ਜਾਵੇ? ਸਤਿਗੁਰਾਂ ਕਿਹਾ ਸੀ ਕਿ ਭਗਤੀ ਕਰੋ। ਮਾਇਆ ਵੀ ਇਸਤਰੀ ਹੈ, ਭਗਤੀ ਵੀ ਇਸਤਰੀ ਹੈ। ਇਸਤਰੀ ਇਸਤਰੀ ਨੂੰ ਨਹੀਂ ਭਰਮਾ ਸਕਦੀ। ਭਾਵ ਇਹ ਸੀ ਕਿ ਤਪ ਦਾਨ ਵਿਚ ਹੰਕਾਰ ਹੋ ਸਕਦਾ ਹੈ। ਗਿਆਨ ਦਾ ਗੁਮਾਨ ਹੋ ਸਕਦਾ ਹੈ। ਏਥੇ ਮਾਇਆ ਵਿਆਪਦੀ ਹੈ ਪਰ ਭਗਤੀ ਵਿਚ ਇਸਦੀ ਪੇਸ਼ ਨਹੀਂ ਜਾਂਦੀ।

ਭਗਤਿ ਅਹੇ ਪਤਿਬ੍ਰਤ ਨਾਰੀ। ਇਸ ਪਰ ਨਹਿ ਮਾਯਾ ਬਲ ਭਾਰੀ।

ਇਸਤ੍ਰੀ ਕੋ ਇਸਤ੍ਰੀ ਨਹਿ ਬ੍ਰਮਾਵੈ। ਧਰਹਿ ਭਗਤਿ ਤਿਸ ਪ੍ਰਭੂ ਮਿਲਾਵੈ।

(ਗੁਰੂ ੧, ਅੰਸੂ ੧੧)

ਹਰੀਕੇ ਦਾ ਚੌਪਰੀ ਜਦੋਂ ਬੜੇ ਹੰਕਾਰ ਨਾਲ ਆ ਕੇ ਸਿਰਹਾਣੇ ਵੱਲ ਬੈਠ ਗਿਆ ਤਾਂ ਸਤਿਗੁਰਾਂ ਕਿਹਾ, ਇਸ ਨਾਲ ਸਾਡਾ ਤਾਂ ਕੁਝ ਨਹੀਂ ਘਟੇਗਾ ਪਰ ਇਕ ਮਹਾਨ ਰੱਬੀ ਗੁਣ ਜਿਸ ਨੂੰ ਅਦਬ ਕਹਿੰਦੇ ਹਨ, ਉਹ ਗਵਾ ਕੇ ਤੂੰ ਸੁਖੀ ਨਹੀਂ ਰਹਿ ਸਕਦਾ।

ਕਰਨ ਬਿਅਦਬੀ ਬਡਾਨਿ ਕੇਗੀ। ਨਾਸ ਦੇਤ ਕਰ ਬਛਿਹੁ ਬਡੇਗੀ।

ਬਛਾਨਿ ਕੋ ਠਾਨਹਿ ਸਨਮਾਨਾ। ਸੋ ਜਾਨਹੁ ਇਹ ਹੋਇ ਮਹਾਨਾ।

ਚੌਪਰੀ ਮਲੂਕੇ ਨੇ ਸ਼ਰਾਬ ਛੱਡ ਦਿੱਤੀ ਤਾਂ ਉਸਦੀ ਮਿਰਗੀ ਦੀ ਬੀਮਾਰੀ ਹਟ ਗਈ ਸੀ, ਪਰ ਫਿਰ ਇਕ ਦਿਨ ਸ਼ਰਾਬ ਪੀ ਕੇ ਕਹਿਣ ਲੱਗਾ—

ਤਪਾ ਹਟਾਯੋ ਹੁਕਮ ਤੁਮਾਰਾ। ਬੂਦੇ ਬਰਖਤ ਬਡੀ ਬਹਾਰਾ।

ਰਹਯੋ ਨਾ ਜਾਇ ਸੋਹਿ ਤੇ ਕੈਸੇ। ਪਾਵਤ ਅਤਿ ਪ੍ਰੇਸਦ ਮੈ ਐਸੇ।

ਸਤਿਗੁਰਾਂ ਕਿਹਾ ਸੀ, ਠੀਕ ਹੈ ਤੂੰ ਸ਼ਰਾਬ ਦਾ ਰਸ ਤੇ ਲੈ ਲਿਆ ਹੈ ਪਰ ਇਸ ਦਾ ਦੁੱਖ ਫਲ ਮਿਰਗੀ ਵਰਗੀ ਬੀਮਾਰੀ ਨੂੰ ਜਾਣਦਾ ਹੋਇਆ ਵੀ ਤੂੰ ਬਚਨ

ਤੋੜਿਆ ਹੈ, ਤੇਰੀ ਮਰਜ਼ੀ। ਮਲੂਕਾ ਸ਼ਰਾਬੀ ਹੋਇਆ ਮਕਾਨ ਤੋਂ ਡਿੱਗਾ ਤੇ ਮਰ ਗਿਆ।

ਭਾਈ ਮਾਹਣੇ ਨੂੰ ਕਹਿਣਾ ਕਿ ਜੇ ਤੂੰ ਦੁਰਬਚਨ ਕਹਿ ਕੇ ਸਿੱਖਾਂ ਦੇ ਹਿਰਦੇ ਸਾੜਨੇ ਹਨ ਤਾਂ ਜਾ ਆਪ ਹੀ ਸੜ ਮਰ। ਸਾਰੀ ਮਨੁੱਖਤਾ ਲਈ ਉਪਦੇਸ਼ ਹੈ ਕਿ ਸੰਗਤ ਵਿਚ ਰਹਿਣ ਵਾਲਾ, ਸੇਵਾ ਕਰਨ ਵਾਲਾ ਸਿੱਖ ਕਿੰਨਾ ਮਿੱਠ ਬੋਲਾ ਤੇ ਨਿਮਰਤਾ ਵਾਲਾ ਚਾਹੀਦਾ ਹੈ।

ਸਿੱਧਾਂ ਨੂੰ ਕਿਹਾ ਸੀ ਜੋਗ ਉਹੀ ਹੈ ਜਿਸ ਜੋਗ ਬਾਰੇ ਸਤਿਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ। ਮਿਲਾਪ ਦੀ ਦ੍ਰਿਸ਼ਟੀ ਬਣ ਜਾਏ, ਜੀਵਨ ਵਿਚੋਂ ਵਿਛੋੜਾ ਮੁੱਕ ਜਾਏ, ਪ੍ਰਭੂ ਮੇਲ ਹੋ ਜਾਏ ਤਾਂ ਜੋਗ ਹੈ, ਨਹੀਂ ਤਾਂ ਕਾਹਦਾ ਜੋਗ ਹੈ।

ਗਲੀ ਜੋਗ ਨ ਹੋਈ॥

ਏਕ ਦ੍ਰਿਸ਼ਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।

(ਸੂਹੀ ਮ: ੧)

ਸੁਨਹੁ ਨਾਬ ਇਹ ਹਮਰਾ ਜੋਗ। ਪਾਇ ਪ੍ਰਮਾਤਮ ਜਾਇ ਵਿਯੋਗ।

ਸਹਜ ਜੋਗ ਸੰਤਨਿ ਮਤਿ ਐਸੇ। ਸੰਸੇ ਭਰਮ ਨਾ ਕੀਜੈ ਕੈਸੇ।

(ਗਾਸ ੧, ਅੰਸੂ ੧੦)

ਇਹ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀਆਂ ਕੁਝ ਵੰਨਗੀਆਂ ਹਨ ਜਿਸਨੂੰ ਪੜ੍ਹਕੇ ਕਿਸ ਦਾ ਸਿਰ ਨਹੀਂ ਝੁਕ ਜਾਏਗਾ।

ਤੀਸਰੀ ਕਸਵਟੀ ਹੈ ਕਿ ਆਮ ਲੋਕ ਤੇ ਵਿਦਵਾਨ ਉਨ੍ਹਾਂ ਬਾਰੇ ਕੀ ਕਹਿੰਦੇ ਹਨ। ਅਸੀਂ ਸਤੇ ਬਲਵੰਡ ਦੀ ਵਾਰ ਵੇਖ ਲਈ ਹੈ। ਭਟਾਂ ਦੇ ਸਵੈਯੇ, ਭਾਈ ਗੁਰਦਾਸ ਦੀ ਰਚਨਾ, ਭਾਈ ਨੰਦ ਲਾਲ ਦੀ ਰਚਨਾ ਤੇ ਭਾਈ ਸੰਤੋਖ ਸਿੰਘ ਦਾ ਮਹਿਮਾ ਪ੍ਰਕਾਸ਼ ਤੇ ਅੱਜ ਤਕ ਲਿਖੇ ਸਿੱਖ ਸਾਹਿਤ ਵਿਚ ਬੇਅੰਤ ਗ੍ਰੰਥ ਪੜ੍ਹ ਸੁਣ ਲਏ ਹਨ। ਸਾਰੇ ਮੰਨਦੇ ਹਨ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੁਦਰਤੀ ਨੂਰ ਬਰਸਦਾ ਸੀ। ਉਹ ਪੂਰੇ ਗੁਰੂ ਸਨ।

❻ ❻ ❻

ਗੁਰਿ, ਚੇਲੇ ਰਹਿਰਾਸ ਕੀਈ

'ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਛੂਮਿ ਆਖੀ'
ਵਿੱਚੋਂ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਪੰਜ ਪਉੜੀਆਂ
ਨਾਉਂ ਕਰਤਾ ਕਾਦਰੂ ਕਰੇ,
ਕਿਉਂ ਬੋਲੁ ਹੋਵੈ ਜੋਖੀਵਦੇ ॥
ਦੇ ਗੁਨਾ ਸਤਿ ਭੈਣ ਭਰਾਵ ਹੈ,
ਪਾਰੰਗਤਿ ਦਾਨੁ ਪੜੀਵਦੇ ॥
ਨਾਨਕਿ ਰਾਜੁ ਚਲਾਇਆ,
ਸਚੁ ਕੋਟੁ ਸਤਾਣੀ ਨੀਵੈ ਦੈ ॥
ਲਹਣੇ ਧਰਿਓਨੁ ਛਤੁ ਸਿਰਿ,
ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
ਮਤਿ, ਗੁਰ ਆਤਮ ਦੇਵ ਦੀ,
ਖੜਗਿ ਜੋਰਿ ਪਰਾਕੁਇ ਜੀਅ ਦੈ ॥
ਗੁਰਿ, ਚੇਲੇ ਰਹਰਾਸਿ ਕੀਈ,
ਨਾਨਕਿ ਸਲਾਮਤਿ ਬੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥ ੧ ॥

(ਪੰਨਾ ੮੯੯)

੩ ੩ ੩

ਲਹਣੇ ਦੀ ਫੇਰਾਈਐ,
ਨਾਨਕਾ ਦੋਹੀ ਖਟੀਐ ॥
ਜੋਤਿ ਓਹਾ ਜੁਗਤਿ ਸਾਇ,
ਸਹਿ ਕਾਇਆ ਫੇਰਿ ਪਲਟੀਐ ॥
ਝੁਲੈ ਸੁ ਛਤੁ ਨਿਰੰਜਨੀ,
ਮਲਿ ਤਖਤੁ ਬੈਠਾ ਗੁਰ ਹਟੀਐ ॥
ਕਰਹਿ ਜਿ ਗੁਰ ਫੁਰਮਾਇਆ,
ਸਿਲ ਜੋਗੁ ਅਲੂਣੀ ਚਟੀਐ ॥

ਲੇਗਾਰੁ ਚਲੈ ਗੁਰ-ਸਬਦਿ ਹਰਿ,
 ਤੋਟਿ ਨ ਆਵੀ, ਖਟੀਐ ॥
 ਖਰਚੇ ਦਿਤਿ ਖਸੰਮ ਦੀ,
 ਆਪ ਖਹਦੀ ਖੇਰਿ ਦਬਟੀਐ ॥
 ਹੋਵੈ ਸਿਫਤਿ ਖਸੰਮ ਦੀ,
 ਨੂਰੁ ਅਰਸਹੁ ਕੁਰਸਹੁ ਝਟੀਐ ॥
 ਭੁਧੁ ਭਿਠੇ ਸਚੇ ਪਾਤਿਸਾਹ,
 ਮਲੁ ਜਨਮ ਜਨਮ ਦੀ ਕਟੀਐ ॥
 ਸਚੁ ਜਿ ਗੁਰਿ ਛੁਰਮਾਇਆ,
 ਕਿਉ ਏਦੂ ਬੋਲਹੁ ਹਟੀਐ ॥
 ਪੁਤ੍ਰੀ ਕਉਲੁ ਨ ਪਾਲਿਓ,
 ਕਰਿ ਪੀਰਹੁ ਕੰਨ੍ਹ ਮੁਰਟੀਐ ॥
 ਦਿਲਿ ਖੋਟੈ ਆਕੀ ਫਿਰਨਿ,
 ਬੰਨਿ ਭਾਰੁ ਉਚਾਇਨਿ ਛਟੀਐ ॥
 ਜਿਨਿ ਆਖੀ ਸੋਈ ਕਰੇ,
 ਜਿਨਿ ਕੀਤੀ ਤਿਨੈ ਬਟੀਐ ॥
 ਕਉਣੁ ਹਾਰੇ, ਕਿਨਿ ਉਵਟੀਐ ॥ ੨ ॥

(ਪੰਨਾ ੯੬੭)

❻ ❻ ❻

ਜਿਨਿ ਕੀਤੀ ਸੋ ਮੰਨਣਾ, ਕੌ ਸਾਲੁ, ਜਿਵਾਹੇ ਸਾਲੀ ॥
 ਧਰਮ ਰਾਇ ਹੈ ਦੇਵਤਾ, ਲੈ ਗਲਾ ਕਰੇ ਦਲਾਲੀ ॥
 ਸਤਿਗੁਰੁ ਆਖੈ, ਸਚਾ ਕਰੇ, ਸਾ ਬਾਤ ਹੋਵੈ ਦਰਹਾਲੀ ॥
 ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੇ ਬੰਧਿ-ਬਹਾਲੀ ॥
 ਨਾਨਕ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ-ਭਾਲੀ ॥
 ਦਰੁ ਸੇਵੇ ਉਮਤਿ ਖੜੀ, ਮਸਕਲੈ ਹੋਇ ਜੰਗਾਲੀ ॥
 ਦਰਿ ਦਰਵੇਸ਼ੁ ਖਸੰਮ ਦੈ, ਨਾਇ ਸਚੈ ਬਾਣੀ ਲਾਲੀ ॥

ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪੜਾਲੀ ॥
 ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਧਿਆਲੀ ॥
 ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ ॥
 ਪਏ ਕਬੂਲੁ ਖਸੰਮ ਨਾਲਿ, ਜਾਂ ਘਾਲ ਮਰਦੀ ਘਾਲੀ ॥
 ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ ॥ ੩ ॥

(ਪੰਨਾ ੯੬੭)

ੴ ੴ ੴ

ਹੋਰਿੰਓ ਗੰਗ ਵਹਾਈਐ,
 ਦੁਨਿਆਈ ਆਖੈ ਕਿ ਕਿਓਣੁ ॥
 ਨਾਨਕ ਈਸਰਿ ਜਗਨਾਖਿ,
 ਉਚਹਦੀ ਵੇਣੁ ਵਿਰਕਿਓਣੁ ॥
 ਮਾਧਾਣਾ ਪਰਬਤੁ ਕਰਿ,
 ਨੇਤ੍ਰੀ ਬਾਸਕੁ, ਸਬਦਿ ਰਿਜਕਿਓਣੁ ॥
 ਚਉਦਹ ਰਤਨ ਨਿਕਾਲਿਅਨੁ,
 ਕਰਿ ਆਵਾ ਗਊਣੁ ਚਿਲਕਿਓਣੁ ॥
 ਕੁਦਰਤਿ ਅਹਿ ਵੇਖਾਲੀਅਨੁ,
 ਜਿਣਿ ਐਵਡ ਪਿਡ ਠਿਣਕਿਓਣੁ ॥
 ਲਹਣੇ ਧਰਿਓਣੁ ਛੜ੍ਹ ਸਿਰਿ,
 ਅਸਮਾਨਿ ਕਿਆੜਾ ਛਿਕਿਓਣੁ ॥
 ਜੋਤਿ ਸਮਾਣੀ ਜੋਤਿ ਮਾਹਿ,
 ਆਪੁ ਆਪੈ ਸੇਤੀ ਮਿਕਿਓਣੁ ॥
 ਸਿਖਾਂ ਪੁੜ੍ਹਾਂ ਘੋਖਿ ਕੈ,
 ਸਭ ਉਮਤਿ ਵੇਖਹੁ ਜਿ ਕਿਓਣੁ ॥
 ਜਾਂ ਸੁਧੋਸੁ ਤਾਂ ਲਹਣਾ ਟਿਕਿਓਣੁ ॥ ੪ ॥

(ਪੰਨਾ ੯੬੭)

ੴ ੴ ੴ

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
ਜਪੁ ਤਪੁ ਸੰਜਮੁ ਨਾਲਿ ਤੁਧੁ, ਹੋਰੁ ਮੁਚੁ ਗਰੂਰੁ ॥
ਲਬੁ ਵਿਣਾਹੇ ਮਾਣਸਾ, ਜਿਉ ਪਾਣੀ ਬੂਰੁ ॥
ਵਰਿਐ ਦਰਗਹ ਗੁਰੂ ਕੀ, ਕੁਦਰਤੀ ਨੂਰੁ ॥
ਜਿਭੁ ਸੁ ਹਾਥ ਨ ਲਭਈ, ਤੂੰ ਓਹੁ ਠਗੂਰੁ ॥
ਨਉ ਨਿਧਿ ਨਾਮੁ ਨਿਧਾਨੁ ਹੈ, ਤੁਧੁ ਵਿਚਿ ਭਰਪੂਰੁ ॥
ਨਿੰਦਾ ਤੇਰੀ ਜੋ ਕਰੇ, ਸੋ ਵੰਵੈ ਚੂਰੁ ॥
ਨੇੜੇ ਦਿਸੈ ਮਾਤ ਲੋਕ, ਤੁਧੁ ਸੁਝੈ ਦੂਰੁ ॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥ ੫ ॥

(ਪੰਨਾ ੯੬੭)

❻ ❻ ❻

ੴ ਦਰਸਨ ਪਰਸਿਐ ਗੁਰੂ ਕੈ
ਜਨਮ ਮਰਣ ਦੁਖ ਜਾਇ ॥

'ਸਵਦੀਏ ਮਹਲੇ ਦੂਜੇ ਕੇ ੨' (੧੦ ਸਵਦੀਏ)

ੴ ਸਤਿਗੁਰਪ੍ਰਸਾਦਿ ॥
ਸੋਈ ਪੁਰਖੁ ਧੰਨੁ ਕਰਦਾ,
ਕਾਰਣ ਕਰਤਾਰੁ ਕਰਣ ਸਮਰਥੇ ॥
ਸਤਿਗੁਰੂ ਧੰਨੁ ਨਾਨਕੁ,
ਮਸਤਕਿ ਤੁਮ ਧਰਿਓ ਜਿਨਿ ਹਥੇ ॥
ਤ ਧਰਿਓ ਮਸਤਕਿ ਹਥੁ ਸਹਜਿ ਅਮਿਊ ਛੁਠਉ ਛਜਿ,
ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥
ਮਾਰਿਓ ਕੰਟਕੁ ਕਾਲੁ ਗਰਜਿ, ਧਾਵਤੁ ਲੀਓ ਬਰਜਿ,
ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ ॥

ਜਗੁ ਜੀਤਉ ਗੁਰ ਦੁਆਰਿ, ਖੇਲਹਿ ਸਮਤ ਸਾਰਿ,
ਰਖੁ ਉਨਮਨਿ ਲਿਵ ਰਾਖਿ ਨਿਰਕਾਰਿ ॥
ਕਹੁ ਕੀਰਤਿ ਕਲ ਸਹਾਰ, ਸਪਤ ਦੀਪ ਮਝਾਰ,
ਲਹਣਾ ਜਗੜ੍ਹ ਗੁਰੂ ਪਰਸਿ ਮੁਰਾਰਿ ॥੧॥

(ਪੰਨਾ ੧੩੯੧)

ੴ ੳ ੳ

ਜਾ ਕੀ ਦ੍ਰਿਸ਼ਟਿ ਅੰਮ੍ਰਿਤਯਾਰ, ਕਾਲੁਖ ਖਨਿ ਉਤਾਰ,
ਤਿਮਰ ਅਗ੍ਰਾਨ ਜਾਹਿ ਦਰਸ ਦੁਆਰ ॥
ਓਇ ਜੁ ਸੇਵਹਿ ਸਬਦੁ ਸਾਰੁ, ਰਾਖੜੀ ਬਿਖਮ ਕਾਰ,
ਤੇ ਨਰ ਭਵ ਉਤਾਰਿ, ਕੀਏ ਨਿਰਭਾਰ ॥
ਸਤਸੰਗਤਿ ਸਹਜ ਸਾਰਿ, ਜਾਗੀਲੇ ਗੁਰ ਬੀਚਾਰਿ,
ਨਿੰਮਰੀ ਭੂਤ ਸਦੀਵ ਪਰਮ ਪਿਆਰਿ ॥
ਕਹੁ ਕੀਰਤਿ ਕਲ ਸਹਾਰ, ਸਪਤ ਦੀਪ ਮਝਾਰ,
ਲਹਣਾ ਜਗੜ੍ਹ ਗੁਰ, ਪਰਸਿ ਮੁਰਾਰਿ ॥੨॥

(ਪੰਨਾ ੧੩੯੧)

ੴ ੳ ੳ

ਤੈ ਤਉ ਦ੍ਰਿੜਿਓ ਨਾਮੁ ਅਪਾਰੁ, ਬਿਮਲ ਜਾਸੁ ਬਿਬਾਰੁ,
ਸਾਧਿਕ ਸਿਧ ਸੁਜਨ ਜੀਆ ਕੋ ਅਪਾਰੁ ॥
ਤੂ ਤਾ ਜਨਿਕ ਰਾਜਾ ਅਉਤਾਰੁ, ਸਬਦੁ ਸੰਸਾਰਿ ਸਾਰੁ,
ਰਹਹਿ ਜਗੜ੍ਹ ਜਲ ਪਦਮ ਬੀਚਾਰ ॥
ਕਲਿਪਤਰੁ ਰੋਗ ਬਿਦਾਰੁ, ਸੰਸਾਰ ਤਾਪ ਨਿਵਾਰੁ,
ਆਤਮਾ ਤ੍ਰਿਬਿਧਿ, ਤੇਰੈ ਏਕ ਲਿਵ ਤਾਰ ॥
ਕਹੁ ਕੀਰਤਿ ਕਲ ਸਹਾਰ, ਸਪਤ ਦੀਪ ਮਝਾਰ,
ਲਹਣਾ ਜਗੜ੍ਹ ਗੁਰੂ ਪਰਸਿ ਮੁਰਾਰਿ ॥੩॥

(ਪੰਨਾ ੧੩੯੧)

ੴ ੳ ੳ

ਤੈ ਤਾ ਹਦਰਥਿ ਪਾਇਓ ਮਾਨੁ, ਸੇਵਿਆ ਗੁਰੂ ਪਰਵਾਨੁ,
ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥

ਹਰਿ ਹਰਿ ਦਰਸ ਸਮਾਨ, ਆਤਮਾਵੰਤ ਗਿਆਨ,
ਜਾਣੀਅ ਅਕਲ ਗਤਿ ਗੁਰੂ ਪਰਵਾਨੁ ॥

ਜਾ ਕੀ ਦਿਸਟਿ ਅਚਲ ਠਾਣ, ਬਿਮਲ ਬੁਧਿ ਸੁਖਾਨ,
ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥

ਕਹੁ ਕੀਰਤਿ ਕਲ ਸਹਾਰ, ਸਪਤ ਦੀਪ ਮਝਾਰ,
ਲਹਣਾ ਜਗਢ ਗੁਰੂ ਪਰਸਿ ਮੁਰਾਰਿ ॥ ੪ ॥

(ਪੰਨਾ ੧੩੯੧)

❻ ❻ ❻

ਦਿਸਟਿ ਧਰਤ ਤਮ ਹਰਨ, ਦਹਨ ਅਘ ਪਾਪ ਪ੍ਰਨਾਸਨ ॥

ਸਬਦ ਸੂਰ ਬਲਵੰਤ, ਕਾਮ ਅਰੁ ਕ੍ਰੋਧ ਬਿਨਾਸਨ ॥

ਲਭ ਮੋਹ ਵਸਿ ਕਰਣ, ਸਰਣ ਜਾਚਿਕ ਪ੍ਰਤਿਪਾਲਣ ॥

ਆਤਮ ਰਤ ਸੰਗ੍ਰਹਣ, ਕਹਣ ਅੰਮ੍ਰਿਤ ਕਲ ਢਾਲਣ ॥

ਸਤਿ ਗੁਰੂ ਕਲ ਸਤਿ ਗੁਰ ਤਿਲਕੁ,
ਸਤਿ ਲਾਗੇ ਸੋ ਪੈ ਤਰੈ ॥

ਗੁਰੂ ਜਗਤ ਫਿਰਣਸੀਹ ਅੰਗਰਉ,
ਰਾਜੁ ਜੋਗੁ ਲਹਣਾ ਕਰੈ ॥ ੫ ॥

(ਪੰਨਾ ੧੩੯੧)

❻ ❻ ❻

ਸਦਾ ਅਕਲ ਲਿਵ ਰਹੈ, ਕਰਨ ਸਿਉ ਇਛਾ ਚਾਰਹ ॥

ਦ੍ਰਮ ਸਪੂਰ ਜਿਉ ਨਿਵੈ, ਖਵੈ ਕਸੁ ਬਿਮਲ ਬੀਚਾਰਹ ॥

ਇਹੈ ਤਤੁ ਜਾਣਿਓ, ਸਰਬ ਗਤਿ ਅਲਖੁ ਬਿਡਾਣੀ ॥

ਸਹਜ ਭਾਏ ਸੰਚਿਓ, ਕਿਰਣਿ ਅੰਮ੍ਰਿਤ ਕਲ ਬਾਣੀ ॥

ਗੁਰ ਗਮਿ ਪ੍ਰਮਾਣੁ ਤੈ ਪਾਇਓ,

ਸਭੁ ਸੰਤੋਖੁ ਗ੍ਰਾਹਜਿ ਲਯੋ ॥

ਹਰਿ ਪਰਸਿਓ ਕਲੁ ਸਮੁਲਵੈ,

ਜਨ ਦਰਸਨੁ ਲਹਣੇ ਭਯੋ ॥੬॥

(ਪੰਨਾ ੧੩੯੨)

❻ ❻ ❻

ਮਨਿ ਬਿਸਾਸੁ ਪਾਇਓ, ਗਹਰਿ ਗਹੁ ਹਦਰਬਿ ਦੀਓ ॥

ਗਰਲ ਨਾਸੁ ਤਨਿ ਨਠਯੋ, ਅਮਿਉ ਅੰਤਰਗਤਿ ਪੀਓ ॥

ਰਿਦਿ ਬਿਗਾਸੁ ਜਾਗਿਓ, ਅਲਖਿ ਕਲ ਧਰੀ ਜੁਗੰਤਰਿ ॥

ਸਤਿਗੁਰੁ ਸਹਜ ਸਮਾਇ, ਰਵਿਓ ਸਾਮਾਨਿ ਨਿਰੰਤਰਿ ॥

ਉਦਾਰਉ ਚਿਤ ਦਾਰਿਦ ਹਰਨ, ਪਿਖੰਤਿਹ ਕਲਮਲ ਤ੍ਰਸਨ ॥

ਸਦ ਰੰਗਿ ਸਹਜਿ ਕਲੁ ਉਚਰੈ,

ਜਸੁ ਜੰਪਉ ਲਹਣੇ ਰਸਨ ॥੭॥

(ਪੰਨਾ ੧੩੯੨)

❻ ❻ ❻

ਨਾਮੁ ਅਵਖਧੁ ਨਾਮੁ ਆਧਾਰੁ ਅਰੁ ਨਾਮੁ ਸਮਾਇ ਸੁਖੁ,
ਸਦਾ ਨਾਮ ਨੀਸਾਣੁ ਸੋਹੈ ॥

ਰੰਗਿ ਰਤੋਂ ਨਾਮ ਸਿਉ, ਕਲ ਨਾਮੁ ਸੁਰਿ ਨਰਹ ਬੋਹੈ ॥

ਨਾਮ ਪਰਸੁ ਜਿਨਿ ਪਾਇਓ, ਸਭੁ ਪ੍ਰਗਟਿਓ ਰਵਿ ਲੋਇ ॥

ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ ॥੮॥

(ਪੰਨਾ ੧੩੯੨)

❻ ❻ ❻

ਸਚੁ ਤੀਰਥੁ, ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ,
ਸਦਾ ਸਚੁ ਭਾਖੰਡੁ ਸੋਹੈ ॥

ਸਚੁ ਪਾਇਓ ਗੁਰ ਸਬਦਿ, ਸਚੁ ਨਾਮੁ ਸੰਗਤੀ ਬੋਹੈ ॥
 ਜਿਸੁ ਸਚੁ ਸੰਜਮੁ, ਵਰਤੁ ਸਚੁ, ਕਬਿ ਜਨ ਕਲ ਵਖਾਣੁ ॥
 ਦਰਸਨਿ ਪਰਸਿਐ ਗੁਰੂ ਕੈ, ਸਚੁ ਜਨਮੁ ਪਰਵਾਣੁ ॥੯॥
 (ਪੰਨਾ ੧੩੯੨)

❻ ❻ ❻

ਅਮਿਆ ਦਿਸ਼ਟਿ ਸੁਭ ਕਰੈ, ਹਰੈ ਅਘ ਪਾਪ ਸਕਲ ਮਲ ॥
 ਕਾਮ ਕ੍ਰੋਧ ਅਰੁ ਲੋਭ ਮੋਹ, ਵਸਿ ਕਰੈ ਸਭੈ ਬਲ ॥
 ਸਦਾ ਸੁਖੁ ਮਨਿ ਵਸੈ, ਦੁਖੁ ਸੰਸਾਰਹ ਖੋਵੈ ॥
 ਗੁਰੁ ਨਵਨਿਧਿ ਦਰੀਆਉ, ਜਨਮ ਹਮ ਕਾਲਖ ਧੋਵੈ ॥
 ਸੁ ਕਹੁ ਟਲ, ਗੁਰੁ ਸੇਵੀਐ, ਅਹਿਨਿਸਿ ਸਹਜਿ ਸੁਭਾਇ ॥
 ਦਰਸਨਿ ਪਰਸਿਐ ਗੁਰੂ ਕੈ,
 ਜਨਮ ਮਰਣ ਦੁਖੁ ਜਾਇ ॥੧੦॥

(ਪੰਨਾ ੧੩੯੨)

❻ ❻ ❻

ਛੁਟ ਗੈਗੁ ਮੁਨ ਹੁਲ ਹੁਣਾਗੁ ਮੁਨ ਏਖਡਾਗੁ ਹੁਲ
 ॥ ਉਸੇ ਤੁਲਾਨਿ ਮਾਨੁ ਰਾਸ
 ॥ ਤੀਚ ਰਾਨ ਜੀਹੁ ਮੁਨ ਲੁਲ ਉਗੋ ਗੁਲੁ ਢੁਹੁ ਗੀਹੁ
 ॥ ਤੀਲੇ ਭੀਠ ਤੀਤੀਥੁ ਹੁਲ ਤੀਤੀਥੁ ਠੀਨੀ ਸਹ ਮਾਨ
 ॥੮॥ ਤੀਚ ਰੁਸਮ ਲੀਗੁਲ ਵੀ ਹੁਲ ਨਿਗੀਲੁ ਲੀਸਹੁ
 (ਪੰਨਾ ੧੩੯੨)

❻ ❻ ❻

ਛਸ ਉਗੁ ਰਾਨਹੁ ਹੁਲ ਰੁਨਾਨਤੀ ਰਸੁ ਹੁਣਿ ਹੁਲ
 ॥ ਉਸੇ ਰਾਨਹੁ ਹੁਲ ਰਾਸ